



**WATNO DUR**  
Jan/Feb. 1980  
P.O. Box 67681 Stn. 'O'  
Vancouver, B.C. V5W 3V2


# ਵਾਤਨੋ ਦੂਰ

ਜਾਨਵਰੀ / ਫੇਬਰੀ 1980

SEE US NOW AND AVOID THE LAST MINUTE RUSH

ਛੜੀ ਚੜ੍ਹਨਾਂ ਕਿਲ ਦਲਿਸ ਕਿ ਫਲੈ ਆਸੰ  
ਚੜ੍ਹਨਾਂ ਅ ਸੱਚੌਣੀ ਪੁ ਛੀਮ ਚਾਕ

ਚੜ੍ਹ ਨਹ ਕਿ ਸਾਰ ਕਿਲ ਜ਼ਖ ਵੱਡਾ ਕਿ ਮੁਸ਼ਕ



DALIT & DISHONOR  
(MANAGER)  
Geta Mihal  
1525 1st Ave.  
VANCOUVER, B.C.  
CHI-LO House  
Mou To Sun  
10 St. 10 Bld.  
PH: 854-5311

FASAL R. KHAN  
(MANAGER)  
101 KINGSLATE MALL  
320 E. BROADWAY  
VANCOUVER, B.C.  
Office Hours:  
Mon. to Sat.  
10 a.m. to 8 p.m.  
PH: 854-5311

# Autoplan 1980

For Your 1980 Insurance Renewal Visit Your Friendly  
and Experienced Year Around Service Agent.

## Kingsgate Insurance Agencies

ਦੇ ਦਫਤਰਾਂ ਵਿਚ ਦ੍ਰਸ਼ਨ ਦਿਓ ਅਤੇ 1980 ਲਈ ਕਾਰਾਂ ਆਦਿ ਦੀ ਇਨਸ਼ੋਰੇਂਸ ਖਰੀਦੋ

- ਤੁਹਾਡੀ ਸਹੂਲਤ ਲਈ ਤਜਰਬੇਕਾਰ ਸਟਾਫ਼
- ਦੋਸਤਾਨਾ ਵਰਤਾਓ
- ਤੁਹਾਡੀ ਆਪਣੀ ਬੋਲੀ
- ਸਾਲ ਭਰ ਲਈ ਵਧੀਆ ਤੇ ਤੁਰੰਤ ਸੇਵਾਵਾਂ
- ਕਿਸਤਾਂ ਰਾਹੀਂ ਇਨਸ਼ੋਰੇਂਸ ਦੇ ਪੈਸ ਦੇਣ ਦੀ ਸਹੂਲਤ

**SEE US NOW AND AVOID THE LAST MINUTE RUSH**

### ਪੰਜਾਬੀ ਲੋਕਾਂ ਦੀ ਸਹੂਲਤ ਲਈ ਵੈਨਕੂਵਰ ਵਿਚ ਕਾਰਾਂ ਆਦਿ ਦੀ ਇਨਸ਼ੋਰੇਂਸ ਦੇ ਦਫਤਰ

ਆਖਰੀ ਸਮੇਂ ਦੀ ਭੀੜ ਤੋਂ ਬਚਣ ਲਈ ਅੱਜ ਹੀ ਛੁਨ ਕਰੋ



**FAZAL R. KHAN**  
(MANAGER)  
104 KINGSGATE MALL  
370 E. BROADWAY  
VANCOUVER, B.C.

Office Hours:  
Mon. to Sat.  
10 a.m. to 9 p.m.

**PH: 872-7827**



ਐਤਵਾਰ ਨੂੰ ਸ਼ਾਪਿੰਗ ਕਰਦੇ ਸਮੇਂ ਤੁਹਾਡੇ  
ਸਹੂਲਤ ਲਈ ਦਫਤਰ ਖੁਲ੍ਹਾ ਰਹੇਗਾ



**DALJIT S. SIDHU**  
(MANAGER)  
6679 MAIN ST.,  
(AT 51ST. AVE.)  
VANCOUVER, B.C.

Office Hours:  
Mon. to Sun.  
10 a.m. to 9 p.m.

**PH: 324-2311**

LITERARY & CULTURAL  
MONTHLY OF PANJABI

# THE WATNO DUR

P.O.Box 67681 Stn.'O'  
Vancouver, B.C. V5W 3V2



ਪੰਜਾਬੀ ਦਾ ਸਾਹਿਤਕ ਤੇ  
ਸੱਭਿਆਚਾਰਕ ਮਾਸ਼ਰ-ਅਤੁਰ

# ਵਾਤਨੋ ਦੂਰ

P.O.Box 67681 Stn.'O'  
Vancouver, B.C. V5W 3V2

VOL. 8 No. 78 Jan/Feb, 1980

2nd Class Mail Reg. No. 3233 Canada-U.S.A. \$6.00  
ANNUAL SUBSCRIPTION: Other SEA \$6.00  
Countries AIR \$9.00

EDITOR:  
Sadhu, 437-9014

ADVERTISING EDITOR:  
Karamjit Ghuman, 321-6081

CIRCULATION EDITORS:  
Amarjit Chahal, 892-3085  
Sarwan Boal, 437-0849

MANAGING EDITOR:  
Paul Binning, 879-3339

ADVISER:  
Ajmer Rodey, 438-7793

WATNO DUR REPRESENTATIVES:  
Surinder Dhanjal, 252-6008 (Windsor)  
Raghbir Mand, 325-9564  
Iqbal Ramuwalia, Vancouver  
Gurcharan Tallewalia, Richmond (271-4742)  
Gill Avtar, Calgary (279-6510)  
Dave Jatana, Prince Rupert 627-7209  
Harnek Mann, Pr. George (564-6245)  
J. S. Aulakh, Mission (826-4888)  
Avtar Rodey, Quesnel (992-7578)  
Tej Sandhu, Quesnel (992-6775)  
Satwant Deepak, Edmonton 484-6423

Surinder Kailay  
P.O. Box Ramgarh  
Distt. Ludhiana — 141113  
Punjab, India  
Jasbir Bath  
19 Summertrees Ave. L4920D  
Greasby Merseyside  
Liverpool, England

All officeholders and members of  
WATNO DUR PUBLICATIONS  
(Reg'd.) past and present have been  
and are honorary associates of  
WATNO DUR.

ਪੰਜਾਬ ਅਤੇ ਪੰਜਾਬ:-

ਕਾਣੀ:-

ਪੰਜਾਬ ਆਪਣ, ਅਖੀਦ ਮੱਖੀ  
ਗੁਰੂ ਸਿੰਘ ਨਿੱਜਲ

ਲੋਧਿ:-

ਗੁਰਟੈਲ ਕੁਲੀ, ਗੁਰਦੁਆਰੇ ਜੰਮ  
ਤੁੰਹ ਕੌਸ਼ਲ

ਕੀਵਾ:-

ਉਤਾਰੀਓ ਕੀਵਾ, ਸੁਵੰਨੀਓ ਰਕਾਮੀ  
ਵਾਹਿਨੀ ਚੀਆ, ਅਨੀਮ ਜਾਂਗੀਓ

ਪ੍ਰਮਿਤ ਚਰਚਾ:-

ਅਜਮੇ ਪੈਂਤੇ, ਅਮਰਨੀਓ ਜਾਂਗ

ਰੀਪੈਂਟ:-

ਅਮਰਨੀਓ ਜਾਂਗ, ਬਾਡ ਪ੍ਰਿੰਡ

ਮੁਖ ਪ੍ਰੋਤੋ:-

ਗੁਰੀਂਦਰ ਯੋਗ

ਵਾਤਨੋ ਦੂਰ ਪੰਜਾਬ ਦੇ ਪੰਜਾਬਾਂ ਵਾਲੇ  
ਵਾਤਨੋ ਦੂਰ ਦਾ ਸਿੰਘਾਤ ਤੇਹ ਜੁਝੀ ਲੀਂ;  
ਪੰਜਾਬ ਹੋਖਾਂ ਦੇ ਆਪਣੇ ਫਿੜੀ ਗਾ।

## ਮੈਡੀਟੇਰੀਆਲ

- ८८

## ੴ ਸਤਿਗੁਰ

- ਕੇਂਕੀ ਅਮੇਰੀ ਦੀ ਆਰ ਤੋਂ ਪੈਰ ਵਿਚ ਰਿਸਮ ਦੀ ਸੁਲਖਾਂ ਆਉਣੇ ਆਉਣੇ ਬਕੈ ਕੱਢੇ  
ਅਸੀਂ ਟੱਕੇ ਤੋਂ ਹੈਰਾਂ ਨੂੰ ਬਾਹਾਂਦਾ ਵੱਡੇ ਅਗੀਂ ਸਮੇਂ ਮਿਤ ਤੋਂ ਕੱਢੇ  
ਬਕੈ, ਘੜੀ ਦੀ ਘੜੀ ਆਨ੍ਹੇ ਅਜੂਨੇ ਅਜੂਨੇ ਪੱਤੇ ਆਮਿਕ ਦੀ ਥਾਂ ਵੈ - ਆਮਿਕ  
ਭਲਾ ਘੜੀ ਰਿਆ ਪੈ, ਘੜੀ ਆਨ੍ਹੇ ਅਜੂਨੇ ਕਾਮੀ ਅਠੇਂ ਕਿ ਅਸੀਂ ਉਸ ਨੂੰ ਆਮਿਕ  
ਨੀ ਅਭੀਂ ਤੇ ਕਦ ਵੀ ਅਸੀਂ ਇਸ ਛੇਗ ਹੋਏ ਪੱਤੇ ਨੂੰ ਸੁਝ ਆਮਿਕ  
ਕਵ ਦੇਣਗੇ।
  - ਪੱਤੇ ਦਾ ਆਖਾਕਾ ਕੌਰਾ ਘਟਾ ਕੇ 6 ਟਾਕਰ ਕੇ ਫੁੱਤਾ ਗਿਆ ਹੈ,
  - ਹੱਡੇਂ ਕੂਪ ਦਾ ਆਖਾਕਾ ਅੰਦਰ ( ਮਾਰਕ - ਮੂਪੀਕ ) ਰੀਟਾਫੈਂਡ ਵਾਲੇ ਚੰਗਾਂ ਫੇਰਾਂ  
ਦਾ ਖਾਂਸ ਅੰਦਰ ਹੋਵੇਗਾ।
  - ਫੁੱਕੇ ਕੂਪ ਦਾ ਆਪਦੀਆ ਸੁਲਾਈ - ਅਗੂੰਵ ਦਾ ਅੰਦਰ ਕੈਕਟੀਵ ਚੰਗਾਂ ਅੰਦਰ  
ਫੇਰਾਂ ਵਾਰੀ ਆਪਦੀਆ ਰਹਿੰਦਾ ਸਾਡੀ ਅਧੀਂ ਹੈ ਅੰਦਰ ਤੋਂ ਪੁਰਿਤੀਆਂ ਕੇਂਦੂਂ।



੨੩੮

P.O. BOX 67681 STN. "O"  
VANCOUVER, B.C. V5W 3V2

ଶ୍ରୀ ମାତ୍ର କବି

\* ਮੈਂ ਛੇ ਗਾਜ਼ਿਨ ਤੁਹਾ ਪਿਆ ਹਾਂ। ਪਿਅ  
ਵਰਵੇ ਪੇਟ ਸ਼ਿਖੇ ਪਤੇ ਤੇ ਪਿਛੇ ਸਾਲ  
ਸ਼ਲੀ ਵਤਨੇ ਵੱਡੇ ਜਾਨੀ ਵਾਂ ਨਿਉ।

\* ਅੰ ਕੈ ਹਾਇਰ ਤੇਜ ਰੀਵਾ ਹੋ, ਸਿਰਪਾ  
ਵਰ੍ਹ ਉਤੇ ਅਮਰੀਕਾ ਤੁੰ ਬਾਹਰ ਏਹੋ  
ਸੱਚੀ ਹੈ ਰਿਵ ਆਜ ਜਈ ਦੇਣੇ ਤੂੰ  
ਕਾਨੀ ਵੱਡੇ ਹਿਤ।

## ਜੇਦੋਂ ਤਹਾਨਾ ਪੜਾ ਪੜਕੇ

ପ୍ରଦେଶ ଅଧ୍ୟକ୍ଷଣ

- i) ਲਡਾਂ ਪੜਾ
  - ii) ਝਿੱਟ ਫੈਥਰ
  - iii) ਚੇਮਟਲ ਕੌਤ ਨੈਥਰ
  - iv) ਮੈਕਸਿਫਿਲ ਫੈਥਰ

ਸਾਡੀ ਤੋਂ।

# ਅਮਬੀਕਾ ਫੁਡਜ਼

ਵਧੀਆ ਤੇ ਸਸਤੀ ਗਰੋਸਰੀ ਲੈਣ ਲਈ  
ਸਾਡੇ ਸਟੋਰ ਵਿਚ ਦਰਸ਼ਨ ਦਿਓ।

Largest of it's kind in  
North America

ਦੁਸਤਿਆ ਦੀ ਸੇਲ ਪ੍ਰਾਈਸ  
ਸਾਡੀ ਰੇਗਨਰ ਪ੍ਰਾਈਸ ਹੁੰਦੀ ਹੈ।

British Columbia's  
Finest Indian  
Grocery Store

**327-0295**

5125 VICTORIA  
DRIVE VANCOUVER

FOR YOUR  
INSURANCE  
NEEDS:  
SUCH AS —

- \* AUTO INSURANCE
- \* BUSINESS
- \* COMMERCIAL
- \* HOME OWNERS
- \* TRAVEL INSURANCE



BALDEV SANGRA  
BUS: (604) 321-4125  
RES: (604) 687-7711  
PAGER: 7648  
RES: 325-5857

**Autoplan**

ਹਰ ਪਕਾਰ ਦੇ ਬੀਮੇ ਜਿਵੇਂ ਕਾਰ, ਟ੍ਰੈਕ,  
ਮਕਾਨ, ਅਤੇ ਕੈਪੈਟ ਆਦਿ ਲਈ ਸਾਡੀਆਂ  
ਸੇਵਾਵਾਂ ਹਾਜ਼ਰ ਹਨ।

*W. H. Gallagher Ltd.*

5186 VICTORIA DR.  
VANCOUVER, B.C. V5P 3V2

Try Raja's Famous



TANDOORIE CHICKEN  
MAKKI—DI-ROTTI & SAAG

AT

**Tandori**  
**Hut**

LICENSED

PHONE: 325-5014

7209 Main St. Vancouver

If you are looking for

- \* Quality
- \* Quality
- \* Price
- \* After sale service when buying your car contact

Kuldeep S. Jhand

ਕਿਸੇ ਪਰਕਾਰ ਦੀ ਕਾਰ ਖੌਦਣੀ ਜਾਂ  
ਟਰੇਡ ਕਰਨੀ ਹੋਵੇ ਤਾਂ ਖੌਦਣ  
ਤੋਂ ਪਹਿਲਾਂ  
ਕੁਲਦੀਪ ਝੰਡ  
ਨੂੰ ਮਿਲੋ ਜਾਂ ਝੂਨ ਕਰੋ  
Office

**521-7731**

Res. 524-4137



**WESTMINSTER**  
**CHEVROLET-**  
**OLDSMOBILE**

12 th Ave. at Queens Ave  
New West Minster



# ਕਿਵੇਂ ਤਿਵੇਂ

ਇਕਥਾਲ ਅਭਿਨ

ਗੱਡੀ ਤੇਜੀ ਨਾਲ ਦੌੜਦੀ ਜਾ ਰਹੀ ਸੀ। ਲਫਮਣ ਸੋਚ ਰਿਹਾ ਸੀ ਕਿ ਘੰਟਾ ਕੁ ਹੋਰ ਬਾਬੀ ਹੈ — ਉਹ ਜਗਰਾਉਂ ਪਹੁੰਚ ਜਾਵੇਗਾ। ਸਟੇਸ਼ਨ ਤੋਂ ਰਿਕਸ਼ਾ ਕਰਕੇ ਬਸ ਅੱਡੇ ਚਲਾ ਜਾਵੇਗਾ। ਬੱਸ ਬਹਿ ਕੇ ਸਿੱਧਾ ਆਪਣੇ ਪਿੰਡ ਜਾ ਉਤੇਰੇਗਾ।

ਲੰਮੇਂ ਸਫਰ ਦੇ ਕਾਰਨ ਲਫਮਣ ਕੁਝ ਬੱਕਿਆ ਬੱਕਿਆ ਮਹਿਸੂਸ ਕਰ ਰਿਹਾ ਸੀ। ਪਹਿਲਾਂ ਦਿੱਲੀ ਤੋਂ ਲੁਧਿਆਣਾ — ਫੇਰ ਲੁਧਿਆਣੇ ਤੋਂ ਜਗਰਾਉਂ। ਸਾਤੀ ਰਾਤ ਉਸ ਨੇ ਅੱਖਾਂ 'ਚ ਹੀ ਕੱਟੀ ਸੀ। ਅਸਲ ਵਿਚ ਉਸ ਨੇ ਦਿੱਲੀ ਤੋਂ ਲੁਧਿਆਣੇ ਤੱਕ ਬੇਠਣ ਦੀ ਸੀਟ ਰੀਜ਼ਰਵ ਕਰਵਾਈ ਸੀ। ਸੀਟ ਤਾਂ ਉਸ ਨੂੰ ਮਿਲ ਹੀ ਗਈ। ਜਿਸ ਡੱਬੇ ਵਿਚ ਉਸ ਨੂੰ ਸੀਟ ਮਿਲੀ ਉਹ ਸਾਰਾ 'ਡਬ' ਹੀ ਰੀਜ਼ਰਵ ਸੀਟਾਂ ਵਾਲਿਆਂ ਦਾ ਸੀ। ਪਰ ਉਸ ਡੱਬੇ ਵਿਚ ਦੂਜੇ ਡੱਬਿਆਂ ਨਾਲੋਂ ਵੀ ਬਹੁਤੀ ਭੀਤ ਸੀ। ਏਨੀ ਹਫ਼ਤਾ ਦਫ਼ਤਰੀ ਮੱਚੀ ਹੋਈ ਸੀ ਕਿ ਤੁਬਾ! ਲਗਦਾ ਸੀ ਜਿਥੇ ਹਰ ਬੰਦੇ ਨੇ ਉਸੇ ਡੱਬੇ ਵਿਚ ਹੀ ਘੁਸਣਾ ਹੋਵ। ਸਾਰਾ 'ਡਬ' ਮੁਸਾਫ਼ਰਾਂ ਨਾਲ ਤੂਂਤੀ ਆਗੂ ਜੁਨਿਆਂ ਪਿਆ ਸੀ। ਲਗਦਾ ਸੀ ਜਿਵੇਂ ਸਾਰੀਆਂ ਸਵਾਰੀਆਂ ਫਿੱਟ ਕਰਕੇ ਬਿਠਾਂਗਈਆਂ ਹੋਣ। ਕੀ ਮਜਾਲ ਕਿਤੇ ਰਤਾਂ ਮਾਸਾਂ ਪੈਰ ਮੈਕਲੇ ਕਰਨ ਨੂੰ ਵੀ ਬਾਂ ਹੋਵੇ। ਕੋਈ ਬਿਸਤਰਾ ਸੂਟ ਕੇ ਬੈਠਾ ਸੀ — ਕੋਈ ਟਰੰਬ ਉਤੇ ਚੜ੍ਹ ਕੇ ਬੀਤੀ ਸੁਲਗਾ ਰੇਹਾ ਸੀ ਤੇ ਕੋਈ ਪੋਪੇ ਦਾ ਸਹਾਰਾ ਲੈ ਕੇ ਉੱਘ ਰਿਹਾ ਸੀ। ਜੇ ਕਿਸੇ ਸਵਾਰੀ ਨੇ ਰਤਾਂ ਮਾਸਾਂ ਪੀਰਜ ਨਾਲ ਆਖਿਆ ਬਈ ਇਹ ਡਬਾ ਰੀਜ਼ਰਵ ਸੀਟਾਂ ਵਾਲਿਆਂ ਵਾਸਤੇ ਆ ਤਾਂ ਦੂਜੀਆਂ ਸਵਾਰੀਆਂ ਭਟ ਗਲ ਪੇ ਗਈਆਂ। ਅਸੀਂ ਕਿਹਤਾਂ ਬਿਨਾਂ ਟਿਕਟ ਤੋਂ ਆਂ। ਤੁਸੀਂ ਬੈਠਣ ਦੀਆਂ ਸੀਟਾਂ ਰੀਜ਼ਰਵ ਕਰਵਾਈਆਂ ਹੋਣਗੀਆਂ — ਸਾਰੀ ਗੱਡੀ ਨਹੀਂ। ਅਥੇ ਆਪ ਤਾਂ ਸੀਟ ਉਤੇ ਬੈਠ ਕੇ ਜਾਈਏ ਤੇ ਅਸੀਂ ਖੜ੍ਹ ਵੀ ਮਾੜੇ ਲਗਦੇ ਆਂ। ਕਈ ਸਵਾਰੀਆਂ ਤਾਂ ਏਨੇ ਭੀਤ-ਭੜ੍ਹੇ ਤੇ ਰੇਲੇ ਗੱਲੇ 'ਚ ਵੀ ਬੰਸੂਧ ਹੋ ਕੇ ਸੌਂ ਰਹੀਆਂ ਸਨ। ਪਰ ਲਫਮਣ ਨੇ ਸਾਰੀ ਰਾਤ ਅੱਖਾਂ 'ਚ ਹੀ ਕੱਟੀ। ਚਲੋ ਬੈਰ — ਕੀ ਫਰਕ ਪੈਂਦਾ — ਹੁਣ ਤਾਂ ਜਗਰਾਉਂ ਆਉਣ ਵਾਲਾ ਸੀ।

ਲਫਮਣ ਦੇ ਦਿਲ ਵਿਚ ਕੁਤ-ਕਤਾਰੀਆਂ ਹੋ ਰਹੀਆਂ ਸਨ। ਮਾ ਪਿਉ ਨੂੰ ਮਿਲਣ ਦੇ ਚਾਅ ਨਾਲ ਉਸ ਦਾ ਮਨ ਗੁਦਗੁਦਾ ਰਿਹਾ ਸੀ। ਉਸ ਨੇ ਪਹਿਨਣ ਵਾਲੇ ਕਪੜੇ ਲਏ

ਤੇ ਵਾਸ਼ਬੇਸ਼ਨ ਅਗੇ ਜਾ ਖਲੋਤਾ। ਬਰੋਸ਼ ਕਰਕੇ ਮੂੰਹ ਹੱਥ ਪੋਤਾ। ਤੌਲੀਏ ਨਾਲ ਸਫਰ ਦਾ ਮੰਟੀ ਘੱਟਾ ਸਾਫ਼ ਕੀਤਾ। ਨਵੀਂ ਪੈਂਟ ਕਮੀਜ਼ ਪਾਈ। ਟਾਈ ਨੂੰ ਦਰਸਤ ਕੀਤਾ। ਖਿੜੇ ਪੁੜੇ ਸਾਮਾਨ ਨੂੰ ਤਰਤੇਬ ਨਾਲ ਸੂਟਕੋਸ ਵਿਚ ਰਖਿਆ। ਹੁਣ ਉਹ ਖਿੜਕੀ ਤੋਂ ਬਾਹਰ ਝਾਕ ਰਿਹਾ ਸੀ। ਦਰਖਤ ਘੁੰਮ ਰਹੇ ਸਨ। ਛਸਲਾਂ ਘੁੰਮ ਰਹੀਆਂ ਸਨ। ਸੂਰਜ ਚੜ੍ਹਨ 'ਚ ਅਜੇ ਕੁਝ ਸਮਾਂ ਬਾਬੀ ਸੀ। ਰੇਲਵੇ ਲਾਈਨ ਦੇ ਨਾਲ ਵਾਲੇ ਪਿੰਡਾਂ ਦੇ ਲੋਕ ਜੰਗਲ ਪਾਣੀ ਲਈ ਨਿਕਲ ਰਹੇ ਸਨ। ਕਈਆਂ ਨੂੰ ਉਹ ਪੱਬਾਂ ਭਾਰ ਬੈਠਿਆਂ ਦੇਖ ਵੀ ਸਕਦਾ ਸੀ। ਜਦੋਂ ਗੱਡੀ ਉਹਨਾਂ ਦੇ ਕੰਲੋਂ ਦੀ ਲੰਘਦੀ ਤਾਂ ਉਹ ਨੀਵੀਂ ਪਾ ਲੈਂਦੇ। ਲਗਦਾ ਸੀ ਜਿਵੇਂ ਗੱਡੀ ਤੋਂ ਸੰਗ ਜਾਂਦੇ ਹੋਣ।

ਲਫਮਣ ਪ੍ਰੇ ਤਿੰਨ ਸਾਲਾਂ ਪਿੰਡ ਪਿੰਡ ਆ ਰਿਹਾ ਸੀ। ਕਿੰਨਾ ਚਾਅ ਸੀ ਉਸ ਦੇ ਦਿਲ ਵਿਚ! ਕਿੰਨੀ ਤਰੱਕੀ ਕੀਤੀ ਸੀ ਉਸ ਨੇ — ਹਰ ਕੋਈ ਸਰਾਹੇਗ। ਲੋਕ ਉਸ ਨੂੰ ਮਿਲ ਕੇ ਬੜਾ ਖੁਸ਼ ਹੋਣਗੇ। ਇਸ ਤਰ੍ਹਾਂ ਦੀਆਂ ਸੋਚਾਂ ਨਾਲ ਉਹ ਸੁਆਦ ਸੁਆਦ ਹੋ ਰਿਹਾ ਸੀ। ਪਿੰਡ ਵੀ ਕਾਢੀ ਬਦਲ ਗਿਆ ਹੋਵੇਗਾ। ਉਸ ਦੇ ਛੋਟੇ ਭਰਾ ਦਾ ਖਤ ਆਇਆ ਸੀ ਕਿ ਗਲੀਆਂ ਪੱਕੀਆਂ ਹੋ ਗਈਆਂ ਹਨ। ਸਾਰੇ ਪਿੰਡ ਵਿਚ ਬਿਜਲੀ ਲਗ ਗਈ ਹੈ। ਉਹ ਖੁਸ਼ ਹੋ ਰਿਹਾ ਸੀ। ਨਵੇਂ ਮੁੰਡੇ ਬਿਜਲੀ ਦੀ ਰੋਸ਼ਨੀ 'ਚ ਪੜ੍ਹ ਲਿਖ ਰਹੇ ਹੋਣਗੇ। ਉਸ ਨੂੰ ਆਪਣਾ ਬਚਪਨ ਯਾਦ ਆਇਆ ਜਦੋਂ ਹਰ ਰੋਜ਼ ਲਾਲਟੇਨ ਦੀ ਕਾਲੀ ਸਿਆਹ ਦਿਮਨੀ ਸਾਫ਼ ਕਰਨੀ ਪੈਂਦੀ ਸੀ। ਹੁਣ ਤਾਂ ਕਈ ਮਕਾਨ ਪੱਕੇ ਵੀ ਬਣ ਗਏ ਹੋਣਗੇ। ਕਈ ਬੰਦੇ ਉਸ ਤੋਂ ਦਿੱਲੀ ਬਾਚੇ ਪੁਛਣਗੇ..... ਚੌਂ ਚੌਂ ਦੀ ਅਵਾਜ਼ ਨਾਲ ਉਸ ਦੀ ਸੰਚਾਂ ਦੀ ਲੜੀ ਟੁੱਟ ਗਈ। ਗੱਡੀ ਦੀਆਂ ਬਰੋਕਾਂ ਲੱਗ ਰਹੀਆਂ ਸਨ। ਗੱਡੀ ਭੜ੍ਹੇ ਛੋਲੇ ਜਹੋ ਖਾਂਦੀ ਰੁੱਕੇ ਗਈ। ਜਗਰਾਉਂ ਆ ਗਿਆ ਸੀ।

ਭਾਤ ਭਾਤ ਦੀਆਂ ਆਵਾਜ਼ਾਂ ਆ ਰਹੀਆਂ ਸਨ। "ਆਲੂ ਛੋਲੇ।" "ਗਰਮਾ ਗਰਮੇ ਪੂੜੀ।" "ਚਾਹ ਬਈ ਚਾਹ।" "ਅਜ ਦਾ ਤਾਜ਼ਾ ਅਖਬਾਰੇ।" ਲਫਮਣ ਉਠ ਕੇ ਖਤ ਆਇਆ। ਉਥਾਂਸੀ ਭੇਨ ਕੇ ਸਰੀਰ ਨੂੰ ਸਿੱਧਾ ਕੀਤਾ। ਕੁਲੀ ਨੂੰ ਸੂਟਕੋਸ ਦੇ ਕੇ ਉਸ ਦੇ ਪਿੰਡੇ ਪਿੰਡੇ ਹੋ ਤੁਰਿਆ। ਰਿਵਸੇ 'ਚ ਬੈਠ ਕੇ ਬੱਸਾਂ ਦੇ ਅੱਡੇ ਪਹੁੰਚ ਗਿਆ।

ਸਵੇਰ ਦਾ ਸਮਾਂ ਹੋਣ ਕਰਕੇ ਬੱਸ ਦੇ ਅੱਡੇ ਤੇ ਪ੍ਰਾਸ ਚਹਿਲ ਪਹਿਲ ਨਹੀਂ ਸੀ। ਵਾਪਸ ਜਾਣ ਵਾਲੀਆਂ ਬੈਡੀਆਂ ਸਵਾਰੀਆਂ ਹੀ ਸਨ। ਲਫਮਣ ਨੇ ਬੱਸ ਦੇ ਟਾਈਮ ਬਾਰੇ ਪਤਾ ਕੀਤਾ। ਅਜੇ ਪੈਣਾ ਘੰਟਾ ਬਾਬੀ ਸੀ। ਬੱਸ ਤਾਂ ਕੱਲ੍ਹ ਸਾਇਮ ਦੀ ਆਈ ਖੜੀ ਸੀ। ਉਹ ਟਿਕਟਾਂ ਵਾਲੀ ਖਿੜਕੀ ਕੋਲ ਪਹੁੰਚ ਗਿਆ। ਰੂਮੀ ਦੀ ਟਿਕਟ ਕਰਵਾਈ ਤੇ ਸੂਟਕੋਸ ਨੂੰ ਬੱਸ ਦੀ ਛੱਤ ਉਪਰ ਰਖਵਾ ਦਿਤਾ। ਹੁਣ ਉਹ ਕੁਝ ਸੌਖਾਂ ਸੌਖਾਂ ਮਹਿਸੂਸ ਕਰ ਰਿਹਾ ਸੀ। ਉਸ ਨੇ ਅਖਬਾਰ ਖਰੀਦੀ ਤੇ ਚਾਹ ਵਾਲੀ ਦੁਕਾਨ ਉਤੇ ਜਾ ਬੈਠ। ਚਾਹ ਦੇ ਕੱਪ ਲਈ ਆਖ ਕੇ ਅਖਬਾਰ ਦੀਆਂ ਮੰਟੀਆਂ ਪੋਟੀਆਂ ਸੁਰਖੀਆਂ ਉਤੇ ਜਨਰ ਫੇਰਨ ਲਗ। ਦੁਕਾਨਦਾਰ ਨ ਮੌਲੇ ਜਹੋ ਕਪੜੇ ਨਾਲ ਮੱਥੀਆਂ ਨੂੰ ਉਡਾ ਕੇ ਚਾਹ ਦਾ ਕੱਪ ਮੌਜ ਉਤੇ ਲਿਆ ਰਖਿਆ।

ਦੁਕਾਨਦਾਰ ਨੇ ਪ੍ਰਵਿਆ, "ਬੋਤੇ ਬਿਸਕੁਟ ਜਾਂ ਡੱਬਲ-  
ਗੋਟੀ ਆਵੇ ਜੀ।"

ਲਫ਼ਮਣ ਨੇ ਨਾਹ ਵਿਚ ਸਿਰ ਹਿਲਾ ਦਿਤਾ।

ਦੁਕਾਨਦਾਰ ਕਹਿਣ ਲਗਾ — "ਬਾਬੂ ਜੀ, ਸਾਨੂੰ ਵੀ  
ਕੋਈ ਤਾਜ਼ਾ ਖਬਰ ਸੁਣਾ ਦਿਓ।"

ਲਫ਼ਮੇਣ ਦੇ ਦਿਲ ਵਿਚ ਆਇਆ ਕਿ ਉਹ ਕਹਿ  
ਦੇਵੇ ਕਿ ਤੇਰੀ ਦੁਕਾਨ ਦਾ ਮਾਲ ਛੱਡ ਕੇ ਸਰ ਕੁਝ ਤਾਜ਼ਾ  
ਦੀ ਤਾਜ਼ਾ।

ਲਫ਼ਮਣ ਕਹਿਣ ਲਗਾ, "ਕੋਈ ਖਾਸ ਨਹੀਂ।"

ਜਦੋਂ ਲਫ਼ਮਣ ਨੇ ਦੁਕਾਨਦਾਰ ਨੂੰ ਧਿਆਨ ਨਾਲ  
ਦੇਖਿਆ ਤਾਂ ਉਸ ਨੂੰ ਉਹ ਜਾਣਿਆ ਪਛਾਣਿਆ ਲਗਿਆ।  
ਸੋਚ ਸੋਚ ਕੇ ਲਫ਼ਮਣ ਨੂੰ ਯਾਦ ਆਇਆ। ਇਹ ਤਾਂ  
ਉਹਨਾਂ ਦੇ ਪਿੰਡ ਦਾ ਬਿਕਰ ਸੀ ਜੋ ਉਸ ਦਾ ਹਮਜਮਾਤੀ  
ਵੀ ਸੀ। ਬਿਕਰ ਪੜ੍ਹਾਈ ਵਿਚ ਢਿੱਲਾ ਸੀ। ਛੋਵੀਂ ਤੋਂ  
ਉਪਰ ਨਾ ਟੱਪਿਆ। ਉਸ ਨੂੰ ਬਿਕਰ ਬਾਰੇ ਹੁਣ ਤਕ  
ਯਾਦ ਸੀ। ਅੰਗਰੇਜ਼ੀ ਦੇ ਮਾਸਟਰ ਨੇ ਛੋਵੀਂ ਵਿਚ ਉਸ ਨੂੰ  
"ਬੁੱਕ" ਸ਼ਬਦ ਪੜ੍ਹਨ ਲਈ ਆਖਿਆ ਸੀ ਤੇ ਨਾਲ ਹੀ  
ਇਸ ਸ਼ਬਦ ਦੇ ਅਰਥ ਦਸਣ ਲਈ ਕਿਹਾ। ਬਿਕਰ ਨੇ  
ਪਤਿਆਂ ਸੀ — "ਬੀ-ਓ-ਓ-ਕ੍ਰੈ ਬੈਕ — ਬੈਕ ਦੇ ਅਰਥ  
ਬੱਕਰਾ।" ਸਾਰੀ ਕਲਾਸ ਖਿੜਖਿਤਾ ਕੇ ਹੱਸ ਪਈ ਸੀ।  
ਮਾਸਟਰ ਨੇ ਬਿਕਰ ਦੇ ਤਾਤ ਕਰਦਾ ਬੱਪਤ ਮਾਰਿਆ ਤੇ  
ਫੇਰ ਚੰਗਾ ਘੁੰਨ੍ਹੁੰਕੇ ਘੁੰਨ੍ਹੁੰ ਵੇਰਿਆ। ਮਾਸਟਰ ਆਖ  
ਰਿਹਾ ਸੀ, "ਸਾਲੇ ਮੌਕੀ ਦੀਆਂ ਰੱਟੀਆਂ ਤੇ ਪੜੀ ਪੜੀ  
ਸਾਗ ਖਾ ਕੇ ਅੰਗਰੇਜ਼ੀ ਪੜ੍ਹਨ ਆ ਜਾਂਦੇ ਆ। ਲੱਸੀ ਪੀ  
ਪੀ ਘੁੰਕੀ ਚੜ੍ਹੀ ਪਈ ਆ। ਅੰਗਰੇਜ਼ੀ ਕਿਥੋਂ ਆਵੇ।  
ਅੰਗਰੇਜ਼ੀ ਘੁਸਣ ਨੂੰ ਕੋਈ ਥਾਂ ਵੀ ਛੱਡਣ।" ਫੇਰ ਲਫ਼ਮਣ  
ਨੂੰ ਯਾਦ ਆਇਆ ਕਿ ਬਿਕਰ ਦਾ ਇਉਂ ਅਮਲੀ ਸੀ।  
ਹਰ ਸਮੇਂ ਉਸ ਨੂੰ ਫੌਮ ਦੀ ਤੋਤ ਲੱਗੀ ਰਹਿੰਦੀ। ਫੌਮ  
ਖਾ ਕੇ ਅੰਵੇਂ ਅਵਾ ਤਵਾ ਬੋਲਦਾ ਰਹਿੰਦਾ। ਫੌਮ ਨੇ  
ਸਾਰੀ ਜ਼ਮੀਨ ਵੀ ਖਾ ਲਈ ਕੇ ਬਿਕਰ ਦਾ ਪਿਉ ਵੀ।  
ਲਫ਼ਮਣ ਬਿਕਰ ਵਲ ਗੋਂਹ ਨਾਲ ਵੇਖਦਾ ਰਿਹਾ। ਜਦੋਂ  
ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਬਿਕਰ ਹੈ ਤਾਂ  
ਕਹਿਣ ਲਗਾ — "ਕਿਉਂ ਬਈ, ਤੁੰ ਰੂਮੀ ਆਲਾ ਬਿਕਰ  
ਨਹੀਂ।"

ਬਿਕਰ ਛਟ ਸੁਣ ਕੇ ਬੋਲ ਉਠਿਆ, "ਹਾ — ਹਾ —  
ਮੈਂ ਬਿਕਰ ਹਾ।

"ਬਾਈ ਸਿਆ — ਮੈਂ ਨਹੀਂ ਤੁੰਨੂੰ ਸਿਆਣਿਆ।"

ਲਫ਼ਮਣ ਪਲ ਭਰ ਲਈ ਚੁਪ ਰਿਹਾ। ਫੇਰ ਕਹਿਣ  
ਲਗਾ — "ਮੈਂ ਲਫ਼ਮਣ ਆਂ।"

ਬਿਕਰ ਦੇ ਕੁ ਮਿੰਟ ਉਸ ਵਲ ਟਿਕਾਟਕੀ ਲਾ ਕੇ  
ਦੇਖਦਾ ਰਿਹਾ। ਫੇਰ ਸਿਆਣ ਕਦਦਾ ਹੋਇਆ ਚੋਰ ਦਾ  
ਕਹਿਕਾ ਲਗਾ ਕੇ ਹੋਣਿਆ ਤੇ ਕਹਿਣ ਲਗਾ — "ਛੇ ਬਈ  
ਗਉ ਦੀ ਸੌਂਹ — ਮੈਂ ਤੁੰਨੂੰ ਹੁਣ ਪਛਾਣਿਆ।"

"ਤੂੰ ਲੱਛੂ ਅੰ।"

ਚਮਿਆਰਾਂ ਦਾ ਲੱਛੂ।

ਅਸਲ ਵਿਚ ਤੂੰ ਟੋਰ ਬਹੁਤ ਕਦਿਆ।

ਤਾਹੀਂ ਸਿਆਣ 'ਚ ਨਹੀਂ ਆਇਆ।

ਨਾਲੇ ਚਿਰ ਪਿਛੋਂ ਦੇਖਿਆ।

ਲਫ਼ਮਣ ਦੇ ਦਿਲ ਵਿਚ ਆਇਆ ਕਿ ਉਹ ਬਿਕਰ

ਨੂੰ ਹਤੀ ਪੜੀ ਦੀਆਂ ਗਾਲ੍ਹਾਂ ਕਦੇ —

"ਭੇਟ ਦੇਣੇ ਦਾ —

ਮਾਂ ਦਾ ਯਾਰ —

ਬੇਟੀ ਦਾ ਪੁੱਤ੍ਰ —"

ਮੈਂ ਦੱਲੀ ਵਿਚ ਸੈਕਸ਼ਨ ਅਫਸਰ ਲੱਗਾ ਤੇ ਇਹ  
ਸਾਲਾ ਲੱਛੂ ਦੀ ਸੱਦਦਾ। ਲਫ਼ਮਣ ਕਹਿੰਦਿਆਂ ਗਸ ਪੈਂਦੀ  
ਏ। ਇਹਨਾਂ ਦਾ ਕੋਈ ਮੁੜਾ ਤਹਿਸੀਲ ਵਿਚ ਮੁਟਸੀ ਵੀ  
ਲਗ ਜੇ ਤਾਂ ਛਟ 'ਕੀਤੇ' ਤੋਂ 'ਮਲਕੀਅਤ ਸੰਘ' ਬਣ  
ਜਾਂਦਾ। ਮੈਂ ਏਨੀ ਮਿਹਨਤ ਕੀਤੀ। ਪੜ੍ਹਾਈ ਲਈ ਦਿਨ  
ਰਾਤ ਇਕ ਕੀਤਾ। ਬੀ. ਐ. ਕੀਤੀ — ਫੇਰ ਐਮ. ਏ.  
ਕੀਤੀ। ਸੈਕਸ਼ਨ ਅਫਸਰ ਬਣ ਗਿਆ। ਪਰ ਲੱਛੂ ਤੋਂ  
ਉਤੇ ਨਹੀਂ ਟੱਪ ਸਕਿਆ। ਫੇਰ ਲਫ਼ਮਣ ਨੇ ਸੋਚਿਆ ਕਿ  
ਬਿਕਰ ਤਾਂ ਮੂਰਖ ਆ। ਮੂਰਖ ਨੂੰ ਇਹਨਾਂ ਚੀਜ਼ਾਂ ਦੀ  
ਕੀ ਸਮਝ। ਮੂਰਖ ਨੇ ਤਾਂ ਮੂਰਖਾਂ ਵਾਲੀ ਗੱਲ ਕਰਨੀ  
ਆ।

ਬਿਕਰ ਲਫ਼ਮਣ ਨੂੰ ਪੁਛ ਰਿਹਾ ਸੀ — "ਕਿਉਂ" ਬਾਈ  
ਤੁੰ ਛੁਟੀ ਅਇਆ, ਸੁਣਿਆ ਛੇਜ ਦੀ ਨੌਕਰੀ ਸੰਗੀ ਆ।  
ਸੁਣਿਆ ਖੁਰਾਕ ਵੀ ਤਰਤੀ ਮਿਲਦੀ ਆ।"

ਲਫ਼ਮਣ ਮਨ ਹੀ ਮਨ ਵਿਚ ਹੱਸ ਰਿਹਾ ਸੀ। ਖੂਹ  
ਦੇ ਛੱਡ੍ਹੇ। ਜਿਹਤਾਂ ਬੰਦਾ ਵੀ ਪਿੰਡੋਂ ਬਿਹਰ ਜਾਂਦਾ —  
ਇਹ ਸਮਝਦ ਏ ਬਈ ਛੇਜ 'ਚ ਭਰਤੀ ਆ। ਛੇਜ ਤੋਂ  
ਬਿਨਾਂ ਬੰਦਾ ਹੋਰ ਕਿਤੇ ਜਾ ਦੀ ਨਹੀਂ ਸਕਦਾ। ਬੰਸ ਦਾ  
ਸਮਾਂ ਹੋਣ ਵਾਲਾ ਸੀ। ਲਫ਼ਮਣ ਨੇ ਇਹ ਕਹਿੰਦੇ ਹੋਏ —  
ਕਿਹਾਂ — ਮੈਂ ਛੁਟੀ ਆਇਆ — ਚਾਹ ਦੇ ਪੈਸੇ ਮੇਜ਼ ਤੇ  
ਰਖੇ ਤੇ ਬੰਸ ਵਲ ਨੂੰ ਵਧ ਗਿਆ।

ਸਵਾਰੀਆਂ ਬੰਸ ਵਿਚ ਬੈਠ ਚੁਕੀਆਂ ਸਨ। ਕੰਡਕਟਰ  
ਟਿਕਟਾਂ ਚੈਕ ਕਰ ਰਿਹਾ ਸੀ ਤੇ ਇਕ ਮਾਈ ਨੂੰ ਆਖ  
ਰਿਹਾ ਸੀ — "ਆਹ ਨਿਆਣੇ ਨੂੰ ਗੋਦੀ 'ਚ ਕਰ ਲੇ  
ਮਾਈ, ਅੱਧਾ ਟਿਕਟ ਲੈ ਕੇ ਕਹਿੰਦੇ ਆ ਬਈ ਸਾਰੀ  
ਸੀਟ ਮਿਲ ਜੇ।"

ਟਿਕਟ ਚੈਕ ਕਰਕੇ ਕੰਡਕਟਰ ਨੇ ਸੀਟੀ ਵਜਾਈ।  
ਕੁਝ ਘੁਰ ਘੁਰ ਦੀ ਆਵਾਜ਼ ਹੋਈ ਤੇ ਬੱਸ ਚਲ ਪਈ।

ਲਫ਼ਮਣ ਪੁਰ ਖੱਬੇ ਪਾਸੇ ਖਿਤਕੀ ਵਾਲੀ ਸੀਟ ਕੌਲ  
ਬੈਠਾ ਸੀ। ਸੰਜ ਪਾਸੇ ਗੁਮੀ ਦੇ ਕੁਝ ਹੋਰ ਬੰਦੇ ਬੈਠੇ ਸਨ।  
ਆਪਸ 'ਚ ਘੁਸਰ ਮੁਸਰ ਹੋਣ ਲੱਗੀ। ਉਹਨਾਂ 'ਚੋਂ ਇਕ  
ਬੰਦਾ ਦੂਜੇ ਬੰਦੇ ਨੂੰ ਕਹਿ ਰਿਹਾ ਸੀ — "ਲੈ ਬਈ ਤੂੰ ਅੱਹ  
ਮੁੜੇ ਨੂੰ ਪਛਾਣਿਆ।"

ਦੂਜੇ ਬੰਦੇ ਨੇ ਧਿਆਨ ਨਾਲ ਦੇਖ ਕੇ ਨਾਹ ਵਿਚ  
ਸਿਰ ਹਿਲਾਇਆ।

"ਲੈ ਦੋਸਾਂ ਫੇਰ।"

"ਦੱਸ।"

"ਇਹ ਚਮਿਆਰਾਂ ਦਾ ਲੱਛੂ ਆ।"

ਉਹ ਤਾਜ਼ੀ ਮਾਰ ਕੇ ਹੱਸ ਪਿਆ ਤੇ ਕਹਿਣ ਲਗਾ —  
"ਲੱਖੂ ਦਾ ਲੱਛੂ। ਮਾਂ ਜਾਬਾ ਸਿਆਣ 'ਚ ਨੂੰ ਆਇਆ।  
ਦੇਖ ਕਿਮੇਂ ਹੱਡ ਅੰਗੂੰ ਨਿਖਿਰਾਇਆ ਬੇਠਾ। ਲੈ ਬਈ ਇਹਦੀ  
ਮਾਂ ਵੀ ਬੱਡੀ ਚੀਜ਼ ਸੀ। ਕਹਿੰਦੇ ਲੋਕਾਂ ਨੇ ਮਲਾਈ ਅੰਗੂੰ  
ਛਕੀ।"

ਲਫ਼ਮਣ ਦੀਆਂ ਨਜ਼ਰਾਂ ਹਿੰਦੁਸਤਾਨ ਟਾਈਮਜ਼ ਤੇ ਘੁੰਮ  
ਰਹੀਆਂ ਸਨ। ਉਸ ਦੇ ਕੰਨ ਚਲ ਰਹੀ ਘੁਸਰ ਮੁਸਰ ਨੂੰ  
ਸੁਣ ਰਹੇ ਸਨ। ਉਸ ਨੂੰ ਲੱਗ ਰਿਹਾ ਸੀ ਜਿਵੇਂ ਕੋਈ

ਢਲਿਆ ਹੋਇਆ ਸੀਸਾ ਉਸ ਦੇ ਬੰਨਾਂ 'ਚ ਪਾ ਰਿਹਾ ਹੋਵੇ ।

ਰੂਮੀ ਦੇ ਬੰਡੇ ਬੰਦਿਆਂ ਵਿਚੋਂ ਇਕ ਬੰਦਾ ਆਖ ਰਿਹਾ ਸੀ, "ਲੇ ਬਈ ! ਮੈਨੂੰ ਤਾਂ ਲੱਭੁ ਬੰਡੇ ਬੁੜੇ ਦੀ ਸੱਟ ਲਗਦਾ । ਕੰਠਿਦੇ ਥੋੜੇ ਬੁੜੇ ਦੀ ਬੰਤੀ ਨਾਲ ਆਡੀ ਸੀ ।"

ਦੂਜਾ ਬੰਦਾ ਆਖ ਰਿਹਾ ਸੀ - "ਠੀਕ ਆ ਭਾਈ ! ਸਾਡੇ ਬੁੜੇ ਦੀ ਨਾ ਹੋਉ — ਥੋੜੇ ਦੀ ਹੋਉ । ਥੋੜੇ ਬੁੜੇ ਨੇ ਕਿਹੜਾ ਕਲੇਰਾ ਆਲੇ ਸੰਤਾਂ ਤੋਂ ਅੰਮ੍ਰਿਤ ਛਿਕਿਆ ਸੀ । ਬੰਤੀ ਤਾਂ ਸੀਲ ਗਾ ਅਰਗੀ ਸੀ । ਭੇਗ ਨਹੀਂ ਸਾਂ ਅਖਤਦੀ । ਜਿਹੜਾ ਮਰਜ਼ੀ ਪੱਠਿਆ ਦਾ ਬਬਾ ਸਿੱਟ ਕੇ ਚੋਲੇ ।"

ਬੱਸ ਨਹਿਰ ਦੇ ਪੁਲ ਉਪਰੋਂ ਦੀ ਲੰਘ ਰਹੀ ਸੀ । ਲਫ਼ਮਣ ਦੇ ਦਿਲ ਵਿਚ ਆ ਰਿਹਾ ਸੀ ਕਿ ਉਹ ਚਲਜੀ ਬੰਸ 'ਚ ਨਹਿਰ ਵਿਚ ਛਾਲ ਮਾਰ ਦੇਵੇ । ਬਤੀ ਮੁਸਕਲ ਨਾਲ ਉਸ ਨੇ ਆਪਣੇ ਆਪ ਉਤੇ ਕਾਬੂ ਪਾਈ ਰਖਿਆ । ਉਹ ਇਉਂ ਘੇਸਲ ਮਾਰ ਕੇ ਬੰਨਾ ਰਿਹਾ ਜਿਵੇਂ ਕੁਝ ਸੁਣ ਹੀ ਨਾ ਰਿਹਾ ਹੋਵੇ ।

ਘੁਸਰ ਮੁਸਰ ਜਾਰੀ ਸੀ । ਇਕ ਬੰਦਾ ਬੰਲ ਰਿਹਾ ਸੀ — "ਕਿਉਂ ਸਾਲਿਓ ਜੱਕਤ ਮਾਰੀ ਜਾਨੇ ਓ । ਕਿਸੇ ਦੇਖਿਆ ਬੰਤੀ ਨੂੰ ਖੇਹ ਖਾਂਦਿਆਂ ।"

ਦੂਜਾ ਬੰਦਾ ਕਹਿ ਰਿਹਾ ਸੀ - "ਲੇ ਦੇਖਣ ਆਲੀ ਕਿਹੜੀ ਗੱਲ ਆ । ਪਿੰਡ ਦਾ ਨਿਆਣਾ ਨਿਆਣਾ ਜਾਣਦਾ । ਨਾਲੇ ਐਹੋ ਜੇਹੋ ਕੰਮ ਕਿਹੜਾ ਕੋਈ ਦਖਾ ਕੇ ਕਰਦਾ ।"

ਸਾਰੇ ਖਿਤਖਿਤਾਂ ਕੇ ਹੱਸ ਪਈ । ਫੇਰ ਕੋਈ ਕਹਿ ਰਿਹਾ ਸੀ — "ਬਈ ਜੇ ਬੰਤੀ ਮਾੜੀ ਹੁੰਦੀ ਤਾਂ ਸੇਰੇ ਨਾਲ ਕੁੱਝ ਖਾਣੀ ਨਾ ਕਰਦੀ । ਕਹਿੰਦੇ ਸੇਰੇ ਨੇ ਕੋਈ ਪੁੱਠੀ ਸਿੱਧੀ ਗੱਲ ਕਹੀ ਨਹੀਂ ਤੇ ਬੰਤੀ ਨੇ ਉਹਦੀ ਬਤੀ ਲਾਹ ਪਾਹ ਕੀਤੀ ।"

ਇਕ ਹੋਰ ਬੰਦਾ ਆਖ ਰਿਹਾ ਸੀ — "ਇਹਦੇ 'ਚ ਕੀ ਆ । ਸੇਰੇ ਨੇ ਧੱਕਾ ਜੋਰੀ ਕੀਤਾ ਹੋਉ । ਇਹ ਕੰਮ ਤਾਂ ਰਜਾਮੰਜ਼ੀ ਦਾ ਹੁੰਦਾ । ਭਾਈ ਸੀਟੀ ਮਿਲੇ ਦੀ ਗਲ ਆ । ਧੱਕੇ ਨਾਲ ਤਾਂ ਗਧੀ ਵੀ ਨੌਜ਼ ਨਹੀਂ ਲਗਣ ਦਿੰਦੀ । ਟੀਟਣੇ ਮਾਰ ਮਾਰ ਸੁਰਤ ਭੁਲਾ ਦਿੰਦੀ ਆ ।"

ਇਕ ਹੋਰ ਆਵਾਜ਼ ਉਪਰੋਕਤੀ — "ਕੀ ਸਾਲਿਓ ਸਵੇਰੇ ਸਵੇਰੇ ਗੇਦ ਬਕੀ ਜਾਂਦੇ ਓ । ਕੋਈ ਚੱਜ ਦੀ ਗੱਲ ਕਰੋ । ਅਕਲ ਤਾਂ ਆਉਣੀ ਨਹੀਂ । ਅਕਲ ਦੇ ਸਾਹਮਣੇ ਤਾਂ ਡਾਂਗ ਲੈ ਕੇ ਖੜ੍ਹੇ ਹੋ ਜਾਂਦੇ ਆ । ਮਜਾਲ ਆ ਘਰ 'ਚ ਬਤਨ ਦੇਣ ।" ਨਾ ਜਣੇ ਲਫ਼ਮਣ ਨੂੰ ਹੋਰ ਕੀ ਕੁਝ ਸੁਣਨਾ ਪੈਂਦਾ ਜੇ ਉਹਨਾਂ ਵਿਚੋਂ ਇਕ ਬੰਦਾ ਗੱਲਾਂ ਦਾ ਰੁਖ ਨਾ ਬਦਲਦਾ ।

ਗਲਬਾਤ ਫਸਲਾਂ ਬਾਰੇ ਚਲ ਪਈ — "ਲੇ ਬਈ ਮਾਰਦੇ ਮੀਂਹਾਂ ਨੇ । ਇਹਦੀ ਧੀ ਦੀ ਹਟਣ 'ਚ ਈ ਨੂੰ ਆਉਂਦੇ । ਮਾਡੀ ਜੀ ਧੁੱਪ ਲਗਦੀ ਆ । ਫੇਰ ਮੀਂਹ ।"

"ਕਟਕ ਕਿਥੋਂ ਸੁੱਕੇ । ਹੁਣ ਤਾਂ ਖੇਤੀ ਨਾਲੋਂ ਮਾਹਟਰੀ ਚੰਗੀ ਆ । ਭਾਵੇਂ ਮੀਂਹ ਆਵੇ ਭਾਵੇਂ ਝੱਖਤ — ਮੀਨੇ ਪਿੱਛੇ ਤਨਖਾਹ ਤਾਂ ਵੱਟ ਤੇ ਪਈ ਆ ।"

"ਜੁਨ ਤਾਂ ਜੱਟ ਦੀ ਮਾਡੀ ਆ । ਬਾਰਾਂ ਮੀਨੇ ਤੀਹ ਦਿਨ ਖੇਤਾਂ 'ਚ ।"

"ਲੇ ਬਈ ਕਿਹੜਾ ਮਹਿਕਮਾ ਜਿਥੇ ਛੁਟੀ ਨੂੰ ਮਿਲਦੀ । ਫੰਜੀ ਵੀ ਸਾਲ ਦੇ ਸਾਲ ਛੁਟੀ ਆਉਂਦੇ ਆ ।"

'ਲੇ ਆਹ ਪੁਲਸ ਆਲੇ ਈ ਲੇ ਲੇ । ਮੀਨੇ ਪਿੱਛੇ ਬੰਧੀ ਤਨਖਾਹ । ਉਪਰਲੀ ਆਮਦਨੀ ਵਖਰੀ । ਦਾਰੂ ਪਾਣੀ ਮੁਖਤ ਤੇ ਲੋਕਾਂ ਦੇ ਚਿੰਤੜ ਵਾਧੇ ਦੇ ਕੁਟਦੇ ਆ..."

ਬੰਡਕਟਰ ਸੀਟੀ ਵਜਾ ਰਿਹਾ ਸੀ ਤੇ ਕਹਿ ਰਿਹਾ ਸੀ — "ਰੂਮੀ ਆ ਰਿਹਾ ਭਾਈ ਰੂਮੀ । ਰੂਮੀ ਦੀਆਂ ਸਵਾਰੀਆਂ ਖਤੀਆਂ ਹੋ ਜੋ ।"

ਰੂਮੀ ਆ ਚੁੱਕੀ ਸੀ । ਰੂਮੀ ਦੀਆਂ ਸਵਾਰੀਆਂ ਨੇ ਆਪਣਾ ਆਪਣਾ ਸਾਮਾਨ ਸੰਭਾਲਿਆ ਤੇ ਇਕ ਇਕ ਕਰਕੇ ਬੱਸ 'ਚ ਉੱਤਰ ਗਈਆ ।

ਲਫ਼ਮਣ ਸੂਟਕੇਸ ਹੱਥ 'ਚ ਫੜੀ ਫਿਰਨੀ ਫਿਰਨੀ ਆਪਣੇ ਘਰ ਲਈ ਰੁਰ ਪਿਆ । ਪਿੰਡ ਦੇ ਦੂਜੇ ਪਾਸੇ ਉਸ ਦਾ ਘਰ ਸੀ । ਅਜੇ ਕੁਝ ਕੁ ਕਦਮ ਹੋ ਤੁਰਿਆ ਹੋਵੇਗਾ ਕਿ ਸਾਹਮਣੇ ਦੇ ਆਦਮੀ ਬੌਲਦ ਲਈ ਜਾ ਰਹੇ ਸਨ । ਉਹਨਾਂ 'ਚੋਂ ਇਕ ਕਹਿ ਰਿਹਾ ਸੀ — "ਲੇ ਬਈ ਇਹ ਤਾਂ ਭੇਣ ਗ..... ਲੱਭੁ ਲਗਦਾ । ਲੈ ਦੇਖ ਲੈ । ਕੱਲ ਮਾ ਜਾਂਬੇ ਦੇ ਨਲੀ ਲਮਕਦੀ ਸੀ ਹੁਣ ਕਿਮੋਂ ਅੰਤਾਂ ਕੀ ਮਟੀ ਅੰਗੂੰ ਨਿਖਲਿਆ ਰਿਹਦਾ ।"

ਦੂਜਾ ਬੰਦਾ ਕਹਿ ਰਿਹਾ ਸੀ — "ਬਈ ਹੱਦ ਕਰਤਾ ਕਤੀੜ ਨੇ । ਕਹਿੰਦੇ ਦਿੱਲੀ 'ਚ ਜਿਥੇ ਬੱਡੇ ਬੱਡੇ ਬਜੀਤ ਰਹਿੰਦੇ ਆ ਉਥੇ ਕੰਮ ਕਰਦਾ ।"

ਲਫ਼ਮਣ ਕੁਝ ਹੋਰ ਅਗੇਰੇ ਗਿਆ ਤਾਂ ਇਕ ਬੁੜੀ ਦੂਜੀ ਬੁੜੀ ਨੂੰ ਕਹਿ ਰਹੀ ਸੀ — "ਨੀਂ ਇਹ ਤਾਂ ਬੰਤੀ ਦਾ ਲੱਭ ਲਗਦਾ । ਮਖਿਆ ਗਲ 'ਚ ਸਰਕਾਰੂ ਪਟਾ ਪਾਇਆ ਨੀਂ । ਕੋਈ ਸਰਕਾਰੂ ਕੰਮ ਕਰਦਾ ਲਗਦਾ । ਚਮੜੇ ਦੀ ਪੇਟੀ ਵੀ ਸਰਕਾਰ ਦਿੰਦੀ ਆ ।"

ਲਫ਼ਮਣ ਨੂੰ ਪਿੱਛ ਜਿਹੀ ਆਈ । ਹੱਦ ਹੋ ਗਈ ਲੋਕਾਂ ਦੀ । ਲੈ ਆਹ ਬੁੜੀਆਂ ਟਾਈ ਨੂੰ ਸਰਕਾਰੂ ਪਟਾ ਦਸਦੀਆਂ । ਉਸ ਦੀ ਆਪਣੀ ਬੈਲਟ ਨੂੰ ਸੰਗੋਂ ਕੁਝ ਪੇਟੀ । ਉਸ ਨੂੰ ਗੱਲਾਂ ਸੁਣ ਸੁਣ ਬੇ-ਤਹਾਸਾ ਗੁੱਸਾ ਆਇਆ । ਇਕ ਵਾਗੀ ਤਾਂ ਉਸ ਦੇ ਮਨ 'ਚ ਆਇਆ ਕਿ ਉਚੀ ਉਚੀ ਹੌਲਾ ਪਾ ਕੇ ਰੱਸ ਦੇਵੇ ਕਿ ਦ੍ਰਿੰਦੀਆਂ ਕਿਥੋਂ ਦੀ ਕਿਥੇ ਪਹੁੰਚ ਗਈ ਹੈ ਤੇ ਇਹ ਲੱਕ ਕਿਥੇ ਖੜ੍ਹੇ ਹਨ । ਉਸ ਨੇ ਧਰਤੀ ਉਤੇ ਬੁਕਿਆ । ਉਸ ਨੂੰ ਲਗਿਆ ਜਿਵੇਂ ਉਸ ਨੇ ਸਾਰਾ ਗੁੱਸਾ ਬੁੱਕ ਵਿਤਾ ਹੋਵੇ । ਉਹ ਚੁੱਪ ਚਾਪ ਅਗੇ ਨੂੰ ਭੁਰ ਪਿਆ । ਹੁਣ ਉਹ ਆਪਣੇ ਘਰਾਂ ਵਿਚ ਦਾਖਲ ਹੋ ਹੋ ਚੁਕਾ ਸੀ । ਕੱਲੀ ਕੱਲੀ ਬੁੜੀ ਉਸ ਦਾ ਸਿਰ ਪਲੋਸ ਰਹੀ ਸੀ । ਉਹ ਡਰ ਰਿਹਾ ਸੀ ਕਿ ਇਸ ਪਿਆਰ ਦਾ ਸਦਕਾ ਕਿਉਂ ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਉਸ ਦੀ ਪੱਗ ਨਾ ਢਹਿ ਜਾਵੇ । ਬਜੂਰਗ ਉਸ ਦੀ ਪਿੱਠ ਬਾਪੜ ਰਹੇ ਸਨ । ਨਿਆਣੇ ਨਿਕੇ ਨਾਲ ਨਾਲ ਤੁਰ ਰਹੇ ਸਨ ਤੇ ਦੇਖ ਦੇਖ ਕੇ ਖੁਸ਼ ਹੋ ਰਹੇ ਸਨ ।

ਲਫ਼ਮਣ ਆਪਣੇ ਘਰ ਪਹੁੰਚ ਚੁਕਾ ਸੀ । ਦੇਖਦੇ ਸਾਰ ਮਾਂ ਨੂੰ ਲਾਲੀਆਂ ਚੜ੍ਹ ਗਈਆਂ । ਘੁਟ ਕੇ ਡਾਤੀ ਨਾਲ ਲਾ ਲਿਆ । ਵੇ ਤੂੰ ਆਉਣ ਦੀ ਚਿੰਠੀ ਕਿਉਂ ਨਾ ਪਾਈ ਲਫ਼ਮਣਾਂ । ਪਿੱਥੀ ਨੇ ਰੱਜ ਕੇ ਪਿਆਰ ਦਿਤਾ । ਲਫ਼ਮਣ ਤਿੰਨਾਂ ਸਾਲਾਂ ਪਿੱਛੇ ਛੁਟੀ ਆਇਆ ਸੀ । ਮਮਤਾ ਨਾਲ ਮਾ ਦੀਆਂ ਅੰਖਾਂ ਛਲਕ ਪਈਆਂ । ਸਿੱਲੀਆਂ ਅੰਖਾਂ ਨਾਲ ਮਾਂ ਅਖ ਰਹੀ ਸੀ — "ਵੇ ਲਫ਼ਮਣਾ — ਤੇਨੂੰ ਮਾ ਜੀ ਮਮਤਾ ਯਾਦ ਨਾ ਆਈ ? ਵੇ ਤੂੰ ਪਿੱਥੀ ਦੇ ਮੰਹ ਨੂੰ ਕੁੱਲ ਗਿਆ । ਵੇ ਤੇਰਾ ਪ੍ਰਦੇਸ਼ 'ਚ ਜੀਅ ਲਗਿਆ..."

ਲਫਮਣ ਦਾ ਪਿਉ ਆਖ ਰਿਹਾ ਸੀ ۔ “ਲੈ ਐਸੇ ਰੋਣੇ ਪੱਧੇ ਲੈ ਕੇ ਬੇਗੀ । ਅਡੀ ਦੂਰੋਂ ਮੁੜਾ ਆਇਆ — ਕੁਸ਼ ਚਾਹ ਪਾਣੀ ਕਰ ।”

“ਚਾਹ ਪਾਣੀ ਵੀ ਕਰਦੀ ਆ । ਮੇਰੇ ਤਾਂ ਜਿਵੇਂ ਕਾਲਜੇ ਨੂੰ ਠੰਡ ਪੇਗੀ ।”

ਲਫਮਣ ਦੀ ਮਾਂ ਤੇ ਪਿਉ ਜਿਵੇਂ ਖੁਸ਼ੀ ਨਾਲ ਖਿਤ ਜਿਹੇ ਗਏ । ਪਰ ਆਪ ਉਹ ਕੁਝ ਬੁਝਿਆ ਬੁਝਿਆ ਸੀ । ਆਢੀ ਗੁਆਢੀ ਉਸ ਦੀ ਖਬਰ ਸਾਰੇ ਲੰਣ ਆ ਰਹੇ ਸਨ । ਉਹ ਉਪਰੋਂ ਉਪਰੋਂ ਤਾਂ ਸਭ ਨੂੰ ਹੱਸ ਕੇ ਮਿਲ ਰਿਹਾ ਸੀ ਪਰ ਉਸ ਦਾ ਅੰਦਰ ਤਾਂ ਜਿਵੇਂ ਬਿਲਕੁਲ ਲਹੂ-ਲੁਹਾਣ ਹੋਇਆ ਪਿਆ ਸੀ ।

ਉਪਰਿਹਾਰ ਦੀ ਰੋਟੀ ਖਾ ਕੇ ਉਹ ਲੇਟ ਗਿਆ । ਸਫਰ ਦੀ ਬਕਾਣ ਨਾਲ ਸਰੀਰ ਕੁਝ ਨਿੱਸਲ ਹੋਇਆ ਪਿਆ ਸੀ । ਮਾਂ ਸਿਰਹਾਣੇ ਬੇਠੀ ਪੱਥੀ ਤੱਲਦੀ ਰਹੀ ਤੇ ਲਫਮਣ ਦੇ ਮੂੰਹ ਵਲ ਦੇਖ ਦੇਖ ਖੁਸ਼ ਹੁੰਦੀ ਰਹੀ ਲਫਮਣ ਦੀਆਂ ਅੱਖਾਂ ਭਾਰੀ ਸਨ ਪਰ ਨੀਂਦ ਨਹੀਂ ਸੀ ਆ ਰਹੀ । ਰਹਿ ਰਹਿ ਕੇ ਉਸ ਦਾ ਪਿਆਨ ਸਵੇਰ ਦੀਆਂ ਹੋਈਆਂ ਗੱਲਾਂ ਵਲ ਚਲਿਆ ਜਾਂਦਾ । ਉਸ ਨੂੰ ਲਗ ਰਿਹਾ ਸੀ ਜਿਵੇਂ ਉਸ ਦੇ ਸਾਰੇ ਸਰੀਰ ਵਿਚ ਕੋਈ ਸੂਟੀਆਂ ਚੁਕੇ ਰਿਹਾ ਹੋਵੇ । ਤਿੱਖੀਆਂ ਸੂਟੀਆਂ ਉਸਦੀ ਹਰ ਸੋਚ ਜਖਮੀ ਹੋ ਜਾਂਦੀ । ਹਰ ਖਿਆਲ ਲਹੂ-ਲੁਹਾਣ ਹੋ ਜਾਂਦਾ । ਉਹ ਤਿੱਖੀਆਂ ਚੰਭਾਂ ਤੇ ਨਾ ਬਚ ਸਕਦਾ । ਫੇਰ ਉਸ ਨੂੰ ਚੰਭਾਂ ਦਾ ਦਰਦ ਮਹਿਸੂਸ ਹੋਣ ਲੱਗਾ । ਉਸ ਨੂੰ ਲਗਿਆ ਜਿਵੇਂ ਉਸ ਦਾ ਸਾਰਾ ਸਰੀਰ ਛਲਣੀ ਛਲਣੀ ਹੋ ਚੁਕਾ ਹੈ । ਉਹ ਹਰ ਪਾਸਿਉਂ ਉਦਾਸ ਜਿਹਾ ਹੋ ਗਿਆ । ਆਪਣੇ ਘਰ ਪਹੁੰਚ ਕੇ ਵੀ ਉਸ ਨੂੰ ਖੁਸ਼ੀ ਨਹੀਂ ਸੀ । ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਨੂੰ ਕੋਈ ਕੰਡਿਆਂ ਉਤੇ ਘੜੀਸ ਰਿਹਾ ਹੋਵੇ ।

ਪਿਉ ਨੇ ਉਸ ਦੇ ਚਿਹਰੇ ਦੀ ਉਦਾਸੀ ਪੜ੍ਹ ਲਈ ਤੇ ਪੁੱਛਾ — “ਚਿੱਤ ਤਾਂ ਠੀਕ ਅੰਲਫਮਣਾ ।”

ਲਫਮਣ ਕੁਝ ਵੀ ਨਾ ਕਹਿ ਸਕਿਆ । ਇਕ ਵਾਰ ਤਾਂ ਜ਼ਿਲ ਵਿਚ ਆਇਆ ਕਿ ਮਨ ਦੀ ਗੱਲ ਪਿਉ ਨੂੰ ਕਹਿ ਦੇਵੇ । ਪਰ ਨਹੀਂ । ਉਹ ਕੁਝ ਵੀ ਨਾ ਕਹਿ ਸਕਿਆ ।

ਮਾਂ ਨੇ ਵੀ ਪੁੱਛਿਆ — “ਪੁੱਤ ਦਿੱਲਾ ਜਿਹਾ ਲਗਦੇਂ । ਕੀ ਗੱਲ ਆ ?”


ਲਫਮਣ ਬੌੜਾ ਜਿਹਾ ਹੱਸਿਆ ਤੇ ਫੇਰ ਉਦਾਸ ਹੋ ਗਿਆ । ਕਹਿੰਦਾ ਤਾਂ ਕੀ ?

ਗਾਤ ਨੂੰ ਰੋਟੀ ਖਾ ਕੇ ਸਾਰੇ ਆਪਣੇ ਆਪਣੇ ਮੰਜਿਆ ਦੇਂਦੇ ਰਹੇ ਗਏ । ਲਫਮਣ ਵੀ ਆਪਣੇ ਮੰਜੇ ਉਤੇ ਜਾ ਪਿਆ । ਉਸ ਨੂੰ ਨੀਂਦ ਨਹੀਂ ਸੀ ਆ ਰਹੀ । ਉਸ ਦਾ ਹਿਆਨ ਮਤ ਮੁੜ ਕੇ ਸਵੇਰ ਦੀਆਂ ਗੱਲਾਂ ਵਲ ਜਾ ਰਿਹਾ ਸੀ ਜੋ ਉਸ ਦੇ ਮਨ ਦਾ ਭਾਰ ਬਣ ਗਈਆਂ ਸਨ । ਮਨ ਦਾ ਭਾਰ ਝੱਕਣਾ ਕਿਹਤਾ ਸੇਖਾ ! ਉਸ ਦਾ ਅੰਦਰ ਤਾਂ ਮੱਛੀ ਵਾਂਗ ਤੜਪ ਰਿਹਾ ਸੀ । ਨੀਂਦ ਕਿਥੋਂ ਆਉਂਦੀ ? ਵਸ ਦੇਖਣ ਨੂੰ ਐਵੇਂ ਅੱਖਾਂ ਮੀਚੀ ਪਿਆ ਸੀ । ਉਸ ਦੀ ਮਾਂ ਤੇ ਪਿਉ ਅੱਜੇ ਜਾਗ ਰਹੇ ਸਨ । ਉਹਨਾਂ ਨੂੰ ਤਾਂ ਚਾਅ ਨਾਲ ਨੀਂਦ ਨਹੀਂ ਸੀ ਆ ਰਹੀ । ਉਹਨਾਂ ਸੰਦਿਆਂ ਕਿ ਲਫਮਣ ਮੌਗਿਆਂ ਹੈ । ਲਖ ਬੰਤੀ ਨੂੰ ਕਹਿ ਰਿਹਾ ਸੀ, “ਮੰਡਾ ਪਸ ਨੀਂ ਲਗਦਾ ।”

ਬੰਤੀ ਕਾਣ ਲੰਗੀ — “ਮੇਂਦੂ ਵੀ ਮਸੇਜਿਆ ਲਗਦਾ । ਅੇ ਲਗਦਾ ਜਿਵੇਂ ਪਿੰਡ ਆ ਕੇ ਖੁਸ਼ ਨ੍ਹੀਂ.....”

ਲਫਮਣ ਸਭ ਕੁਝ ਸੁਣ ਰਿਹਾ ਸੀ । ਪਰ ਘੋਸਲ ਵੱਟ ਕੇ ਲੇਟਿਆ ਰਿਹਾ । ਉਸ ਦੇ ਦਿਲ ਵਿਚ ਆਇਆ ਕਿ ਮਾਂ ਤੇ ਪਿਉ ਨੂੰ ਚੀਕ ਚੀਕ ਕੇ ਆਖੇ — ਹਾਂ — ਉਸ ਨੂੰ ਪਿੰਡ ਦੇਂਗਾ ਨਹੀਂ ਲਗਦਾ । ਪਿੰਡ ਹਲਕੇ ਕੁੱਤੇ ਅੰਗ੍ਰੇ ਵੱਦ ਖਾਣ ਨੂੰ ਪੈਂਦਾ । ਇਸ ਪਿੰਡ ਵਿਚ ਮਰਦੇ ਦਮ ਤਕ ਉਸ ਦੇ ਪਿਰੇ ਨੇ ਲੱਖ੍ਹ ਹੀ ਰਹਿਣਾ । ਉਹ ਆਪ ਵੀ ਉਮਰ ਭਰ ਲੱਛ੍ਹ ਤੇ ਉਤੇ ਨਹੀਂ ਟੱਪ ਸਕਦਾ । ਪਰ ਨਹੀਂ । ਇਹ ਗੱਲਾਂ ਮਾਂ ਤੇ ਪਿਉ ਨੂੰ ਨਹੀਂ ਸਮਝਾਈਆਂ ਜਾ ਸਕਦੀਆਂ । ਉਹਨਾਂ ਦਾ ਸਿਰ ਤਾਂ ਉਠ ਹੀ ਨਹੀਂ ਸਕਦਾ । ਉਸ ਦੇ ਪਿਉ ਦੇ ਖੂਨ ਵਿਚ ਤਾਂ ਲਖ੍ਹ ਚਮਿਆਰ ਦਾ ਖੂਨ ਦੰਤ ਰਿਹਾ ਸੀ । ਨਹੀਂ, ਕੁਝ ਨਹੀਂ । ਜੋ ਕੁਝ ਸੋਚ ਕੇ ਆਇਆ ਸੀ ਉਹ ਸਰਾਸਰ ਗਲਤ ਹੈ । ਏਥੇ ਕੁਝ ਵੀ ਨਹੀਂ ਬਦਲਿਆ । ਸਭ ਕੁਝ ਜਿਵੇਂ ਤਿਵੇਂ ਹੈ । ਬਿਜਲੀ ਜ਼ਰੂਰ ਆਈ ਹੈ ਪਰ ਰਸਨੀ ਨਹੀਂ । ਸਭ ਕੁਝ ਉਸ ਤਰ੍ਹਾਂ ਹੈ । ਮੋਚਦੇ ਸੋਚਦੇ ਨਾ ਜਾਣ ਕਦੇ ਉਸ ਦੀ ਅੱਖ ਲਗ ਗਈ ।

0000 (ਪੰਜਾਬ ਅਤੀ ਪ੍ਰਸ਼ੰਸਕ)



**REAL ESTATE  
BUYING, SELLING OR TRADING  
YOUR PROPERTY — ALWAYS  
REMEMBER YOUR REALTOR!**

**HARPAL TOOR**

Res. 524-9848

Off. 324-3888

ਚਰ ਤੁਰ੍ਹਾਂ ਦੀ ਜਾਇਦਾਦ ਖਰੀਦਦ  
ਜਾਂ ਨਕਦ ਵੇਚਦ ਲਈ

**ਲਫਮਣ ੩੦**

ਨੂੰ ਸੇਵਾ ਦਾ ਮੌਕਾ ਦਿੰਦਾ !



T. J. LOVEROCK REALTY  
5316 Victoria Dr., Van. B.C.

ੴ ਸਤਿਗੁਰ

ਮੁਖ ਮੱਲੀ / ਬਦਾਮ

“ਥੈਸ ਅਤੇ ਮੈਂ ਕਾਰੇ ਫੈਸਲਾ ਬਣਾਏ ਗੇ ਸਾਰੇ ਜਲਦੀਆਂ - ਕੀ ਮਜ਼ਹਬ  
ਉਦਾਹਿਰਾ ਤੇਜਿਆ ਹੈ, ਪ੍ਰਿ ਇਕ ਦਮ ਹੱਦ ਵੱਡੀ ਪੇਣੀ ਹੈ...” ਅਮਰ ਆਪੇ ਕੇ ਬਾਹਰ  
ਉਦਾਹਿਰਾ ਜਾ ਰਿਵਾ ਸੀ, ਪੱਧਾਂ ਚੀਜ਼ਾਂ ਉਗਲਾ ਤੀਂ ਸ਼ੇਖੇ ਤੋਂ ਵੱਧ ਤੌਰੇ ਸੋਚੇ ਰਿਵਾ ਸੀ, ਪਾਂਘ  
ਛਾਰ ਲੜਾਰ ਉਹਨੀ ਅੱਖੀ ਤੇ ਜਾ ਟਿਕਵੀ ਅਤੇ ਕੁਝ ਕੁਝ ਕੁਝ ਕੁਝ ਅਤੇ ਬੜੀ ਹੋ ਸੀ।  
ਇਕ ਪਿਆਸ ਉਹਨੂੰ ਆਉਂਦਾ ਤੇ ਤੀਂ ਪ੍ਰਿ ਧਾਰਾ ਜਿਵੇਂ ਹੈ ਉਠਦਾ।

ਅਮਰ ਦੀ ਜਾਈ ਰੋਇਆਂ ਛਾਈ ਤਿੰਨ ਮਹੀਨੇ ਗੀ ਰੋਏ ਸਨ। ਉਸੀ  
ਵੱਡੀ ਪੁਲੀ ਦੀਪ ਰੱਖੇ ਵੱਧ ਸੁਣਾਈ ਸੀ, ਕਿਸਮ ਦੀ ਜਮ ਪੁਲੀ, ਜਸੀਜੀਆਂ ਜਿਹੀਆਂ  
ਕਿਸੇ ਅੱਖ, ਜ਼ਿਲ੍ਹਾਂ ਦੀ ਆਬ ਅਮਰ ਬੁਲ ਲਾ ਸਕਦਾ।  
ਉਹਿਆਂ ਲਈ ਤੇ ਜਸਵਾਂ ਜੰਮੀ ਪਈ ਸੀ, ਜੁੱਧ ਸੀ, ਅੱਖਾਂ ਤਰੀਆਂ ਪਈਆਂ ਸਨ,  
ਭੋਵਿਨ ਪ੍ਰਿਵ ਵੀ ਉਗ ਭਸਵਣ ਰਣੀ ਸੀ, ਤੇ ਅੱਕ ਤੱਥ ਉਗ ਦੀ ਜਾਲ ਸੀ।

ਅਮਰ ਦੀਪ ਲਈ ਥਾਂ ਅਮਰ ਆਵਿੰਦਾ ਉਠ ਸੁਸ਼ੋਭਾਗਟਾਂ ਫਾਲ ਉਜਾਲਾ ਸਹਿਮਤ ਕਰੀ,  
ਚੌਥੀਆਂ ਜਿਵੀਆਂ ਅਮਰ ਵੀ ਅੱਡਦਾ ਉਹ ਅੱਖਾਂ ਬੁਝ ਛੈਵੀ ਅਤੇ ਆਪਣੀਆਂ ਕਾਰਨਾਂ  
ਹੱਦਾਂ ਤੁਲ ਉਠੇ ਮੈਂਨ ਕੇ ਪੰਚਾਂ ਬੁਟ ਉਤਾਰੀ ਤੇ ਫਿਰ ਕੁਗੁਣਾਂ, ਯੋਹ ਘੁਟਦੀ, ਗਾਮ  
ਗਰਮ ਬੈਣੀ ਅਮਰ ਦਿਆਂ ਹੱਦਾਂ 'ਤੇ ਰਿਸ਼ਾ ਫਲਾਉਣੀ, ਪਰ ਮੈਰੀ ਰਿਗਲੋਂ ਕਿਨ੍ਹੇ ਲਟਕ  
ਬੈਣੀ, ਆਹੇ ਢਾਣੀ ਐਜ ਤੇ ਖਾਲੀ ਲਾਵਿੰਦੀ, ਅਮਰ ਕੈ ਲੁਗਾਉਣੀ, ਆਪ ਧਾਰੀ  
ਫਿਰ ਵਿਸਤਰ ਵਿਕਾਉਣੀ, ਆਪਣੀਆਂ ਉਗਲਾਂ ਲਾਕ ਉਠੇ ਢਾਤ ਸਲਾਉਣੀ, ਉਹ ਜੋ ਚੰਗੀ, ਪਰ,  
ਦੀਪ ਰਵੀ ਉਠੇ ਸਿਮਾਂਕੋਂ, ਵਰੇ ਯੈਂਦੇ, ਬੈਠੀ ਬਹਿੰਦੀ, ਅਤੇ ਵਈ ਵਾਰ ਅਮਰ ਦਿਆਂ ਥੈਂਗਾਂ  
ਤੇ ਅਤੇ ਰਵੀ ਮਿਰ ਵੱਡੇ ਸਿਰ ਹੱਦ ਸੰਭ ਕੇ ਸੈਂ ਜਾਣੀ, ਅਮਰ ਵੀ ਅੱਖ ਜੱਤੇ ਚੁੱਕਦੀ  
ਤਾਂ ਉਠੋ ਦੀਪ ਹੈ ਉਠਾ ਕੇ ਲਾਲ ਵੱਡੇ ਵਿਸਤਰੇ ਤੇ ਰਿਸ਼ਾਉਣਾ।

ਮਨ ਦੇ ਹੋਰੀ ਸੀ ਕਿ "ਅਮਰ ਦੀਪ ਕੌਣੀ ਕੁਝ ਕਿਵੇਂ ਹੈ।" ਅੜ੍ਹੇ ਪ੍ਰਤੀ ਬਿਆਂ ਨੇ ਆਮਰ ਦੇ ਹੋਰੀ ਮੁਖ ਲਿਆਂ ਕੀਤੇ ਅਮਰ  
ਕੂੰਡ ਤੇ ਉਸ ਵਾਲੇ ਵਿੱਤੇ ਸੀ। ਮੱਥੀ ਮੱਥੀ ਕੂੰਡ ਸੀ ਤੇ ਉਹੋਂ ਮੱਥੇ ਤੇ ਪਸੀਂ ਦੀਆਂ ਵੀਂਗਾਂ ਵੀਂਗਾਂ  
ਮੁਲਾਂ। ਉਹ ਆਖੇ ਤੇ ਬਾਹੇ ਕੇ ਗਿਆ, ਅੱਜ ਉਹਨੇ ਦੀਪ ਦੀ ਜੀਂਵੀਂ ਉਹੋਂ ਹੋਵੇ = ਹੋਵੇ  
ਪ੍ਰਭਾਵ ਵਰਦਾ ਸੀ, ਤਥਾਂ ਹੈਂਦ ਦਾ ਟੈਸ਼ਨ, ਵਾਲੀਆ। ਜਾਂ ਵਜੇ ਉਹੋਂ ਉਹੋਂ ਕੁਝੀ ਕੁਝੀ ਹੋਵੇ।  
੨੨੩ ਕੇ ਬਾਹੋਂ, ਉਕਟ ਪੁਕਟ ਉਸ ਮੰਗਾਈ, ਸੰਚਲ ਸਟਾਂਡ ਵੀਤਾ। ਅਤੇ ਹੋ ਮੇਲ ਗੇਤ  
ਦਿੱਤੇ ਮੰਚ ਢੂਕ ਗਿਆ। ਦੀਪ ਨੇ ਅੱਖਾਂ ਵੀ ਅੱਖਾਂ ਦੇ ਅੱਖਾਂ ਦੀ ਅਮਰ ਦਾ ਸਟਾਂਡ ਵੀਤਾ,  
ਪਰ ਜੂਨੇ ਕੁਝ ਨਾ ਵੇਖੀ, ਫੇਜ਼ ਦੀ ਤਰ੍ਹਾਂ ਦੀਪ ਨੇ ਉਹੋਂ ਵੱਡੇ ਵੱਡੇ ਉਹੋਂ ਵੱਡੇ ਅਤੇ ਮੁਹਰ  
ਵੀਤਾ, ਉਹੋਂ ਪਾਂਚ ਵੀਂਗੀ, ਉਹੋਂ  
ਫੇਰੀ, ਤੋਂ ਅਮਰ ਨੇ ਵੱਡੀ ਉਹੋਂ ਜਿਵੀ ਆਵਾਜ਼ ਦੇ ਉਹੋਂ ਉਹੋਂ ਉਹੋਂ ਉਹੋਂ ਉਹੋਂ ਉਹੋਂ ਉਹੋਂ ਉਹੋਂ ਉਹੋਂ  
ਪਰ ਗਾਈ, "ਦੱਸੋ", ਵੱਡਿਆਂ ਉਹੋਂ ਅਮਰ ਦੀ ਪੱਠ ਪੱਠ ਕਿਵੀਂ ਹੋਏ। ਅਮਰ ਨੇ  
ਉਹੋਂ ਬਾਂਧ ਕੇ ਉਹੋਂ ਆਪਣੇ ਸਾਮੇਂ ਲਾਕੇ ਸੈਡ ਤੇ ਬਿਤਾ ਕਿਸਾਂ, ਫੇਰ ਉਸ ਆਪਣੇ  
ਆਪ ਦੀ ਗਿਆ ਵੀਤਾ ਕਿ ਉਸ ਵਿਟਾ ਦੀਪ ਤੋਂ ਉਹੋਂ ਕੁਝ ਕਾ ਵਾਲਦ ਪੁੱਛ ਸਕੇ, ਉਹੋਂ ਉਹੋਂ ਲਾਕੇ

“ ਰੀਪ ” ਕਿਸ ਲੋਕ ਦੀ ਮਾਡ ਅਤੇ ਜੀਵਨ ਵਿਚ ਸ਼ਹੀਦੀ ਸਾਡੀ ਅਤੇ ਆਖਰੀ ਗਈ ਹੈ ? ਅਮਰ ਸੰਤੁਲ ਮਿਸ਼ਨ —  
 “ ਰੀਪ ” ਦੀ ਲੋਕੀ ਉੱਥੇ ਵਿਚੁਣੀ ਵੱਡੀ ਵੀਡੀ ਹੈ ? ਆਖਰੇ ਗੱਲ ਵੀ ਕੀਤੇ ? ”  
 “ ਰੀਪ ” ਨੇ ਬੜੀ ਆਜ਼ਾਦੀ ਕੀ ਕੇ ਬਿਧਾ।  
 “ ਰੀਪ , ‘ ਜੀ ਵੱਡੀ ਰੱਗੀ ’ , ਰੱਗੀ ਬਲਤ ਵੱਡੀ ਹੈ ” ਅਮਰ ਜੀ ਅਛਾਕ ਉਝੀ ਕੇ ਗਈ।  
 “ ਇਹ ਤੇਜ਼ੀ ਵਿਖੇ ‘ ਹੈ ” ਰੀਪ ਨੇ ਉਝੀ ਰੱਗੀ ਪਾਈ ਰਹੀ।

“ਇਹ ਤੁਹਾਡੇ ਵਿਸ਼ੇ ਦੀ ਧਾਰਨ ਨ ਕਰਨ ਵਾਲਾ ਪਾਂਧੀ ਰਖਾ।  
ਵਿਅਮ ? ਵੀਚਿਆ, ਉਣ ਬਚਤੀ ਕੋ ਤੂੰ ਤੈਂਤੀ ਬਣਾ ਕੇ ਸੁਣੀ ਕਿਵੇਂ ਹੋਵੇਗੀ।

“ਅਮਰ ਸੰਭਾਵ ਦੇ ਪੈਂਥੀ ਕਿਸੇ ਹੋਰ ਵਾਲੀ ਹੋ ਜਾਣ ਵਿਖੇ ਨਹੀਂ ਹੈ ?” ਰਿਗਲਾ - ਦੀਪ ਘਥਕ ਗਈ ਤਿੰਡੀ  
ਅਮਰ ਸੰਭਾਵ - ਦੀਪ ਪੱਧਰ ਪੱਧਰ ਦੀ ਅਵਿਆਵੀ ਹੋਈ ਕਾ ਅਗੀ ਹੋਈ। ਅਮਰ ਦੇ ਪੱਧਰ ਸੁਣ  
ਦੇਂਦੀ ਸੰਭਾਵ ਪਦੇਗਾ ਹੋ ਏਹੋ ਤੁਹਾਨੂੰ ਵੈਖਿਆਂ ਦੇ ਫੜ ਕੇ ਚੀਪ ਕੁਝ ਬੁਜ੍ਹੇ ਹੋਵਿਂਦਾ ਹੈ - “ਦੀਪ ਅਜ  
ਦੀਪ ਕੁਝ ਮਸ਼ੁਕ, ਰਾਨੀ ਅੰਨੀ ਆ ਰਹੀ।

ਮਦੰਗੀ । ਜਾਂ ਉਹਨੇ ਕੋਲ " ਮੈਂ ਕੁਝ ਤੁ ਤਜ਼ਾਹ ਦੇਣਾ - ਓਹ ਤੂ ਮੈਂ ਘਰ ਤੀ ਗੇਂ  
ਦਿਓ ਸ਼ਵੁਤ ਚਮ ਕਾਈ ਕਿ ਉਹ ਕਾਉਂਦੀ ਹੈ, ਇਸੇ - ਪਰ, ਜਾਂਦੀ ਹੈਂ ਇਹ ਇਹ, ਹੈਂ  
ਨੂੰ ਬੁਸ-ਨਸ਼ੀਬ ਕੇਂਦ ਹੈ... ਏਕ ਕਹਿਦਿਆਂ ਉਸ ਦੀਪ  
ਦੀਪ ਅਥਵੀ ਅਥਵੀ ਰੱਖੀ ਰਹੀ ਤੇ ਗੱਲ ਤੇ ਆਗ ਵਾਂ ਬੰਧੂ ਮਾਰੇ ਸੁਣ ਵਾਂ ਦਿਤੇ ।  
ਤੇ ਬਿਲ੍ਹੀ ਅਤੇ ਬਿਲ੍ਹੀ ਤੇ ਬਿਲ੍ਹੀ ਅਤੇ ਬਿਲ੍ਹੀ ਕੇਂਦ ਕੇ ਕਹੀ ਸਾਰੀ " ਜੀ... ਜੀ... ਤੁਸਾ  
ਵਡੀ ਹਾਂ ਤੇ ਹਾਂ ਹੀ ਵਰ ਸ਼ਵੰਗੀ ਵੱਡੀ ਹੀ ਸੌਂ ਤੇ ਬਿਲ੍ਹੀ ਅਮਰ ਹੈ

ਦੀਂ ਦੀ ਪ੍ਰਕਾਸ਼ ਵੀ ਹੈ ?" ਪੁਸ਼ਟ ਲਾ ਹੋਏ ਹਿੱਤਾ -- ਬੜਕਵੰਡੀ ਅਛਾਦ ਹਿੱਤ ਉਸ ਵਿਚ, ਤੇ ਹੋਏ ਹੋ

ਉਸ ਨੂੰ ਕੁੱਝ ਲਗੀ ਸੀ " ਦੀਪ ਕਿਵੇਂ ਹੋਏ ਹੋਏ ਸਤ ਕੁੱਝ ਹੈਥ ਸੂਣ ਰਹੀ ਸੀ। ਸਮਾਜ  
ਦੱਸੀਗ ਕੁੱਝ ਉਚੀਆਂ ਕੀਤੀਆਂ ਕਿਉਂ - ਹੋਏ ਹੋਏ ਕੁੱਝ ਕੁੱਘ ਕੀਤੀ ਸੀ। ਸਮਾਜ ਦੀਪ ਦੇ ਨਕਾਂ  
ਦੱਸੇ ਕੀਵੀਆਂ ਕੁੱਝ ਕਾਲ ਉਠ ਗਿਆ ਹੋਏ ਕੁੱਝ ਕੀਤੀਆਂ - ਉਸਾਂ ਕਾਲ ਪ੍ਰੀਵੀਆਂ - ਉਸਾਂ  
ਦੱਸੀਗ ਕੁੱਝ ਜਾਂ ..... " ਅਮਰ, ਮੈਂ ਦੱਸੀਗ ਆਪੌਂ ਕੁੱਘ ਬਾਰੋ -  
ਉਦੇ ਉਦੇ ਦੱਸੀਗ ਕਾਲ ਹੋਵਾ। " ਅਤੇ ਦੀਪ ਦਸ ਹੋਏ ਗੇ ਮੈਂ ਸੁਣਨਾ ਛੱਚਦਾ" ਅਮਰ ਦੇ ਅੱਖਾਂ

ਇੰਸਤਾਨੀ ਜੰਗੀਤ ਦੇ ਪੁੰਜਿਆ ਅੰਪਿਆਪਰ  
ਨ੍ਵੀ ਚਲਘੀਰ ਭਿੰਚ ਭੰਗ

ਵੈਨਕੂਵਰ ਹਿੰਦ ਮੰਗੀਤ ਬਲਾਮਾ  
ਪੰਜ: # 1-45 ਬਿਖੜਾਵੇ

ਆਜੜ ਦੀ ਲਿਈਂਗੀ ਹੈ ਮਿਠੇ ਸੰਗੀਤ ਦੀ ਕੋਮਲ ਛੋਟੀ ਹੈ  
ਵਿਸ਼ਾਮ ਦੇ ਸਕਦੀ ਹੈ। ਰੁਕ੍ਤ ਪਾਸ ਆਪਣੇ ਲਈ ਹੀ ਘਰਾਓ; ਸੰਗੀਤ ਦੀਆਂ ਅਧੁਰ ਲਈਆਂ ਵਿਚ ਉਤਾਰ ਕੇ ਤਾਂ ਵੇਖੋਜ਼ਾਮਾ  
ਆਪਣੇ ਘੱਟਿਆਂ ਨੂੰ ਆਵਤੀ ਸੰਸਕ੍ਰਿਤੀ ਨਾਲ ਜੋੜ ਲਈ  
ਉਨ੍ਹਾਂ ਨੂੰ ਨਿਵੰਸਤਾਨੀ ਸੰਗੀਤ ਨਾਲ ਪ੍ਰੀਰਨ ਕਰਾਓ।

આઉ બલાયાં જાઈ ચા

ਕਲਾਸੀਕਲ ਤੇ ਲਾਈਟ ਕਲਾਸੀਕਲ ਗਿਆ, ਮਿਤਾਵ  
ਤਥਾ ਅਤੇ ਚੱਮੋਨੀਆਮ ਦੀ ਨਿਖਲਾਈ ਗਜ਼ਲਕੇ।

ੴ ਜਾਣਕਾਰੀ ਲਈ ਫੋਨ ਨੰ— 872-3210  
ਜਾਂ 324-5671

# **GOYAL TRAVEL**

4152 Fraser St.

Tol.

Vancouver, B.C. [604] 872-7658

**WE OFFER THE CHEAPEST FARES TO**

**India . Pakistan .  
Nairobi . Dareselam .**

**SPECIAL FARES FROM SEATTLE TO LONDON—**

*One Way or Return.*

*One way or Return*  
4 Offices in India to serve you:

. New Delhi . Jullundur .  
. Moga Jagroan .

**PAUL'S PLUMBING  
& ELECTRICAL SUPPLY**

**PLUMBING & BATHROOM  
FIXTURES & SUPPLIES  
HOT WATER TANKS  
HOT WATER HEATING &  
SUPPLIES**



ਖੁਸ਼ਬਹਾਨੀ ! ਤਹਾਨੀ ਮਹੂਲਤ ਲਈ  
 ਪੱਧੇਖਿੰਗ, ਗੀਟਿੰਗ ਤੇ ਬਿਜਲੀ ਦੇ ਸਮਾਂ  
 ਦੀ ਕਟੋਰ ਆਪਣੇ ਕਾਫੀ ਉਮ ਧਾਰ  
 ਵਲੋਂ ਤੁਝ ਐਵਾਜ਼ਿੰਡੀ ਲਾਗੇ ੫੭੭੫ ਮੇਲ  
 ਸਟਾਈਟ ਤੇ ਜੱਤੇ ਦਿਨ ਥੁੱਲਾ ਭੋਟਿਆ ਹੈ।  
 ਸਾਡੇ ਕੌਲ ਆਹੋਏ, ਘੰਨਾਵੀ 'ਚ ਗੱਲ  
 ਥਾਤ ਵੱਡੇ, ਹੋਰ ਜਾਣਕਾਰੀ ਪ੍ਰਾਪਤ ਕਰਕੇ  
 ਹਈ ਛੈਕ ਵੱਡੇ।

**872 3118**

**English - Punjab - Hindi Spoken  
4774 Main St (at 32nd)  
Vancouver • 872-3118  
Open Sunday — Parking at rear.**

## ଓଡ଼ିଆ ମାଟ୍ ମିଡ଼ିଆ

**ORIENTAL SILVER AND GOLD JEWELRY REPAIRING**



**BHARTI ART JEWELLERS**

*Specialist in East Indian Jewelry Craftware*

**RASIK PAREKH**  
Res.: 879-5610  
Store: 874-9441

865 Kingsway nr. Fraser  
Vancouver B.C., Canada

We Also Take Orders For  
Marriage Party Photos and Group Photos

# ਪਾਕਿਸਤਾਨ:

## ਛੜੀ ਝਜ ਦੀ ਘਾਤਕ ਦਾਮਤਾਨ

ਜਵੈਲ ਮਿਥ

**ਸਰਹੋਂਦੇ** ਪਾਰ ਪੰਜਾਬੀ ਜਥਾਨ ਦੇ ਮਹਿਬੂਬ ਸ਼ਾਇਰ, ਨਾਵਲਗਾਰ ਤੇ ਪਿਛਲੀ ਸੈਨੱਟ ਦੇ ਮੈਂਬਰ ਫਖਰ ਜਮਾਨ ਨੂੰ ਛੜੀ ਸਰਕਾਰ ਨੇ ਕੋਈ ਛੇ ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ ਰਿਹਾ ਕੀਤਾ ਹੈ। ਏਸੇ ਦੁਰਾਨ ਉਸ ਨੂੰ ਇਕ ਝੂਠੇ ਕੇਸ ਦੀ ਵਲਗਣ ਵਿਚ ਵਲਕੇ ਲਾਹੌਰ ਤੇ ਸਾਹੀਵਾਲ ਦੀਆਂ ਜੇਲ੍ਹਾਂ ਵਿਚ ਰੋਲਿਆ ਗਿਆ ਹੈ।

ਪੰਜਾਬੀ ਜਥਾਨ ਦੇ ਇਕ ਹੋਰ ਸਾਇਰ, ਪਾਕਿਸਤਾਨ ਮਜ਼ਹਾਰ ਕਿਸਾਨ ਪਾਰਟੀ ਦੇ ਉੱਘੇ ਕਾਰਕੁਨ ਤੇ ਪੈਟਰੀਆਟਿਕ ਲਾਈਅਰਜ ਐਸੇਸੀਏਸਨ' ਦੇ (ਦੇਸ਼-ਭਗਤ ਵਕੀਲ ਜਬੇਬਦੀ) ਦੇ ਜਨਰਲ ਸਬੱਤਰ ਸਲੀਮ ਜਹਾਂਗੀਰ ਦੇ ਕਈ ਮਹੀਨਿਆਂ ਤੋਂ ਗ੍ਰਹਤਾਰੀ-ਵਾਰੰਟ ਨਿਕਲੇ ਹੋਏ ਹਨ। ਛੜੀ ਸੁੰਡਲੀ ਉਸਦੀ ਬੀਵੀ ਤੇ ਬੱਚਿਆਂ ਨੂੰ ਕਈ ਵਾਰ ਪੁਲੀਸ ਥਾਣੇ ਲਿਜਾ ਚੁਕੀ ਹੈ। ਉਸਦੀ ਬੀਵੀ ਤੇ ਬੱਚਿਆਂ ਨੂੰ ਨਿਸ ਦਿਨ ਡਰਾਇਆ ਧਮਕਾਇਆ ਜਾ ਰਿਹਾ ਹੈ।

ਲਾਹੌਰ ਹਾਈ ਕੋਰਟ ਦੀ ਤਾਤਨਾ ਦੇ ਬਾਵਜੂਦ ਵੀ ਪੁਲੀਸ ਤੇ ਛੜੇ ਆਪਣੀ ਬੇਸ਼ਰਮੀ ਉੱਤੇ ਬਜ਼ਿੰਦ ਹੈ। ਛੜੇ ਨੂੰ ਪਤਾ ਹੈ ਕਿ ਲਾਹੌਰ ਹਾਈ ਕੋਰਟ ਉਹੋ ਹਾਈ ਕੋਰਟ ਹੈ ਜੋ ਭੁੱਟੇ ਨੂੰ ਛਾਂਸੀ ਦੇਣ ਲਈ ਜਨਰਲ ਜ਼ਿਆਦਾ ਦੀਆਂ ਸੈਨਤਾਂ ਤੇ ਉੱਤੇ ਬਾਂਦਰ-ਨਾਚ ਨੱਚਦੀ ਰਹੀ ਹੈ ਤੇ ਇਉਂ ਭੁੱਟੇ ਦੇ ਕਤਲ ਵਿਚ ਛੜੇ ਦੀ ਭਾਈਵਾਲ ਹੈ।

ਉਪਰੋਕਤ ਦੋਵਾ ਮਿਮਾਲਾਂ ਤੋਂ ਇਹ ਅੰਦਾਜ਼ਾ ਨਹੀਂ ਲਾ ਲੈਣਾ ਚਾਹੀਦਾ ਕਿ ਛੜੀ ਰਾਜ ਵਾਲੇ ਪਾਕਿਸਤਾਨ ਵਿਚ ਵਿਰਲੇ ਟਾਵੇਂ ਲੋਕ ਹੀ ਛੜੀ ਦਹਿਸਤ ਤੇ ਨਜ਼ਰ-ਬੰਦੀ ਦਾ ਸਿਕਾਰ ਹਨ। ਪਾਕਿਸਤਾਨ ਦੀ ਜੇਲ੍ਹਾਂ ਵਿਚ ਬੰਦੀਵਾਨਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਛੜੀ ਸੁੰਡਲੀ ਨਿਸ-ਦਿਨ ਆਪਣੀ ਦਹਿਸਤ ਦੀਆਂ ਨੁਮਾਇਸ਼ਾਂ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਲਾਉਂਦੀਆਂ ਹੈ। ਇਹਨਾਂ ਨੁਮਾਇਸ਼ਾਂ ਵਿਚ ਰਾਜਨੀਤਕ ਚੇਤਨਤਾ, ਰਖਣ ਵਾਲੇ ਬੇ-ਗੁਨਾਹ ਲੋਕਾਂ ਉਪਰ ਉਹ ਜੁਲਮ ਢਾਏ ਜਾਂਦੇ ਹਨ ਜਿਹਨਾਂ ਨੂੰ ਵੇਖਕੇ ਸ਼ਾਇਦ ਨੀਰੇ ਵੀ ਸ਼ਰਮਸਾਰ ਹੋਵੇ। ਬੈਂਤਾਂ ਤੇ ਕੋਰਡਿਆਂ ਦੀ ਮਾਰ ਨਾਲ ਲਹੂ-ਗੜ੍ਹਾਂ ਪਿੰਡਿਆਂ ਸਮੇਤ ਨੀਮ-ਮੋਏ ਬੇਗੁਨਾਹਾਂ ਨੂੰ ਸਟਰੈਚਰ ਉੱਤੇ ਸੁੱਟ ਛੜੇ ਜੇਲ੍ਹਾਂ ਦੀਆਂ ਕਾਲ-ਕੋਣਡੀਆਂ ਵਿਚ ਜਾ ਡੱਕਦੀ ਹੈ। ਇਹਨਾਂ ਕਾਲ-ਕੋਣਡੀਆਂ ਵਿਚ ਕਿੰਨੇ ਕੁ ਸਿਆਸੀ ਵਿਰੋਧੀ ਹਸਨ ਨਾਸਰ ਵਾਂਗ ਸ਼ਹੀਦ

ਕੀਤੇ ਜਾਣਗੇ, ਇਸਦਾ ਪਤਾ ਤਾਂ ਛੜੀ ਸੁੰਡਲੀ ਦੇ ਰਾਜ-ਖਾਤਮੇ ਪਿਛੋਂ ਹੀ ਲਗੇਗਾ।

ਏਸ ਵੇਲੇ ਪਾਕਿਸਤਾਨ ਦੀ ਛੜੀ ਸੁੰਡਲੀ ਆਪਣੀ ਸਾਰੀ ਵਹਿਸਤਾਨ ਇਕੋ ਦਾਅ ਉੱਤੇ ਲਾਈ ਹੋਈ ਹੈ। ਇਸਦਾ ਇਕੋ ਇਕ ਟੀਚ ਪਾਕਿਸਤਾਨ ਦੀ ਸਮੁੱਲੀ ਵੱਡੇ ਨੂੰ ਚਹੇ ਉਸ ਵਿਚ ਕਿੰਨੀ ਵੀ ਪਤਕਾਰ ਦੀਆਂ ਰਾਜਨੀਤਿਕ ਪਾਟੀਆਂ ਹੋਣ ਬੇਦੀਵਾਨ ਬਣਾਉਣਾ ਹੈ। ਛੜੀ ਹਾਕਮਾਂ ਦਾ ਵੇਖਾ ਤੀਹਰਾ ਹੈ: ਸਹੀਤਕ ਕੈਦ ਦੇ ਨਾਲ ਨਾਲ ਛੜੀ ਸੁੰਡਲੀ ਲੋਕਾਂ ਦੇ ਦਿਮਾਗ ਅਤੇ ਜ਼ਬਾਨ ਨੂੰ ਵੀ ਕੈਦ ਕਰਨਾ ਚਾਹੇਗੇ ਹੈ। ਇਉਂ ਸਰੀਰ ਦਿਮਾਗ ਤੇ ਜ਼ਬਾਨ ਦੀ ਬੰਦੀ ਲਈ ਫੇਜ਼ ਨੂੰ ਕੋਰਡਿਆਂ ਦੀ ਨੁਮਾਇਸ਼ੀ ਸਜ਼ਾ ਤੋਂ ਵਧੀਆਂ ਹੋਰ ਕੋਈ ਹਥਿਆਰ ਨਹੀਂ ਮੌਜੂਦ ਸਕਦਾ।

ਇਸ ਸ਼ਰਮਨਾਕ ਤੇ ਮੱਧ-ਕਾਲ ਦੀ ਸਜ਼ਾ ਨੂੰ ਜਾਹਿਚਾ ਠਹਿਰਾਉਣ ਲਈ ਜਨਰਲ ਜ਼ਿਆਦਾ ਨੇ ਆਪਣੇ ਮੱਧ-ਕਾਲੀਨ ਦਿਮਾਗ ਨੂੰ ਬੜੀ ਹੁਸ਼ਿਆਰੀ ਨਾਲ ਵਾਤਿਆ ਹੈ, ਤੇ ਇਸ ਸਾਜ਼ਸ-ਨੁਮਾ ਸਜ਼ਾ ਦਾ ਖੁੱਦ ਹੀ ਇਸਲਾਮੀ-ਕਰਨ ਕਟਕੀ ਇਸ ਨੂੰ ਇਸਲਾਮ ਤੇ ਕੁਰਾਨ ਨਾਲ ਜੋੜ ਲਿਆ ਹੈ। ਇਉਂ ਦਹਿਸਤ-ਨੁਮਾਇਸ਼ ਅਸਲ ਵਿਚ ਕੁਰਾਨ ਤੇ ਇਸਲਾਮ ਦੀ ਸੱਭ ਤੋਂ ਵੱਡੀ ਤੰਹੀਨ ਹੈ।

ਜਮਾਤ-ਇ-ਇਸਲਾਮੀ, ਜਮਾਤ-ਇ-ਉਲਮਾ-ਇ-ਪਾਕਿਸਤਾਨ ਤੇ ਅਸਗਰ ਖਾਂ ਦੀ ਤਹਿਰੀਕ-ਇ-ਇਸਤਰਲਾਲ ਆਂਦ ਪਾਰਟੀਆਂ ਛੜੀ ਤਸੱਦੂਦ ਦੀ ਲਪੇਟ ਵਿਚ ਨਹੀਂ ਆਈਆਂ। ਇਸਦਾ ਕਾਰਨ ਇਹ ਹੈ ਕਿ ਲਾਹੌਰ ਹਾਈ ਕੋਰਟ ਦੇ ਨ੍ਯੂਲ ਨਾਲ ਇਹ-ਸਾਬੀਆਂ ਪਾਰਟੀਆਂ ਭੁੱਟੇ ਦੇ ਛੜੀ ਕਤਲ ਵਿਚ ਛੜੀ ਹਾਕਮਾਂ ਦੀਆਂ ਭਾਈਵਾਲ ਹਨ।

ਭੁੱਟੇ ਦੇ ਕਤਲ ਵਿਚ ਭਾਈਵਾਲ ਹੋਣ ਕਾਰਨ ਪਾਕਿਸਤਾਨ ਦੇ ਜਮਾਤ-ਇ-ਇਸਲਾਮੀ ਮੁਲਾਂ-ਮੁਲਾਣੇ ਜਨਰਲ ਜ਼ਿਆਦਾ ਦੀ ਦਹਿਸਤ-ਨੁਮਾਇਸ਼ ਨੂੰ ਵੀ ਵੰਗਾਰਕੇ ਗੈਰ-ਇਸਲਾਮੀ ਨਹੀਂ ਕਰਿ ਸਕੇ। ਇਸ ਦੇਰ ਕੁਰਾਨ ਜਮਾਤ-ਇ-ਇਸਲਾਮੀ ਦੇ ਮੁਲਾਣੇ ਪਾਕਿਸਤਾਨ ਦੇ ਅਵਾਮ ਦੀਆਂ ਨਜ਼ਰਾਂ ਵਿਚ ਆਪਣਾ ਸਾਰਾ ਵੱਕਰ ਗੁਆ ਬੈਠੇ ਹਨ।

ਪਾਕਿਸਤਾਨ ਵਿਚ ਛੜੇ ਦਾ ਸਿਆਸੀ ਰੋਲ ਲਗ ਭਗ ਪਾਕਿਸਤਾਨ ਦੀ ਹੋਦ ਜਿਨ੍ਹਾਂ ਹੀ ਪੁਰਾਣਾ ਹੈ। ਪਾਕਿਸਤਾਨ ਦੇ ਜਨਮ ਤੋਂ ਛੜੀ ਹੀ ਪਿਛੋਂ ਇਸਦੇ ਪਹਿਲੇ ਪ੍ਰਾਣ ਮੰਤ੍ਰੀ ਲਿਆਕਤ ਅਲੀ ਖਾਂ ਦਾ ਸਿਆਸੀ ਕਤਲ ਇਸ ਪਾਸੇ ਪਹਿਲਾ ਕਦਮ ਸੀ। ਮੀਆਂ ਮਮਤਾਜ ਦੌਲਤਾਨਾ ਤੇ ਕਈ ਹੋਰ ਪੰਜਾਬੀਆਂ ਦਾ ਇਸ ਵਿਚ ਸਿੱਧਾ ਹੱਥ ਹੱਣ ਦੇ ਬਾਵਜੂਦ ਵੀ ਇਸ ਦੀ ਨਿਰਪੱਖ ਤਫ਼ਤੀਸ ਨਾ ਹੋ ਸਕੀ ਤੇ ਅਸਲੀ ਦੌਸ਼ੀ ਸਜ਼ਾ ਤੋਂ ਸਾਫ਼ ਬੱਚ ਗਏ। ਇਹ ਪਾਕਿਸਤਾਨ ਅੰਦਰ ਪੰਜਾਬੀਆਂ ਉਪਰਲੇ ਤਬਕੇ ਦੀ ਗੈਰ-ਪੰਜਾਬੀਆਂ ਵਿਰੁੱਧ ਪਹਿਲੀ ਸਿਆਸੀ ਸਾਜ਼ਸ ਸੀ।

ਲਿਆਕਤ ਅਲੀ ਦੇ ਸਿਆਸੀ ਕਤਲ ਨੇ ਪਾਕਿਸਤਾਨ ਵਿਚ ਇਸਦੀ ਬੰਡਤਾ ਦੇ ਬੀਜ ਬੋਂਦੇ ਤੇ ਕੇਮੀ ਘੱਟ-ਰਿਣਡੀਆਂ ਵਿਚ ਪੰਜਾਬੀਆਂ ਦੇ ਵਿਸਵਾਸ-ਘਾਤ ਵਿਰੁੱਧ ਉਹ ਨਫਰਤ ਪੈਦਾ ਕੀਤੀ, ਜਿਸ ਨਫਰਤ ਨੇ ਬਾਅਦ ਵਿਚ ਬੰਡਤਾ ਦੇਸ ਨੂੰ ਜਨਮ ਦਿਤਾ।

ਪਿਛਲੇ ਤਿੰਨ ਦਹਾਕਿਆਂ ਵਿਚ ਪਾਕਿਸਤਾਨ ਅੰਦਰ ਫੇਜ਼ ਦੇ ਰੋਲ ਵਲ ਭਾਡੀ ਮਾਰਿਆਂ ਅਜ ਜੋ ਗਲ ਭਲੀ-ਭਾਂਤ ਸਿਧ ਹੁੰਦੀ ਹੈ ਉਹ ਇਹ ਹੈ ਕਿ ਇਸਦਾ ਜਨਮ-ਦਾਤਾ ਜਿਨ੍ਹਾਂ ਜੇ ਪਾਕਿਸਤਾਨ ਦੇ ਹੋਂਦ ਵਿਚ ਆਉਣ ਤੋਂ ਕਾਢੀ ਦੇਰ ਬਾਅਦ ਤਕ ਜਿਉਂਦਾ ਰਹਿੰਦਾ ਤਾਂ ਸ਼ਾਇਦ ਛੌਜੀ ਹਾਕਮ ਉਸਨੂੰ ਵੀ ਕਿਸੇ ਦੁਗ ਮਾਰ ਦੇਂਦੇ। ਏਥੇ ਇਹ ਗਲ ਵੀ ਯਾਦ ਰਖਣੀ ਚਾਹੀਦੀ ਹੈ ਕਿ ਜਿਨ੍ਹਾਂ ਗੋਰ-ਪੰਜਾਬੀ ਸੀ ਤੇ ਪਾਕਿਸਤਾਨ ਬਣਨ ਤਕ ਵੀ ਪੰਜਾਬੀਆਂ ਵਿਚ ਮਕਬੂਲ ਨਹੀਂ ਸੀ। ਲਿਆਕਤ ਅਲੀ ਉਤੇ ਜਿਹੜੀ ਗੋਲੀ ਦਾਗੀ ਗਈ ਸੀ, ਉਸਦੀ ਬੁਨਿਆਦੀ ਸਿੱਸਤ ਗੋਰ-ਪੰਜਾਬੀ ਲਿਆਕਤ ਅਲੀ ਵਲ ਸੀ ਜੋ ਪਾਕਿਸਤਾਨ ਬਣਨ ਕਾਰਨ ਤੇ ਵਸੋਂ ਦੀ ਤਬਦੀਲੀ ਕਾਰਨ ਹਿੰਦੁਸਤਾਨੀ ਬੋਲਦੇ ਇਲਾਕੇ ਵਿਚੋਂ ਉਠ ਅਚਾਨਕ ਪੰਜਾਬੀਆਂ ਉਪਰ ਨੰਬਰਦਾਰ ਬਣ ਬੈਠਾ ਸੀ। ਜਾਤੀ-ਜਮਾਤੀ-ਜਗੀਰੂ ਰੁੱਚੀਆਂ ਦੇ ਮਾਲਕ ਉਚੇ ਤਬਕੇ ਦੇ ਪੰਜਾਬੀਆਂ ਨੂੰ ਇਸ ਗਲ ਦਾ ਸੋਂਕਣ-ਸਾਡਾ ਸੀ।

ਪਾਕਿਸਤਾਨ ਵਿਚ ਫੇਜੀ ਰਾਜ ਦੀ ਤਿਆਰੀ ਜਨਰਲ ਆਈਜਨ-ਹਾਵਰ ਦੀ ਪ੍ਰਧਾਨਗੀ ਸਮੇਂ ਕੋਰੀਅਨ ਜੰਗ ਦੇ ਨਾਲ ਸੁਰੂ ਹੋਈ। ਇਹ ਵੱਖਰੀ ਗਲ ਹੈ ਕਿ ਫੇਜ ਦਾ ਰੋਲ ਪ੍ਰਤੱਖ ਤੌਰ ਉਤੇ ਅਯੁਵਸ਼ਾਹੀ ਦੇ ਸਮੇਂ ਹੋਂਦ ਵਿਚ ਆਇਆ। ਪਾਕਿਸਤਾਨ ਵਿਚ ਫੇਜ ਦਾ ਰੋਲ ਅਸਲ ਵਿਚ ਗੁੱਝੇ ਅਮਰੀਕੀ ਅਸਰ ਦਾ ਸਿੱਟਾ ਸੀ। ਕੋਰੀਆ ਤੇ ਬਾਅਦ ਵਿਚ ਵੀਅਤਨਾਮ ਦੀ ਲਤਾਂਦੀ ਕਾਰਨ ਅਮਰੀਕਾ ਨੂੰ ਦੱਖਣ-ਪੂਰਬੀ ਏਸ਼ੀਆ ਫੇਜੀ ਅੰਡਿਆਂ ਦੀ ਅੰਤਰੁੰਤ ਜ਼ਰੂਰਤ ਸੀ। ਇਹਨਾਂ ਅੰਡਿਆਂ ਨੂੰ ਪਾਕਿਸਤਾਨ, ਈਰਾਨ ਤੇ ਤੁਰ੍ਕੀ ਵਿਚ ਸੋਵੀਅਤ ਯੂਨੀਅਨ ਉਪਰ ਜਾਸੂਸੀ ਉਡਾਰੀਆਂ ਲਈ ਵਰਤਿਆ ਜਾਂਦਾ ਸੀ।

ਵੀਅਤਨਾਮ ਨਾਲ ਜੰਗ ਕਾਰਨ ਤੇ ਦੱਖਣ-ਪੂਰਬੀ ਏਸ਼ੀਆ ਵਿਚ ਭਾਰਤ, ਚੀਨ ਤੇ ਕਈ ਹੋਰ ਦੇਸ਼ਾਂ ਦੇ ਇਸ ਜੰਗ ਦੀ ਵਿਰੋਧਤਾ ਕਾਰਨ ਅਮਰੀਕਾ ਪਾਕਿਸਤਾਨ ਨੂੰ ਆਪਣਾ ਲੋਕਟੀਆ ਇਤਹਾਦੀ ਸਮਝਦਾ ਸੀ। ਹਿੰਦੁਸਤਾਨ ਦੀ ਸੋਵੀਅਤ ਯੂਨੀਅਨ ਨਾਲ ਸਿਆਸੀ ਦੱਸਤੀ ਕਰਕੇ ਪਾਕਿਸਤਾਨ ਦੇ ਹਾਕਮਾਂ ਨੂੰ ਇਹ ਬਹਾਨਾ ਆਪਣੇ ਲੋਕਾਂ ਸਾਹਮਣੇ ਹਰ ਵੇਲੇ ਰਖਿਆ ਕਿ ਦੁਨੀਆਂ ਦੀ ਦੁਜੀ ਵੱਡੀ ਫੇਜੀ ਤਾਕਤ ਅਮਰੀਕਾ ਨਾਲ ਗੁੜ੍ਹ ਦੇ ਸਿਵਾ ਉਹਨਾਂ ਕੇਲ ਹੋਰ ਕੋਈ ਰਾਹ ਵੀ ਨਹੀਂ ਸੀ ਰਿਹਾ।

ਅਜਿਹੀ ਹਾਲਤ ਵਿਚ ਪਾਕਿਸਤਾਨ ਵਿਚ ਅਯੁਵਸ਼ਾਹੀ ਦਾ ਫੇਜੀ ਦਹਾਕਾ ਸੁਰੂ ਹੋਇਆ। ਪ੍ਰਾਂਤ ਤੌਰ ਉਤੇ ਇਹ ਆਰਥਕ ਖੁਸ਼ਹਾਲੀ ਦਾ ਦਹਾਕਾ ਸੀ। ਇਸ ਸਮੇਂ ਅਮਰੀਕਾ ਨੇ ਖਰਬਾਂ ਰੂਪਿਆਂ ਦੀ ਆਰਥਕ ਸਹਾਇਤਾ ਪਾਇਸਤਾਨ ਨੂੰ ਦਿਤੀ। ਇਸ ਸਹਾਇਤਾ ਦੇ ਚਿਰ-ਸਥਾਈ ਨੁਕਸਾਨ ਇਹ ਹੋਏ :

1. ਬਦੇਸ਼ੀ ਨਾਤੀ ਵਿਚ ਪਾਕਿਸਤਾਨ ਆਪਣੇ ਅਮਰੀਕੀ ਮਾਲਕ ਦਾ ਸਰਕਸ-ਜੋਕਰ ਬਣਕੇ ਰਹਿ ਗਿਆ।
2. ਘਰੇਲੂ ਨੀਤੀ ਵਿਚ ਮੁਲਕ ਲੰਜੇ ਸਮੇਂ ਲਈ ਫੇਜ ਦੀ ਝੋਲੀ ਵਿਚ ਸੁਟ ਦਿਤਾ ਗਿਆ।
3. ਖਰਬਾਂ ਰੂਪਿਆਂ ਦੀ ਮਿਲੀ ਸਹਾਇਤਾ ਦੇ ਬਾਵਜੂਦ ਕੋਮੀ ਸਨਾਤ ਲਾਉਣ ਵਲ ਧਿਆਨ ਨਾ ਦਿਤਾ ਤੇ ਬਦੇਸ਼ੀ ਚੀਜ਼ਾਂ ਵੱਡੀ ਮਾਤਰਾ ਵਿਚ ਦਰਾਮਦ ਕਰਕੇ ਮਾੜੀ ਮੌਤੀ ਜਿਹੜੀ ਘਰੇਲੂ ਸਨਾਤ ਕੋਈ ਹੈ ਸੀ ਉਹਦਾ ਗਲਾ ਘੁਟਿਆ ਗਿਆ।

4. ਮੁਲਕ ਪਹਿਲਾਂ ਨਾਲੋਂ ਵੀ ਵੱਧ ਦਰਾਮਦ ਉਤੇ ਨਿਰਭਰ ਹੋ ਗਿਆ।

5. ਦਰਾਮਦ ਲਾਇਸੈਂਸਾਂ ਦੀ ਸਹਾਇਤਾ ਰਾਹੀਂ ਤੇ ਘਰੇਲੂ ਸਨਾਤਾਂ ਦੀ ਲੁੱਟ ਰਾਹੀਂ ਪਾਕਿਸਤਾਨ ਦੇ ਵੱਡੇ 22 ਪਰਵਾਰ ਫੇਜੀ ਲੁੱਟ ਵਿੱਚ ਭਾਈਵਾਲ ਬਣੇ ਤੇ ਪਾਕਿਸਤਾਨ ਫੇਜਸ਼ਾਹੀ ਤੇ ਘਰੇਲੂ ਸਨਾਤਾਂ ਦੇ ਮਾਲਕਾਂ ਦੀ ਲੁੱਟ ਦਾ ਅੱਡਾ ਬਣਕੇ ਰਹਿ ਗਿਆ।

6. ਸਿੰਟੇ ਵਜੋਂ ਕੇਵਲ ਦਸ ਸਾਲ ਦੇ ਥੋੜੇ ਜਿਹੇ ਸਮੇਂ ਵਿਚ ਪਾਕਿਸਤਾਨ ਸਨਾਤਾਂ ਤੌਰ ਉਤੇ ਗੁਆਂਢੀ ਹਿੰਦੁਸਤਾਨ ਨਾਲੋਂ ਵੀਹ ਸਾਲ ਪੱਛਮ ਗਿਆ ਤੇ ਚੀਜ਼ਾਂ ਦੀਆਂ ਕੰਮਤਾਂ ਵੀ ਚੂਣੀਆਂ-ਤੀਣੀਆਂ ਹੋ ਗਈਆਂ। ਭਾਵੇਂ ਹਿੰਦੁਸਤਾਨ ਵੀ ਕੌਮੀ ਬੁਰਜੁਆਜ਼ੀ ਦੀ ਲੁੱਟ ਦਾ ਹੀ ਜ਼ਿਕਾਰ ਦੇਸ ਸੇ।

ਇਉਂ ਆਰਥਕ ਪੱਖ ਤੋਂ ਅਯੁਵਸ਼ਾਹੀ ਦੇ ਫੇਜੀ ਦਹਾਕੇ ਨੂੰ ਉਪਰੋਂ ਦਿਸਦੀ ਖੁਸ਼ਹਾਲੀ, ਪਰ ਲੰਮੀ ਸੰਦ-ਹਾਲੀ ਦਾ ਸਮਾਂ ਕਹਿਣਾ ਚਾਹੀਦਾ ਹੈ।

ਅਯੁਵਸ਼ਾਹੀ ਦੇ ਸਮੇਂ ਹੀ ਪਹਿਲੀ ਵਾਰ ਪਾਕਿਸਤਾਨ ਦੀ ਅਖੰਡਤਾ ਨੂੰ ਜ਼ਬਰਦਸਤ ਖਤਰਾ ਪੈਦਾ ਹੋਇਆ। ਮੁਲਕ ਦੀ ਸਿਆਸੀ ਵਾਗ-ਡੋਤ ਫੇਜ ਹੱਥ ਅਤੇ ਇਉਂ ਪੰਜਾਬੀਆਂ ਦੇ ਹੱਥ ਹੋਣ ਕਾਰਨ ਪੁਰਬੀ ਬੰਗਾਲ ਤੇ ਪਛਮੀ ਪਾਕਿਸਤਾਨ ਦੇ ਗੋਰ-ਪੰਜਾਬੀ ਸੁਖਿਆਂ ਵਿਚ ਸਥਾਨਕ ਬੋਲੀ ਦੇ ਆਸਕਾਂ ਲਈ ਪੰਜਾਬੀ ਤੇ ਫੇਜ ਖਲਨਾਇਕ ਦੇ ਰੂਪ ਵਿਜ ਸਾਹਮਣੇ ਆਏ।

ਬੋਲੀ ਤੇ ਸਿਆਚਾਰਕ ਵੱਖਰੇਵੇਂ ਹੋਰ ਵੀ ਤੀਖਣ ਰੂਪ ਵਿਚ ਸਾਹਮਣੇ ਆਏ। ਬੰਗਾਲੀਆਂ, ਬਲੋਚਾਂ, ਸਿਧੀਆਂ ਤੇ ਪਠਾਣਾਂ ਉਪਰ ਫੇਜ ਤੇ ਉਚਦੂ ਦੀ ਸਰਦਾਰੀ ਠੋਸੀ ਗਈ। ਇਉਂ ਫੇਜ ਤੇ ਪੰਜਾਬੀ ਜੋ ਫੇਜ ਵਿਚ ਵੱਡੀ ਗਿਣਤੀ ਵਿਚ ਹੋਣ ਕਾਰਨ ਅਸਲ ਵਿਚ ਇਕ ਹੀ ਸਮਝਣੇ ਚਾਹੀਦੇ ਹਨ ਜਾਣੇ ਜਾਂ ਅਣਜਾਣੇ ਆਯੁਵਸ਼ਾਹੀ ਦੇ ਸਮੇਂ ਮਾ-ਬੋਲੀ (ਪੰਜਾਬੀ) ਤੇ ਦੁਜੀਆਂ ਸਥਾਨਕ ਬੋਲੀਆਂ ਦੇ ਘਾਤ ਦੇ ਨਾਲ ਨਾਲ ਮਾਤ-ਕੁਮੀ ਦੇ ਘਾਤ ਵਲ ਵੱਧ ਰਹੇ ਸਨ। ਬੰਗਾਲੀ ਭਾਵੇਂ ਵਸੋਂ ਦਾ ਵੱਡਾ ਭਾਗ ਸਨ, ਫਿਰ ਵੀ ਫੇਜ ਦਾ ਇਹਨਾਂ ਵਲ ਵਤੀਰਾ ਕੋਮੀ ਘੱਟ-ਗਿਣਤੀ ਵਾਲਾ ਸੀ। ਕੋਮੀ ਘੱਟ ਗਿਣਤੀਆਂ ਤੇ ਬੰਗਾਲੀ ਦਾ ਗਲਾ ਘੁੱਟਦੇ ਸਮੇਂ ਪੰਜਾਬੀਆਂ ਆਪਣੀ ਮਾਂ ਬੋਲੀ ਦਾ ਘਾਤ ਕਰਨੋਂ ਵੀ ਸੰਕੋਚ ਨਹੀਂ ਕੀਤਾ। ਪੰਜਾਬੀਆਂ ਉਪਰ ਵੀ ਉਚਦੂ ਨੂੰ ਠੰਡਿਆ ਗਿਆ।

ਗੀਰ-ਬੋਲੀ ਤੇ ਗੀਰ-ਸਭਿਆਚਾਰ ਦੀ ਸਰਦਾਰੀ, ਫੇਜੀ ਤੇ ਜਿਝਲ ਕੰਕਰੀਆਂ ਵਿਚ ਅਯੁਵਸ਼ਾਹੀ ਦੇ ਸਮੇਂ ਪੰਜਾਬੀਆਂ ਦੇ ਜਾਹਿਤਾਂ ਤੋਂ ਉਤੇ ਪੰਜਾਬੀਆਂ ਨੂੰ ਤਰਜੀਹ ਦੇਣ ਦੇ ਘਾਤ ਸਿੱਟ ਅਯੁਵਸ਼ਾਹੀ ਦੇ ਰਾਜ-ਬਾਤਮੇਂ ਤੋਂ ਤੁਰੰਤ ਪਿਛੇ ਆਜਾਦ ਬੰਗਾਲਾ ਦੇਸ ਦੇ ਰੂਪ ਵਿਚ ਸਾਹਮਣੇ ਆਏ।

ਬੰਗਾਲਾ ਦੇਸ ਵਿਚ ਪਾਕਿਸਤਾਨ ਦੀ ਲੱਕ-ਤੰਤਰਵੰਡੀ-ਫੇਜੀ ਹਾਰ ਨਾਲ ਫੇਜ ਦਾ ਸਾਰਾ ਵੱਕਾਰ ਮਿਟੀ ਵਿਚ ਮਿਲ ਗਿਆ। ਇਉਂ ਬਦਨਾਮ ਤੇ ਜਲੀਲ ਹੋਈਆਂ ਫੇਜ ਨੂੰ ਸਰਕਾਰ ਦੀ ਵਾਗ-ਡੋਤ ਪਹਿਲੀ ਵਾਗ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਹੱਥ ਦੇਣੀ ਪਈ।

ਕੂਟੇ ਦੀ ਸਰਕਾਰ ਪਾਸ ਇਹ ਪਹਿਲਾ ਮੌਕਾ ਸੀ ਜਦੋਂ ਪਾਕਿਸਤਾਨ ਦੀ ਫੇਜੀ ਮਸੀਨ ਨੂੰ ਫੇਜੀ ਬੇਰਕਾਂ ਤਕ ਤੇ ਨਿਰੋਲ ਫੇਜੀ ਰੋਲ ਲਈ ਸੀਮਤ ਕੀਤਾ ਜਾ ਸਕਦਾ ਸੀ। ਕੂਟੇ ਜਿਵਦਾ ਨੁਮਾਇੰਦਿਆਂ ਜਮਾਤੀ ਕਰਦਾ ਰਜਿਸਟਰ ਜਗੀਰੂ — ਰਜਵਾਡਾ

ਸਾਹੀ ਸੀ, ਉਸ ਕੋਲੋਂ ਅਜਿਹੀ ਆਸ ਦੀ ਪੂਰਤੀ ਅਸੰਭਵ ਸੀ।

ਏਥੇ ਇਹ ਗਲ ਵੀ ਨਹੀਂ ਭੁਲਣੀ ਚਾਹੀਦੀ ਕਿ ਭੂਟੋਂ ਛੋਜ ਦੀ ਲੱਕ-ਤੇਤਵੀਂ ਹਾਰ ਦੇ ਬਾਵਜੂਦ ਵੀ ਕੁਝ ਛੋਜੀ ਜਨਨੇਲਾਂ ਦੀ ਅੰਦਰੂਨੀ ਸਾਜਿਸ਼ ਕਾਰਨ ਪ੍ਰਧਾਨ ਬਣਿਆ ਸੀ। ਪੱਛਮੀ ਪਾਕਿਸਤਾਨ ਵਿਚ ਉਸਦੀ ਪਾਰਟੀ ਨੂੰ ਬਹੁ-ਮਤ ਹੋਣ ਦੇ ਬਾਵਜੂਦ ਤੇ ਬੰਗਲਾ ਦੇਸ਼ ਹੱਥੋਂ ਨਿਕਲ ਜਾਣ ਦੇ ਬਾਵਜੂਦ ਭੂਟੋਂ ਪ੍ਰਧਾਨ ਨਿਕਸਨ ਤੋਂ ਅਸ਼ੋਰਵਾਦ ਲੈ ਕੇ ਰਾਜਸੀ ਗੱਦੀ ਉੱਤੇ ਬੇਠ ਸਕਿਆ ਸੀ। ਇਸ ਗਲ ਤੋਂ ਪਾਕਿਸਤਾਨ ਦੀ ਅੰਦਰੂਨੀ ਸਿਆਸਤ ਵਿਚ ਅਮਰੀਕੀ ਅਸਰ-ਰਸੂਖ ਦਾ ਭਲੀ-ਭਾਂਤ ਪਤਾ ਲਗ ਸਕਦਾ ਹੈ।

ਪਾਕਿਸਤਾਨ ਦਾ ਪ੍ਰਧਾਨ ਬਣਦੇ ਹੀ ਉਸ ਸੱਤਾਂ ਛੋਜੀ ਜਨਨੇਲਾਂ ਨੂੰ ਮਨਸੂਖ ਕੀਤਾ, ਪਰ ਨਾਲ ਹੀ ਮਹਾਂ ਸਾਜ਼ਸ਼ੀ ਜਨਨੇਲਾਂ ਗੁੱਲ ਹੱਸਨ (ਜਿਸਨੂੰ ਪਾਕਿਸਤਾਨ ਦੀਆਂ ਛੋਜੀ ਬੈਰਕਾਂ ਵਿਚ Shakespearean Iago ਸਮਝਿਆ ਜਾਂਦਾ ਹੈ ਤੇ ਜਿਸਦੀਆਂ ਸਾਜ਼ਸ਼ਾਂ ਸਦਕਾਂ ਜਨਰਲ ਯਹੀਆਂ ਨੂੰ ਪਰਵਾਕ ਕੇ ਭੂਟੋਂ ਖੁੱਦ ਗਈ ਸੰਭਾਲੀ ਸੀ) ਨੂੰ ਕਮਾਂਡਰ-ਇਨ-ਚੀਫ ਬਣਾ ਦਿੱਤਾ। ਇਹ ਬਦਨਾਮ ਤੇ ਭਿੂਸਟਾਚਾਰੀ ਛੋਜ ਦੇ ਮੈਂਹ ਵਿਚ ਅੰਮ੍ਰਿਤ ਪਾਉਣ ਵਾਲੀ ਗੱਲ ਸੀ।

ਭੂਟੋਂ ਜੋ ਅਸਲ ਵਿਚ ਪਾਕਿਸਤਾਨ ਦੇ ਜਾਤੀ-ਜਮਾਤੀ-ਰਜਵਿਤਿਆਂ ਦੀ ਮਦਦ ਨਾਲ ਤਾਕਤ ਵਿਚ ਆਇਆ ਸੀ, ਪਾਕਿਸਤਾਨ ਦੀ ਬੁਰਜੁਆਜ਼ੀ ਦਾ ਨੂੰਮਾਇਂਦਾ ਸੀ। ਇਉਂ ਉਹ ਪਾਕਿਸਤਾਨ ਦੀ ਛੋਜੀ ਬਨਾਮ ਸਿਵਲ ਵਿਰੋਧਤਾਈ ਦੇ ਬੁਰਜੁਆ ਹੱਲ ਲੱਭਦਾ ਸੀ। ਭਾਵੇਂ ਮੁਲਕ ਦਾ ਕਾਫੀ ਵੱਡਾ ਹਿੱਸਾ ਆਜਾਦ ਬੰਗਲਾ ਦੇਸ਼ ਬਣ ਚੁਕਾ ਸੀ ਤੇ ਭੂਟੋਂ 1971 ਦੀ ਲੜਾਈ ਨੂੰ ਹਿੰਦੁਸਤਾਨ ਨਾਲ ਆਖਰੀ ਲੜਾਈ ਸਮਝਦਾ ਸੀ, ਫਿਰ ਵੀ ਉਸ ਛੋਜ ਦੀ ਗਿਣਤੀ ਵਿਚ ਕੋਈ ਕਮੀ ਨਾ ਕੀਤੀ। ਜਨਨੇਲਾਂ ਦੀ ਗਿਣਤੀ ਹੌਲੀ ਹੌਲੀ ਪਹਿਲਾਂ ਨਾਲੋਂ ਵੀ ਦੂਣੀ ਕਰ ਦਿੱਤੀ ਗਈ ਤੇ ਭੂਟੋਂ ਨੇ ਆਪ ਛੋਜੀ ਮਹਰ-ਮੱਛਾਂ ਨੂੰ ਪਾਲਣਾ ਆਰੰਭ ਕਰ ਦਿੱਤਾ। ਪਾਕਿਸਤਾਨੀ ਅਵਾਮ ਨੂੰ ਨੀਮ-ਭੁਖ-ਮਰੀ ਦੀ ਹਾਲਤ ਵਿਚ ਰੱਖੇ ਬੱਜਟ ਦਾ ਵੱਡਾ ਹਿੱਸਾ ਛੋਜ ਉੱਤੇ ਖੁਚਰ ਕੀਤਾ ਜਾਂਦਾ ਰਿਹਾ। ਲੋਕਾਂ ਦੀ ਚੁਟੀ ਹੋਈ ਸਰਵਾਰ ਦਾ ਨੂੰਮਾਇਂਦਾ ਹੋਣ ਦੇ ਬਾਵਜੂਦ ਵੀ ਭੂਟੋਂ ਨੇ ਬਲੋਚਿਸਤਾਨ ਨੂੰ ਛੋਜ ਦੇ ਹਵਾਲੇ ਰਖਿਆ।

ਅਸਲੀਅਤ ਇਹ ਹੈ ਕਿ ਭੂਟੋਂ ਨੇ ਆਪਣੇ ਰਾਜ ਸਮੇਂ ਛੋਜ ਦੇ ਰੋਲ ਨੂੰ ਸਿਆਸਤ ਵਿਚੋਂ ਕਢੇ ਵੀ ਪੂਰਨ ਤੌਰ ਉੱਤੇ ਮਨਫੀ ਨਹੀਂ ਸੀ ਕੀਤਾ, ਜਦੋਂ ਕਿ ਉਹ ਅਜਿਹਾ ਕਰਨ ਦੇ ਸਮਰੱਥ ਸੀ। ਉਹ ਛੋਜੀ ਮਸ਼ੀਨ ਪਾਸੋਂ ਸਵੈ-ਸੰਜਮ ਦੀ ਅਖ ਕਰਦਾ ਸੀ ਪਰ ਪਾਕਿਸਤਾਨ ਦੇ ਛੋਜੀ ਇਤਿਹਾਸ ਵਿਚੋਂ ਸਵੈ ਸੰਜਮ ਦੇ ਬੀਜ ਹੀ ਅਲੋਪ ਸਨ। ਭੂਟੋਂ ਪਾਕਿਸਤਾਨ ਦੇ ਜਗੀਰ-ਬੁਰਜੁਆ ਢਾਂਚੇ ਦਾ ਝੰਡੇਬਰਦਰ ਸੀ ਤੇ ਇਸ ਢਾਂਚੇ ਨੂੰ ਜਿਉਂਦਿਆਂ ਰਖਕੇ ਛੋਜੀ ਵਿਰੋਧਤਾਈ ਦਾ ਹੱਲ ਭਾਲਦਾ ਸੀ। ਪਰ ਅਸਲ ਹੱਲ ਛੋਜ ਦੇ ਜਮਾਤੀ ਕਿਰਦਾਰ ਨੂੰ ਬਦਲਣ ਲਈ ਸਿਆਸੀ ਨਜ਼ਾਮ ਨੂੰ ਬਦਲਣ ਦੀ ਲੋੜ ਸੀ।

ਇਸਲਾਮੀ ਸੋਸ਼ਲਿਜਮ ਦੇ ਆਪੇ-ਸਿਰਜੇ ਨਾਹਰੇ ਨਾਲ ਭੂਟੋਂ ਛੇ ਸਾਲ ਪਾਕਿਸਤਾਨ ਦੀ ਇਸ ਛੋਜੀ ਵਿਰੋਧਤਾਈ ਤੋਂ ਅੱਖਾਂ ਮੀਰਦਾ ਰਿਹਾ। ਅਖੀਰ ਆਪਣੇ ਖੋਖਲੇ ਇਸਲਾਮੀ ਸੋਸ਼ਲਿਜਮ ਦਾ ਆਪ ਹੀ ਵਿਰੋਧ ਕਰਦਿਆਂ ਕਾਲ ਕੌਂਝੀ ਵਿਚੋਂ ਭੂਟੋਂ ਨੇ ਇਹ ਗੱਲ ਆਪਣੀ ਲਿਖਤ ਵਿਚ ਰਸਲੀਮ

ਕੀਤੀ ਹੈ ਕਿ 'ਛੋਜ ਨਾਲ ਲੜਾਈ ਅਸਲ ਵਿਚ ਜਮਾਤੀ ਸੰਗ ਸੀ ਤੇ ਅਜਿਹੀ ਸੰਗ ਵਿਚ ਇਕ ਜਮਾਤ ਨੂੰ ਦੂਜੀ ਉਪਰ ਪੂਰਨ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ।'

ਪਾਕਿਸਤਾਨ ਵਿਚ ਛੋਜੀ ਜੰਡਲੀ ਦਾ ਸਿਵਲ ਹਕੂਮਤ ਹੱਵਿਆਉਣ ਲਈ ਸਦਾ ਹੀ ਕਲਸੀਕਲ ਬਹਾਨਾ ਇਹ ਰਿਹਾ ਹੈ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਮੁਲਕ ਦੀ ਅਖੰਡਤਾ ਨੂੰ ਖਤਰਾ ਹੈ। ਅਯੂਬ-ਸਾਹੀ ਸਮੇਂ ਯਹੀਆਂ ਸਮੇਂ ਤੇ ਅਜ ਫਿਰ ਇਹੋ ਬਹਾਨਾ ਵਰਤਿਆ ਜਾ ਰਿਹਾ ਹੈ। ਪਰ ਅਸਲੀਅਤ ਇਹ ਹੈ ਕਿ ਮੁਲਕ ਦੀ ਅਖੰਡਤਾ ਨੂੰ ਸਭ ਤੋਂ ਵੱਡਾ ਖਤਰਾ ਹਮੇਸ਼ਾ ਛੋਜੀ ਰਾਜ ਸਮੇਂ ਵਿਹਾ ਹੈ। ਬੰਗਲਾ ਦੇਸ਼ ਬਣਨ ਸਮੇਂ ਮੁਲਕ ਵੱਡੇ ਹੱਦਿਆਂ ਵਿਚ ਵੰਡਿਆ ਗਿਆ; ਹੁਣ ਪਤਾ ਨਹੀਂ ਇਸ ਦੀਆਂ ਕਿੰਨੀਆਂ ਵੰਡੀਆਂ ਪੈਣ।

ਪਾਕਿਸਤਾਨ ਦੀ ਅਜੋਕੀ ਛੋਜੀ ਜੰਡਲੀ ਤੇ ਅਯੂਬ-ਸਾਹੀ ਸਮੇਂ ਵੀ ਛੋਜੀ ਜੰਡਲੀ ਵਿਚ ਬੁਨਿਆਦੀ ਫਰਕ ਕੋਈ ਨਹੀਂ। ਨਾ ਹੀ ਕੋਈ ਫਰਕ ਹੋ ਸਕਦਾ ਹੈ। ਪਰ ਅਯੂਬ ਤੇ ਜਿਆ ਦੀ ਨਿੱਜੀ ਸਖਸੀਅਤ ਵਿਚ ਫਰਕ ਜ਼ਰੂਰ ਹੈ। ਅਯੂਬ ਦੇ ਦਿਮਾਗ ਵਿਚ ਪਾਕਿਸਤਾਨ ਲਈ ਕਿਸੇ ਭਵਿਖ ਦਾ ਨਤਸਾ ਸੀ। ਇਹ ਨਕਸਾ ਆਰਥਕ ਤੌਤ ਉੱਤੇ ਖੁਸ਼ਹਾਲ ਪਾਕਿਸਤਾਨ ਦਾ ਸੀ। ਜਿਆ ਤੇ ਦਿਮਾਗ ਵਿਚ ਪਾਕਿਸਤਾਨ ਦਾ ਜੋ ਨਕਸਾ ਹੈ ਉਸ ਵਿਚੋਂ ਆਰਥਕ ਖੁਸ਼ਹਾਲੀ ਗੁੰਮੈ ਹੈ। ਇਹ ਨਕਸਾ ਭਾਚੀਆਂ ਦੇ ਦੱਧ, ਤਰਚੂਜਾਂ, ਕੋਰਤਿਆਂ ਦੀ ਸਜ਼ਾ ਤੇ ਮੱਧ-ਗਾਲੀਨ ਅਰਥੀ ਅੰਤੀਤ ਨਾਲ ਬਰਪੁਰ ਹੈ। ਇਹ ਮਾਡਲ ਕਿਸੇ ਰੋਗੀ ਦਿਮਾਗ ਦੀ ਕਾਢ ਹੀ ਹੋ ਸਕਦਾ ਹੈ।

ਭੂਟੋਂ ਦੇ ਛੋਜੀ ਕਤਲ ਦੀ ਸਾਜਿਸ਼ ਲਈ ਪਾਕਿਸਤਾਨ ਦੇ ਸਿਆਸੀ ਹਵਾ-ਮੰਡੂਲ ਵਿਚ ਜਿਹੜੀਆਂ ਅੰਦਰਲੀਆਂ ਤੇ ਬੱਹੁਰੋਕੀਆਂ ਗਿਰਦਾਂ ਇਕੱਠੀਆਂ ਰੁਦੀਆਂ ਉਹਨਾਂ ਵਿਚ ਛੋਜ, ਜਮਾਤ-ਇ-ਇਨਲਾਮੀ, ਜਮਾਤ-ਇ-ਉਲਮਾ, ਤਹਿਰੀਕ-ਇ-ਇਸਤਕਲਾਲ ਤੋਂ ਬਿਨਾਂ ਸਾਉਂਦੀ ਅਰਥ ਤੇ ਅਮਰੀਕਾ ਦਾ ਸਿੱਧਾ ਹੱਦ ਹੈ। ਇਹ "ਸਾਰੀਆਂ ਸਕਤੀਆਂ ਸੱਜੀਆਂ ਅਤੇ ਮਹੀਂ-ਪਿਛਾਖੜ ਸਕਤੀਆਂ ਹਨ। ਇਹਨਾਂ ਦੇ ਰੋਲ ਬਾਰੇ ਸੰਖੇਪ ਜਾਣਕਾਰੀ ਜ਼ਰੂਰੀ ਹੈ।

ਪਾਕਿਸਤਾਨ ਦਾ ਧਾਰਮਿਕ ਤੇ ਸੱਜਾ-ਪਿਛਾਖੜ ਭੂਟੋਂ ਦੇ ਕਤਲ ਵਿਚ ਛੋਜ ਦਾ ਇਸ ਲਈ ਝਾਈਵਾਲ ਬਣਿਆ ਕਿਉਂ ਕਿ ਇਸ ਲਈ ਭੂਟੋਂ ਨੂੰ ਤੇ ਉਸਦੀ ਪਾਰਟੀ ਨੂੰ ਚੋਣ ਵਿਚ ਹਗਾਊਣਾ ਅਸੰਭਵ ਸੀ। ਇਸ ਤੋਂ ਇਲਾਵਾ ਸੱਜਾ-ਪਿਛਾਖੜ ਤੇ ਧਰਮ-ਗ੍ਰਾਤ ਅੰਜਾਂ ਨੂੰ ਆਸ ਸੀ ਕਿ ਸਾਇਦ ਛੋਜ ਉਹਨਾਂ ਨੂੰ ਹਰਕੂਮਤ ਵਿਚ ਵੀ ਭਾਈਵਾਲ ਬਣਾ ਲਏ, ਪਰ ਸੱਜੇ ਤੇ ਧਰਮ-ਪਿਛਾਖੜਾਂ ਦੀ ਇਹ ਲੂੰਭਤ ਇੱਛਾ ਪੂਰੀ ਨਹੀਂ ਹੋ ਸਕੀ।

ਅਮਰੀਕਾ ਦੁਨੀਆਂ ਵਿਚ ਮਾਰੂ ਹੱਵਿਆਰਾਂ ਦਾ ਸਭ ਤੋਂ ਵੱਡਾ ਦਾਤਾ ਤੇ ਸੇਵਾਗਰ ਹੈ। ਆਪਣੀ ਆਰਥਕ ਲੁੱਟ ਨੂੰ ਕਾਇਮ ਰਖਣ ਲਈ ਤੇ ਜੰਗੀ ਹਵਿਆਰਾਂ ਦੀ ਸਨਅਤ ਨੂੰ ਨੂੰ ਚਲਦਾ ਰਖਣ ਲਈ ਅਮਰੀਕਾ ਨੂੰ ਨਿੱਤ ਮੰਡੀਆਂ ਦੀ ਲੋੜ ਰਹਿੰਦੀ ਹੈ। ਬਹੁਤ ਵਾਰ ਇਹ ਮੰਡੀਆਂ ਅਮਰੀਕਾ ਦੀ ਮਨਹੂਸ ਜਾਸੂਸੀ ਏਜੰਸੀ ਸੀ: ਆਈ: ਦੇ ਦੀ ਮਦਦ ਨਾਲ ਬਦੇਸ਼ੀ ਹਕੂਮਤਾਂ ਦੇ ਤੱਖਤੇ ਉੱਲੱਟ ਕੇ ਪੈਦਾ ਕਰਨੀਆਂ ਹੋ ਦੀਆਂ ਹਨ। ਇਉਂ ਅਮਰੀਕਾ ਦੁਨੀਆਂ ਭਰ ਵਿਚ ਰੋਗੀ

ਬਾਦਸ਼ਾਹੀ, ਜੰਗਬਾਜ਼ਾਂ ਤੇ ਫੌਜੀ ਫਿਕਟੋਰਾਂ ਦੀਆਂ ਹਰਮਤਾਂ ਦਾ ਸਭ ਤੋਂ ਵੱਡਾ ਝੰਡੇਬਰਦਾਨ ਹੈ। ਫੌਜੀ ਫਿਕਟੋਰਾਂ ਦੀ ਕਾਮਯਾਬੀ ਲਈ ਹਖਿਆਰ ਤੇ ਪੇਸ਼ਾ ਖਰਚਣ ਲਈ ਅਮਰੀਕਾ ਤੱਤਪਰ ਰਹਿੰਦਾ ਹੈ। ਸਾਹ ਈਰਾਨ, ਸਾਉਦੀ ਅਰਬ, ਸਾਦਾਤ, ਦੱਖਣੀ ਕੋਰੀਆ, ਇਸਰਾਈਲ, ਸਮੇਜ਼ਾ ਦਾ ਨਿੱਕਰਾ ਗੂਆ, ਸਾਊਥ ਅਫਰੀਕਾ, ਰੇਡੇਸ਼ੀਆ, ਚਿੱਲੀ, ਕੁਵੈਤ ਤੇ ਅਜੇਂਗ ਪਾਕਿਸਤਾਨ ਅਜਿਹੀਆਂ ਮਿਸ਼ਾਲਾਂ ਹਨ। ਕੇਵਲ ਇਕ ਹੋਰ-ਜੈਮੈਂਡਵਾਰ ਫੌਜ ਹੀ ਪਾਰਿਸ਼ਾਨ ਦੇ ਅਮਰੀਕਾ ਦੀ ਝੱਲੀ ਵਿਰਸ਼ੁਟ ਸਕਦੀ ਹੈ ਤੇ ਇਉਂ ਬਦਸ਼ੀ ਮੰਡੀ ਲਈ ਰਾਹ ਸਾਫ਼ ਕਰ ਸਕਦੀ ਹੈ।

ਸਾਉਦੀ ਅਰਬ ਇਸ ਸਾਂਗਿਸ ਵਿਚ ਭਾਈਵਾਲ ਕਿਉਂ ਬਣਿਆ? ਇਹ ਸਵਾਲ ਗੰਭੀਰ ਹੈ। ਤੇਲ ਤੋਂ ਅਰਥਾਂ ਹੁਕਿਆਂ ਦੀ ਹੋਜਾਨਾ ਆਮਦਨ ਹੋਏ ਦੇ ਬਾਵਜੂਦ ਦੁਗੀਆਂ ਦਾ ਸਭ ਤੋਂ ਵੱਡਾ ਤੇਲੀ ਸਾਉਦੀ ਅਰਬ ਇਸਲਾਮੀ ਦੇਨੀਆਂ ਦਾ ਸਭ ਤੋਂ ਪਛਿਆਂ ਹੋਇਆ ਮੁਲਕ ਹੈ। ਇਨ ਪੱਛਮੋਂਵੇਂ ਦਾ ਇਕ ਇਕ ਕਾਰਨ ਸਾਉਦੀ ਅਰਬ ਦਾ ਮਹਾ-ਪਿਛਾਖਤ ਸਾਹੀ ਘਰਾਣਾ ਹੈ। ਮੱਕੇ ਕਾਰਨ ਤੇ ਤੇਤ ਦੀ ਬੇ-ਸਮਾਰ ਦੇਲਤ ਕਾਰਨ ਸਾਉਦੀ ਸ਼ਾਹੀ ਘਰਾਣੇ ਨੇ ਇਸਲਾਮੀ ਦੇਨੀਆਂ ਦੀ ਲੀਡਰਸਿਪ ਹੱਥਿਆ ਲਈ ਹੈ। ਇਸ ਦੇਲਤ ਰਾਹੀਂ ਪ੍ਰਾਪਤ ਕੀਤੀ ਲੀਡਰਸਿਪ ਕਾਰਨ ਸਾਉਦੀ ਅਧਿਕ ਟਿਸਲਾਮੀ ਦੁਨੀਆਂ ਦਾ ਝੰਡਾਬਰਦਾਨ ਬਣ ਬੈਠਾ ਹੈ ਤੇ ਪਾਕਿਸਤਾਨ ਵਰਗੇ ਵਿਦੀਅਕ ਤੋਂ ਸਤਿਆਚਾਰ ਤੌਰ ਉਤੇ ਅਗਾਂਹ ਵਧੇ ਹੋਏ ਦੇਸ਼ਾਂ ਉਤੇ ਵੀ ਆਪਣੇ ਮੁੱਧ-ਕਾਲੀਨ ਮਾਪ ਲਾਗੂ ਕਰਵਾਣਾ ਚਾਹੁੰਦਾ ਹੈ। ਸਾਉਦੀ ਸ਼ਾਹੀ ਘਰਾਣਾਂ ਮਸੀਤਾਂ ਦੇ ਮਜ਼ੇਰਾਂ ਨੂੰ ਹੀ ਇਸਲਾਮੀ ਮਾਪਾਂ ਦੀ ਸਿੱਖਰ ਸਮਝਦਾ ਹੈ। ਇਸਲਾਮੀ ਮੁਲਕਾਂ ਵਿਚ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਤੋਂ ਸਾਉਦੀ ਸ਼ਾਹੀ ਘਰਾਣੇ ਨੂੰ ਰਮੇਸਾ ਖੋਲ ਆਉਂਦਾ ਹੈ ਤੇ ਆਪਣੀ ਬਾਦਸ਼ਾਹੀ ਪੱਤਰੇ ਵਿਚ ਮਹਿਸੂਸ ਹੁੰਦੀ ਹੈ। ਅਮਰੀਕਾ ਦੀ ਕੱਠ-ਪੁੱਤਲੀ ਗੁਣ ਕਾਰਨ ਵੀ ਸਾਉਦੀ ਅਰਬ ਫੌਜੀ ਸ਼ਬਦੀ ਸਰਕਾਰਾਂ ਤੇ ਧਾਰਮਿਕ ਪਿਛਾਖਤ ਨੂੰ ਪਹਿਲ ਦੇਂਦਾ ਹੈ। ਇਉਂ ਸਾਉਦੀ ਅਰਬ ਦਾ ਭੁੱਟੇ ਦੇ ਮੁਕਾਬਲੇ ਪੁੱਤੇ ਫੌਜ ਅਤੇ ਸੱਜ-ਧਾਰਮਿਕ-ਪਿਛਾਖਤ ਦੀ ਰੱਜਵੀਂ ਆਰਥਕ ਸਹਾਇਤਾ ਕਰਨਾ ਸਮਝ ਆ ਜਾਂਦਾ ਹੈ।

ਪਾਕਿਸਤਾਨ ਵਿਚ ਫੌਜੀ ਫਿਕਟੋਰ ਬਨਾਇ ਸਿਵਲ ਹਰਮਤ ਦੀ ਵਿਰੋਧਾਈ ਦਾ ਹੱਲ ਕੀ ਹੈ? ਪਹਿਲੀ ਗੱਲ ਤੋਂ ਇਹ ਸਮਝਣ ਵਾਲੀ ਹੈ ਕਿ ਪਾਕਿਸਤਾਨ ਦੀ ਮੌਜੂਦਾ ਫਿਕਟੋਰਸਿੱਪ ਆਪਣੇ ਅੰਦਰਲੇ ਤੇ ਬਾਹਰਲੇ ਵਿਰੋਧਾਂ ਕਾਰਨ ਬਹੁਤੀ ਦੇਰ ਨਹੀਂ ਚਲ ਸਕਦੀ। ਇਸਦਾ ਭਾਵ ਇਹ ਨਹੀਂ ਕਿ ਪਾਕਿਸਤਾਨ ਅੰਦਰ ਜੋ ਰਾਜਸੀ ਸ਼ਕਤੀਆਂ ਇਸਦੀ ਕਬਰ ਪੁੱਟਣ ਦਾ ਕੰਮ ਕਰ ਸਕਦੀਆਂ ਹਨ, ਉਹ ਗੂੜੀ ਨੀਂਦ ਸੌਂ ਜਾਣ। ਉਹਨਾਂ ਸ਼ਕਤੀਆਂ ਨੂੰ ਜਾਹਿਰਾਂ ਜਾਂ ਮੂਢੀਆਂ ਤੌਰ ਉਤੇ ਆਪਣਾ ਕੰਮ ਜਾਰੀ ਰਖਣਾ ਚਾਹੀਦਾ ਹੈ।

ਭੁੱਟੇ ਦੀ ਪਾਕਿਸਤਾਨ ਪੀਪਲਜ ਪਾਰਟੀ ਨੂੰ ਨਵੇਂ ਸਿਰਿਓਂ ਜਬੇਬਦ ਕਰਕੇ ਖੱਬੇ ਜਮਨੂਰੀ ਅੰਸ ਨੂੰ ਇਸਦੀ ਲੀਡਰਸਿਪ ਹੱਥਾਂ ਵਿਚ ਲੈਣੀ ਚਾਹੀਦੀ ਹੈ। ਕੇਵਲ ਪਾਰਟੀ ਦਾ ਖੱਬਾ ਜਮਨੂਰੀ ਅੰਸ, ਪਾਕਿਸਤਾਨ ਮਜ਼ਦੂਰ ਕਿਸਾਨ ਪਾਰਟੀ ਤੇ ਦੂਜੀਆਂ ਖੱਬੀਆਂ ਤਾਕਤਾਂ ਰਲਕੇ ਚੇਣਾਂ ਰਾਹੀਂ ਜਾਂ ਹਖਿਆਰਬੰਦ ਸੰਘਰਸ਼ ਰਾਹੀਂ ਪਾਕਿਸਤਾਨ ਨੂੰ ਫੌਜੀ ਫਿਕਟੋਰਸਿਪ ਦੀ ਜਿਲ੍ਹੇ ਵਿਚੋਂ ਕੱਢ ਸਕਦੀਆਂ ਹਨ। ਕੇਵਲ ਚੇਣਾਂ ਰਾਹੀਂ ਹੀਂ ਦੀ ਬੁਰਜੁਆ ਰੱਟ ਦੇ ਆਸਕਾਂ

ਲਈ ਚੇ ਗਵੇਰਾ ਦਾ ਇਹ ਕੱਬਨ : 'ਜਦ ਵਹਿਜੀ ਤਾਕਤ ਸਥਾਪਤ ਕਾਨੂੰਨ ਦੀਆਂ ਧੰਜੀਆਂ ਉਡਾ ਖੁਦ ਤਾਕਤ ਸੰਭਾਲ ਲਵੇ ਤਾਂ ਅਮਨ ਭੰਗ ਸਮਝਣਾ ਚਾਹੀਦਾ ਹੈ।' ਕਾਫ਼ੀ ਹੈ! (ਗੁਰੀਲਾ ਯੂਧ ਵਿਚੋਂ)

ਪੀਪਲਜ ਪਾਰਟੀ ਦਾ ਸੱਜਾ ਅੰਸ ਭਾਵ ਜਗੀਰੂ-ਰਜਵਾਡਾ-ਸ਼ਾਹੀ-ਬੁਰਜੁਆ ਅੰਸ ਜਿਸ ਦੇ ਨੁਮਾਇੰਦੇ ਗੁਲਾਮ ਮੁਸਤਦਾ ਜੇਤੇ ਹੈ, ਪੀਰਜਾਦਾ, ਮੁਮਤਾਜ ਭੁੱਟੇ ਖੱਬ, ਰਾਮੇਂ ਆਦਿ ਹਨ, ਤੋਂ ਕਿਸੇ ਵੀ ਕਿਸਮ ਦੀ ਆਸ ਰਖਣੀ ਫਚੁਲ ਹੈ। ਇਹ ਪਿਛਾਖਤ ਅੰਸ ਭੁੱਟੇ ਦੇ ਕਤਲ ਪਿਛੇ ਨੰਗਾ ਹੋ ਚੁੱਕਾ ਹੈ। ਇਹ ਸਾਰੇ ਲੋਕ ਭੁੱਟੇ ਨਾਲ ਕਿਸੇ ਫਿਲਾਸਫੀ ਦੀ ਸਾਂਝ ਸਦਕਾ ਨਹੀਂ, ਸਾਰੇ ਰਾਜਸੀ ਤਾਕਤ ਦੀ ਭੁੱਖ ਪੂਰਤੀ ਲਈ ਬੱਝੇ ਹੋਏ ਸਨ।


ਭੁੱਟੇ ਭਾਵੇਂ ਪਾਰਿਸਤਾਨ ਦੀ ਬੁਰਜੁਆਜ਼ੀ ਦਾ ਨੁਮਾਇੰਦਾ ਸੀ, ਪਰ ਫੌਜੀ ਸੰਗੀਨਾਂ ਦੇ ਸਾਥੇ ਬੱਲੀ ਉਸ ਵਾਂਗੀ ਨੂੰ ਸੋਸਲਿਸਟ ਇਣਕੇ ਚੁਮਣ ਦਾ ਜਤਨ ਕੀਤਾ ਹੈ। ਅਮਰੀਕਾ, ਸਾਉਦੀ ਆਰਬ ਤੋਂ ਪਾਕਿਸਤਾਨ ਦੀ ਫੌਜੀ ਜੈਡਲੀ ਦੀ ਨਿਧੀ ਤੱਤਦਿਆ ਉਨ ਮੰਨਿਆ ਹੈ ਕਿ "ਸਟੇਟ ਤਾਕਤ ਦਾ ਮੁਕਾਬਲਾ ਕੇਵਲ ਸਟੋਟ ਤਾਕਤ ਨਾਲ ਹੀ ਕੀਤਾ ਜਾ ਸਕਦਾ ਹੈ।" ਟਿਊਂਕੁੰ ਨੇ ਕਾਲ-ਕੋਤੜੀ ਵਿਚੋਂ ਪਾਰਟੀ ਦੇ ਤੇ ਦੇਸ਼ ਦੇ ਕੱਢ ਅੰਸ ਨੂੰ ਹੀ ਆਪਣੇ ਅਸਲੀ ਵਾਰਸ ਤਸੱਵਰ ਕੀਤਾ ਹੈ, ਤੇ ਜੇ ਅੰਸ ਸਦਕਾ ਹੀ ਫੌਜੀ ਮਗਰ-ਮੱਛਾਂ ਤੋਂ ਮੁਕਤੀ ਦੀ ਆਸ ਪ੍ਰਗਟ ਕੀਤੀ ਹੈ।

○ ○ ○ ○ ○

ਅਕਾ ੨੨ ਹੋਵੇਗਾ। ਜਦੋਂ ਅਜਿਹੇ ਮਰਦ ਅਤੇ ਅਜਿਹੀਆਂ ਅੰਰਤਾਂ ਦੀ ਧਾਰੀਂ ਹੋਵਾਂਦੀ ਵਿਚ ਆ ਜਾਣਗੀਆਂ ਤਾਂ ਫਿਰ ਉਹਨਾਂ ਨੂੰ ਇਸ ਗਲ ਦੀ ਉੱਕਾ ਪਰਵਾਹ ਨਹੀਂ ਹੋਵੇਗੀ ਕਿ ਅਜੇਂ ਕੀ ਸੋਚਦੇ ਹਾਂ, ਕਿ ਇਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਉਹ ਆਪਣੇ ਨਾਲ ਆਪਣੇ ਅਮਲ ਲਿਆਉਣਗੇ ਅਤੇ ਇਸਦੇ ਅਨੁਸਾਰ ਹਰ ਵਿਅਕਤੀ ਦੇ ਅਮਲ ਬਾਰੇ ਆਪਣੀ ਰਾਇ ਤਿਆਰ ਕਰਨਗੇ।" ○ ○ ○

## SHAKTI GIFT

6576 MAIN STREET,  
VANCOUVER, B.C.



Where you can get  
all types of  
Real and  
Artificial  
Jewellery and  
all types of  
oriental designs  
can be made!

SALE AND  
REPAIRS  
OF  
WATCHES

Res. 327-8259  
Bus 321-6214

SPECIALIST IN EAST INDIAN JEWELLERY  
GIFTWARE & REPAIRS

ੴ ਰਾਮ ਦੇ ਗੋਗ੍ਲੇ ਬਾਣੀ ਲੱਭੀ  
ਮਾਝੀ ਵੜਾਗ ਤੇ ਮਾਠੀ।

# ਸ਼ਹੀਦ ਹੋਏ ਦੇਸਤਾਂ ਦੇ ਨਾਂ

ਗੁਲਬੰਡ 'ਕਮਲ'

ਦੋਸਤੋ,  
 ਤੁਹਾਡੀਆਂ ਕੁਰਬਾਨੀਆਂ 'ਚ  
 ਸੱਚ ਦਾ ਸੂਰਜ ਸੀ ਚਮਕਦਾ।  
 ਤੁਹਾਡੀਆਂ ਸੁਚੀਆਂ ਭਾਵਨਾਵਾਂ 'ਚ  
 ਕੌਈ ਭਵਾਨੀ ਦਾ ਤੇਜ਼ ਸੀ ਚਮਕਦਾ।  
 ਤੁਸੀਂ ਤੁਰੇ ਸੀ ਬਣਾ ਕੇ ਕਾਛਲੇ।  
 ਤੁਸੀਂ ਮਿਟਾ ਰਹੇ ਸੀ ਛਾਸਲੇ।  
 ਪਰ  
 ਤੁਹਾਡੇ ਕੁਦਮਾਂ ਦੀ ਚਾਲ ਤੇਜ਼ ਸੀ,  
 ਮਜ਼ਬੂਰੀਆਂ ਥੱਲੇ ਦਬੇ ਕਦਮ,  
 ਅੰਧ ਵਿਸ਼ਵਾਸਾਂ ਥੱਲੇ ਦੱਬੇ ਸਾਹਸ,  
 ਤੁਹਾਡਾ ਸਾਥ ਨਾ ਦੇ ਸਕੇ—  
 ਤੁਸੀਂ ਕੋਹਾਂ ਅੱਗੇ ਲੰਘ ਗਏ  
 ਅਸੀਂ ਕੋਹਾਂ ਪਿੱਛੇ ਰਹਿ ਗਏ।  
 ਅਹਿੰਸਾ ਵਿੱਚ ਯਕੀਨ ਰੱਖਣ ਵਾਲਿਆਂ ਨੇ  
 ਸਦਾ ਵਾਂਗ ਦਿੱਤੇ ਤੁਹਾਨੂੰ  
 ਗੋਲੀਆਂ ਦੇ ਤੁਹਾਡੇ ਤੇ ਤਸ਼ਦਦ ਦਾ ਸਤਿਕਾਰ।  
 ਪਰ, ਯਕੀਨ ਕਰੋ,  
 ਇਨ੍ਹਾਂ ਦੇ ਸ਼ਬਦਕੋਸ਼ਾਂ ਵਿੱਚ  
 ਇਹ ਗੋਲੀਆਂ, ਇਹ ਤਸ਼ਦਦ, ਅਣਮਨੁੱਖੀ ਨਹੀਂ,  
 ਸਗੋਂ ਸੱਭਿਆਚਾਰਕ ਅਰਥ ਰਖਦਾ ਹੈ।

ਦੋਸਤੋ,  
 ਤੁਹਾਡੇ ਤੇ ਅਤਵਾਦੀ ਹੋਣ ਦਾ ਦੋਸ਼ ਲੱਗਾ ਏ,  
 ਕੀ ਉਹ ਅਤਵਾਦੀ ਨਹੀਂ,  
 ਜਿਨ੍ਹਾਂ, ਤੁਹਾਨੂੰ ਫੜ,  
 ਥਾਣਿਆਂ ਵਿੱਚ ਤੁਸਾਂ ਤੇ  
 ਅਣਮਨੁੱਖੀ ਤਸ਼ਦਦ ਕਰ  
 ਲੋਕਾਂ ਦੀ ਅੱਖੀਂ ਘੱਟਾ ਪਾ—  
 ਮੁਕਾਬਲਾ ਦਿਖਾ—  
 ਤੁਹਾਨੂੰ ਕਤਲ ਕਰ ਦਿੱਤਾ—  
 ਤੁਹਾਨੂੰ ਅਤਵਾਦੀ ਕਹਿਣ ਵਾਲੇ,  
 ਆਪ ਅਤਵਾਦੀ ਹਨ—  
 ਫਰਕ ਸਿਰਫ ਐਨ੍ਹਾਂ ਕੁ ਏ—  
 ਉਨ੍ਹਾਂ ਬੁਰਕੇ ਸ਼ਾਤਵਾਦੀਆਂ ਦੇ ਪਾਏ ਹਨ।  
 ਆਪਣੀਆਂ ਕੁਰਸੀਆਂ—  
 ਫੇਲਤਾਂ ਦੇ ਅੰਦਰਾਂ ਨੂੰ ਬਚਾਣ ਲਈ  
 ਸਾਰੇ ਦੇ ਸਾਰੇ ਉਹ ਗਾਂਧੀਵਾਦੀ ਹਨ।

ਦੋਸਤੋ  
 ਤੁਸਾਂ ਸੱਚ ਕਹਿਆਂ ਸੀ—  
 ਸੱਚ ਕੀਤਾ ਸੀ—  
 ਪਤਾ ਏ—  
 ਇਸ ਬੁਰਕੇ ਵਿਚਲਾ ਸੱਚ ਕੀ ਹੈ ?  
 ਸ਼ਾਤਵਾਦ ਦੇ ਬੁਰਕੇ ਵਿੱਚ ਛਿਪਟ ਕੇ  
 ਕੀਤੇ ਕਤਲ—  
 ਕੀਤੇ ਜ਼ਬਰ ਜਿਨਾਹ—  
 ਅਬਲਾ ਔਰਤਾਂ ਦੀ ਲੁੱਟੀ ਇਜ਼ਤ  
 ਕਿਰਤੀ ਦਾ ਚੁਸ਼ਿਆ ਖੂਨ  
 ਰਿਸ਼ਵਤਾਂ ਦੇ ਕੇ  
 ਰਿਸ਼ਵਤਾਂ ਲੰਕੇ  
 ਬਣੀ ਅਫਸਰ ਸ਼ਾਹੀ ਦੇ ਜੂਲਮ  
 ਇਨ੍ਹਾਂ ਦੇ ਸ਼ਬਦਕੋਸ਼ਾਂ ਵਿੱਚ  
 ਅਤਵਾਦ ਦੀ ਪੀਡਾਸ਼ਾ ਵਿੱਚ  
 ਸ਼ਾਮਿਲ ਨਹੀਂ ਹੁੰਦੇ।  
 ਕੌਈ ਇਨ੍ਹਾਂ ਨੂੰ ਪੁੱਛੋ  
 ਜੇ ਤੁਸੀਂ ਅਤਵਾਦੀ ਨਹੀਂ ਹੋ  
 ਕੌਣ ਪੀ ਗਿਆ ਫਿਰ  
 ਕਿਰਤੀਆਂ ਦਾ ਖੂਨ ?  
 ਕੌਣ ਚੂਸ ਗਿਆ ਇਨ੍ਹਾਂ ਦੀ ਰੱਤ  
 ਤੇ ਤੁਹਾਡੇ ਜਿਸਮਾਂ 'ਚ  
 ਬਲ ਬਲ ਕਰਦੀ ਚਰਬੀ  
 ਤੇ ਲੱਸ ਲੱਸ ਕਰਦਾ ਖੂਨ  
 ਆਖਿਰ ਕਿੱਥੋਂ ਆਇਆ ਹੈ ?

ਦੋਸਤੋ, ਤੁਸੀਂ ਮੁੱਕੇ ਨਹੀਂ ਹੋ  
 ਸੂਕਦੀ ਹਵਾ 'ਚ  
 ਤੁਹਾਡੇ ਹੋਸਲੇ ਦੀ ਗਰਜ ਸ਼ਾਮਿਲ ਹੈ।  
 ਤੇ ਵਗਦੇ ਦਰਿਆ 'ਚ  
 ਤੁਹਾਡੀ ਮਾਰੂਬਲ ਪਾਰ ਕਰ ਜਾਣ ਦੀ  
 ਰਵਾਨੀ ਹੈ,  
 ਅਹਿ ਵੇਖੋ  
 ਜਿੱਥੋਂ ਧਰਤੀ ਦਾ ਰੰਗ ਸੁਰਖ ਹੈ  
 ਮੁਸਾਫਿਰ ਤਿਆਰ ਬੈਠੇ ਨੇ  
 ਮੰਜ਼ਿਲਾਂ ਸਰ ਕਰਨ ਲਈ।

## ਸੁਅੜੀਤ ਕਲਾਸੀ

### ਕੋਲਾਜ਼-ਇਕ

ਮੈਨੂੰ ਪਤਾ ਹੈ ਤੇਰੇ ਘਰ ਆਉਣ ਦੇ ਨਾਲ ਹੀ  
ਗੁਲਾਬ ਦੇ ਫੁੱਲਾਂ ਵਰਗੀ ਇਕ ਮਹਿਕ  
ਤੇਰੇ ਕਦਮਾਂ ਦੇ ਨਾਲ ਦਹਿਲੀਜ਼ ਪਾਰ ਕਰਦੀ  
ਘਰ ਅੰਦਰ ਦਾਖਿਲ ਹੋ ਜਾਇਆ ਕਰਦੀ ਹੈ  
ਕੱਟੇ ਹੋਏ ਪਿਆਜ਼, ਅਦਰਕ, ਲਸਣ ਦੀ ਬਾਸ  
ਤੇਰਾ ਤੇ ਉਸ ਮਹਿਕ ਦਾ ਸੁਆਗਤ ਕਰਦੀ ਹੈ

ਪਸੀਨੇ ਦੀ ਖੁਸ਼ਬੇ  
ਸੈਲੀਆਂ ਜੁਗਾਬਾਂ ਦੀ ਹਮਕਾ  
ਕੂੜੇ ਦੇ ਪੀਪੇ ਵਿਚੋਂ ਉਠਦੀ ਸੰਘਣੀ ਥੋ  
ਕੱਟੇ ਹੋਏ ਪਿਆਜ਼, ਅਦਰਕ ਲਸਣ ਦੀ ਬਾਸ  
ਮਖਮਲ ਦੇ ਇੱਕ ਥੋ-ਰਹਿਤ ਟ੍ਰਕੜੇ ਤੇ ਟਾਂਕ ਦੇਂਦੀ ਹਾਂ।

### ਕੋਲਾਜ਼-ਦੋ

ਇਕ ਜੁਵਾਨ ਜਾਮਨੀ ਰੰਗ ਦੀ  
ਦੋ ਅੱਖਾਂ ਤੂੜ੍ਹਾਂ ਹਰੇ ਕਾਰਨੀਆ ਵੇਖਣ  
ਦ੍ਰਾਵਤੀ ਨੌਕ ਉਤੇ ਯੂਨਾਨੀ ਨੌਕ  
ਦੋ ਨੀਗਰੇ ਬੁੱਲਾਂ ਉਤੇ ਮੋਨਾਲਿਜ਼ੀ ਮੁਸਕਾਨ  
ਗੰਜੇ ਸਿਰ ਦੁਆਲੇ ਸੁਨਿਹਰੀ ਵਾਲਾਂ ਦੀ ਝਾਲਰ  
ਇਹ ਸੈਂਹਾਂ : ਵੀਹ ਸੌਂ ਵੀਹ ਦੇ ਧਰਤ ਗ੍ਰਹਿ ਉਤੇ  
ਇਕ ਮਿਸ਼ਰਤ ਇਨਸਾਨ।

### ...ਤੇ ਮਰਦ ਬੋਲਿਆ !

ਉਹ ਤਾਂ ਸਿਰਫ ਬਣੀ ਹੈ  
ਖੁਰੇ ਉੱਤੇ ਭਾਂਡੇ ਧੋਣ ਵਾਸਤੇ  
ਉਸ ਦੇ ਹੱਥ  
    ਨਹੀਂ ਹੋ ਸਕਦੇ ਕਦੀ ਕਲਮ ਵਾਸਤੇ  
ਉਸ ਦਾ ਮਸਤਕ :  
    ਬੁੱਢੀਆਂ ਸੇਰਾਂ ਦਾ ਇਕ ਸਿਆੜ  
    ਕਦੀ ਨਾ ਜੇ ਜਣ ਸਕਦਾ ਕੋਈ  
        ਨਵਾਂ ਖਿਆਲ !

## ਲਾਲ ਦੀ ਜਮਾਨਤ

ਸ਼ਕਿਮ ਰਾਂਗੀਓ / ਪਾਵਿਸ਼ਾਨ

ਮੈਰੇ ਕੋਈ ਅੰਦਰ ਵਨ੍ਹੇ ਹਨ੍ਹੇ  
ਛੱਕਾਂ ਦੀ ਲਾਕੀ ਹੈ ਗਾਂਡਾਂ ਦਾ ਘੇਡਾ  
ਮਾਂਧਿਕਾਂ ਦੀ ਅੱਧੇ ਕੋ ਤੀਂਫਾਂ ਕੇ ਮੱਛੀ  
ਇਨ੍ਹਾਂ ਦੀ ਬੱਧੀ ਅਮੀਨਾਂ ਨੇ ਮੱਛੀ  
ਖੱਬੇ ਦੇ ਰੱਖਾਂ 'ਚ ਅੰਡੇ ਦੀ ਵੈਡਲੀ  
ਕੱਥੁਣਾਂ ਦੀ ਥਾਂ ਆਗੇ ਹੀਂਫਾਂ ਨੇ ਮੱਛੀ  
ਕੱਲ੍ਹੇ ਵੇਂ ਮੂੰਹ ਤੇ ਸੱਗਲਾਂ ਦਾ ਮਿਹਨਾ

ਮੈਠੇ ਕੋਈ ਅੰਦਰ ਵਨ੍ਹੇ ਹਨ੍ਹੇ  
ਛੱਕਾਂ ਦੀ ਲਾਕੀ ਹੈ ਗਾਂਡਾਂ ਦਾ ਘੇਡਾ  
ਮੈਂਟੀ ਰਿਟਿ ਮੈਂਟੀ ਮੈਂਟੀ ਥੜਾ ਲਈ  
ਮੈਂਟੀ ਹੈ ਕੈਂਡੇ ਤੇ ਮੱਕੇ ਤੇ ਲਾ ਲਈ  
ਕੂੜਾਂ 'ਚ ਬੱਧੀ ਹੈ ਮੈਂਟੀ ਵੱਡਾਂ ਦੀ  
ਲੜ੍ਹ ਦੀ ਜਮਾਨਤ ਤੇ ਮੈਂਟੀ ਛੁਟਾ ਲੜ੍ਹ  
ਮੈਂਟੀ ਤੋਂ ਲੜ੍ਹ ਮੈਂਗੇ ਮੈਂਟੀ ਸਾਡੇ

ਮੈਰੇ ਕੋਈ ਅੰਦਰ ਵਨ੍ਹੇ ਹਨ੍ਹੇ  
ਛੱਕਾਂ ਦੀ ਲਾਕੀ ਹੈ ਗਾਂਡਾਂ ਦਾ ਘੇਡਾ ।

੦

## ਸ਼ਕਤੀ ਦਰ ਸ਼ਕਤੀ

ਬਲਦੇਵ ਚੀਮਾ

ਕਿਸ ਗੈਬੀ ਸ਼ਕਤੀ ਦੀ

ਚਰਚਾ ਕਰਦੇ ਹੋ ?

ਕਿਉਂ ਮਹਿਜ਼ ਹੀ

ਫਿਜ਼ 'ਚ

ਕੁੜੱਤਣ ਭਰਦੇ ਹੋ ?

ਜਾਂ ਮੁੱਕ ਗਿਆ

ਸਵੈ-ਵਿਸ਼ਵਾਸ

ਜਾਂ ਦੁਨੀਆਂ ਤੋਂ ਡਰਦੇ ਹੋ ?

ਕਿਸ ਗੈਬੀ ਸ਼ਕਤੀ ਦੀ

ਲੰਚਾ ਕਰਦੇ ਹੋ ?

ਆਪਾ—

ਸਿਰਜਣਹਾਰ !

ਆਪਾ ਹੀ—

ਕਰਤਾਰ !

ਖਲਾਅ 'ਚ ਵਿਚਰਕੇ,

ਕੁਝ ਨਾ ਹਾਸਿਲ !

ਫੈਸਲੇ ਹੋਂਖ ਹੀ,

ਹੁੰਦੀ ਮੰਜ਼ਿਲ !

ਕਰਮਾਂ ਦੀ ਗੱਲ

ਇਕ ਭੁਲੇਖਾ ?

ਇਕ ਵਹਿਮ ਤੇ ਭਰਮਜਲ!

ਦਾ ਦਰਪਣ !

ਗੈਬੀ ਸ਼ਕਤੀ,

ਸ਼ਕਤੀ ਹੀਣ !

ਆਪਾ ਹੁੰਦਾ

ਆਪ—

ਅਧੀਨ ?

੦

੦

ਧੁਰਗੀ ਦਾ ਚੁੱਧ

— ରହନେଇ ମିମ୍ ଲିଙ୍ଗେ

"ਓ, ਤੇਜਾ ਲੁ ਕੀ ਹੋ ?" ਅ. ਵਿਦੇਸ਼ ਵੇਖਾਉਣਾ।

" విత్తి నదీ పడుకూ పడుకూ ।" ఉండే అమిత్త !

“ ਕਿਸੁਹੀ, ਧੜ੍ਹੂਕਾ, ਰਿਵਲ ਨਥਾ ਹੈ ?”  
 ਮਾਸੁਟਰ ਕੱਟੇ ਕੱਟੇ ਆ ! ” ਕੁਝਾ ਸਿੱਧਾ ਪੱਧਰ ਕਵਾਇ  
 ਸ਼ੇਖਾ, ਜਿਵੇਂ ਕੁਝ ਅੰਤੇ ਕੁਝ ਮਾਸੁਟਰਾਂ ਦੀ ਮਿਆਦਿਤ ਹੈ।

"କୀ ମହିଳା ଦିନି ହେଉ ପାରିବା କେ ? "

"ପ୍ରେ ହୋଇ ପାଇ କରିବ"

੧੨੩ ਰਿੱਤੀ ਚੀਜ਼ਾਂ ਕੇਵਿਆਂ "ਪਿੜ੍ਹੇ ਤੁਹੈਂ ਪਿਛੇ ਪਤਾ ਆ ਪਈ ਆਸਟਰ ਕੱਟੇ ਆਏ" ਤੇ  
"ਅੜ੍ਹੇ ਦੱਸੋ ਆਏ" ਉਹਨੇ ਜੇਤ ਚੀਜ਼ ਅਤੇ ਸੁਆ ਮਹੀਨਾ।

ਮੈਡੀ ਉਹ ਜੇਂਦੀ ਹੈ ਮਿਸ਼ਨਾ, ਕਿਸ ਮੱਤੀ ਕਾਜ ਲੈਣਾ  
ਮੈਡੀ ਪੈਂਦਾ, ਉਹੋਂ ਪਕੂੰਦੀ ਚਾਹੀਦਾ ਹੈ, ਕਿਵੇਂ ਬਣਾਉਣਾ ਕਿਹਿਆ ਵੀ ਸ਼ੇ਷  
ਪਕੂੰਦਾ ਸਕਦਾ ਹੈ, ਅਤੇ ਉਹੋਂ ਵਿਚ ਆਉਣਾ ਗੇ ਬਣਾਉਣੀ ਕੁਝ ਪਾਸ ਮੱਤੀ

ੴ ਸਤਿਗੁਰ ਪ੍ਰਸਾਦਿ ਆਖਿਉ ਲੋਗ ਪਿਆ ਸੀ । ਜਮਾਂ ਦਿਓ ਕੈਵ  
ਗੇਹੀਆ । ਪਕੂਰੂ ਵੈਲ ਉਗੀ ਕੈਵੀ ਰਹੀ ਨਹੀਂ ਸੀ ।  
ਪਾਹ-ਕੇਧ ਕੇ ਫਸੜੇ ਉਕਾ ਦਿੱਤੇ ਸਨ, ਫੱਟੀ ਅਥੀ ਤੇ ਹੈ  
ਭੈਂਡ ਬੈਂਡ ਮਾਨ । ਉਗੇ ਬੇਖ ਕਾ ਛੋਟੀ ਹਿੰਘਦ ਜਥੀ ਬਹਮ ਭੁਲੀ ਅਥੀ ਤੇ ਹੈ

ਤੇ ਰੀਗਾਂ ਦਾ ਹੋਰੀਆਂ ਵੱਡੇ ਪਾਸੇ ਮੈਂ ਰਿਲੇਕਟ ਸੀ ਜੀਥੇ ਏਹੇ ਸੁਣ, ਪਾਂ ਕੂਝੇ ਵਿਚ ਕਾਪੀਆਂ ਵੀ ਆਂਧੀਆਂ ਵੀ ਸੀਅਂ ਰਿਲੇਕਟ ਕਰੋ ਜੇਤੇ ਖੋਲ੍ਹੇ

"ଅବେଳା ଖଣ୍ଡା ମା ।"

" ਅੰਤਿਮਾ ਲਈ ਆਈਦਾ "



## **BUYING OR SELLING REAL ESTATE PROPERTY**

IN

# CALGARY

Contact:  
**NACHHATTAR SINGH PURBA**  
**Res: 272-7817**  
**Off: 272-119 or 272-4925**



# **EXCEL**

## **REALTY LTD.**

ਕਾਇਦਾਰ ਖੀਵਣ ਜਾਂ ਵੈਚਣ ਵਹੀ ਮਨੋ  
ਜਾਂ ਛੁਕ ਵੰਡ।

## ନକ୍ଷତ୍ର ଜ୍ଯୋତିଶ ପୁରାଣ

↑ के के १५०।" उसे हाथ लाए और जीने लौटा गया आमदा गई। वही डरी खफ। ऐसी  
स्मैर्च कर करता हुआ उगड़े देखे तो वही लाठ उगड़े जीने लौटा गई। ४० १५०  
वी सुझाव आएगा तो उगड़े जीने का दिन तो उगड़े जीने का दिन तो उगड़े जीने का दिन  
वह दिन, नहीं पायी रहने वाले उगड़े जीने का दिन तो उगड़े जीने का दिन। उगड़े जीने का दिन  
कि इमगर वी मैंने बढ़ा। "तो जीने करनी चाही तो इब इमगर दे दे।" हुआ जीने की  
"कैं पी इमगर पी हैला है? मैं शैकू नू वे उगड़े घृणा।"  
"कैं तो हैला की? इमगर के दे, मैं बड़े सुप्राणी भूमि बैठूगा।"  
"मैं तो इमगर रहनी चीज़ा मैं आपसी छहसी दूसरा।"  
"मैं रहिया बर, बहुउ समाज भूमि है।" उसे सदा हमीमा  
मूर्छ रहा के आमदा, मैं उगड़े इमगर बरी गंभीर दा बेटी जहाँ ना अपड़ा वि  
यक्षणित वी बैश्यम् बरने के दी उगड़े जीने के इमगर वी मैं बरवाने रही। उगड़े  
प्रेरण, तो डांटह तो ही उगड़े शाहजहान दी बैक दा आहिया, दो दो पहुँच लड़ी  
हिन उस जीने के गजाम दैटे हुए उगड़े। जीने के बाटह तो बर, उसे बरवाने दा आहिया, उसे तु लूसे  
क्षमिया, गराम दीया, मैरीगां दैर, उगड़े जीने के बाटह तो बर, उसे बरवाने दा  
हिन उस जीने के लक्ष उगड़े राने तो उगड़े बरी देखे खम्बे खम्बे उगड़े बरी देखे खम्बे  
हिन गदा दैर उगड़े जीने के देखे खम्बे खम्बे उगड़े बरी देखे खम्बे खम्बे उगड़े बरी देखे खम्बे  
हिन अनीष दैरी दा बरवाने उगड़ा जी, उगड़े बरवाने उगड़ा जी,  
गड़ तो आवे पहुँच दी बैली परवाह रही जी, उगड़े नाजी माउडी जी रानीजी जी।  
बरवा दैरी बरी दी उगड़े जीने के परवाह रही जी, उगड़े नाजी माउडी जी रानीजी जी  
यहाँ दांग गी बरवाने जी, मैं उस अड़े दैरे उगड़े बरवाही तो हुआ दी अंत यार आउडे  
खुले, न बैक बरे, मां पावे, मैं उस अड़े दैरे उगड़े बरवाही तो हुआ दी अंत यार आउडे

# ਆਡੇ ਮਮਾਜ ਵਿਚ ਪਿਆਰ ਦਾ ਝੰਕਲਾਪ

— ਗੁਰਖਸ ਕੱਢ

ਪਿਆਰ ਦੇ ਸਬੰਧ ਵਿਚ ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਹਜ਼ਾਰਾਂ ਸਾਲਾਂ ਤੋਂ ਪਿਆਰ ਦਾ ਜਿਹੜਾ ਸੰਕਲਪ ਸਾਡੇ ਦਿਮਾਗਾਂ ਤੇ ਭਾਰੂ ਰਿਹਾ ਹੈ ਉਹ ਅਸਲ ਵਿਚ ਪੁੰਜੀਵਾਦੀ ਸਭਿਆਚਾਰ ਦਾ ਹੀ ਪ੍ਰਭਾਵ ਹੈ। ਪੁੰਜੀਵਾਦੀ ਦੇਰ ਮਨੁਖੀ ਸਭਿਆਤਾ ਦੇ ਗੁਲਾਮਦਾਰੀ ਯੁਗ ਤੋਂ ਸੁਤ੍ਰ ਹੋ ਗਿਆ ਸੀ। ਜੇ ਪਿਆਰ ਅਤੇ ਮੁਹੱਬਤ ਦੇ ਇਨਸਾਨੀ ਜਜਬਿਆਂ ਨੂੰ ਮਨੁਖੀ ਸਭਿਆਤਾ ਦੇ ਪਿਛੋਕੜ ਵਿਚ ਰਖਕੇ ਦੇਖਾਏ ਤਾਂ ਅਸੀਂ ਇਸ ਸਿੱਟੇ ਤੇ ਪੁਜਾਂਗੇ ਕਿ ਮਨੁੰਮੈ ਸੁਭਾ ਦੇ ਇਹ ਦੌਨੋਂ ਲੱਛਣ ਗੁਲਾਮਦਾਰੀ ਧੁਗ ਦੇ ਇਕ ਵਿਸ਼ੇਸ਼ ਪੜਾਅ ਦੀ ਦੇਣ ਹਨ। ਜਦੋਂ ਮਨੁਖ ਗੁਲਾਮਾਂ ਨੂੰ ਮੰਡੀਆਂ ਦੀ ਜਿਨਸ ਵਾਂਗ ਦੂਸਰੇ ਮਾਲਜਾਂ ਕੌਲਾਂ ਵੇਚ ਦਿੰਦੇ ਸਨ ਜਾਂ ਖਰੀਦ ਲੈਂਦੇ ਸਨ ਤਾਂ ਗੁਲਾਮ ਵਰਗ ਵਿਚ ਵਿਛੋੜੇ ਦੀ ਭਾਵਨਾਂ ਨੇ ਉਹਨਾਂ ਵਿਚ ਇਨ੍ਹਾਂ ਜਜਬਿਆਂ ਨੂੰ ਜਗਾਇਆ। ਜਦੋਂ ਕੋਈ ਇਸਤੇਰੀ ਗੁਲਾਮ ਕਿਸੇ ਮਰਦ ਗੁਲਾਮ ਤੋਂ ਵਿਛੋੜੀ ਸੀ ਜਾਂ ਇਸ ਤੋਂ ਉਲੱਠ ਹੁੰਦਾ ਸੀ ਤਾਂ ਉਹਨਾਂ ਵਿਚ ਅੰਤਰ ਜਾਤੀ ਖਿਚ ਨੇ ਉਨ੍ਹਾਂ ਵਿਚ ਪਿਆਰ ਦੇ ਰੂਪ ਵਿਚ ਜਨਮ ਲਿਆ। ਜਦੋਂ ਇਕ ਹੀ ਜਿਨਸ ਦੇ ਦੋ ਵਿਅਕਤੀ ਇਕ ਦੂਜੇ ਤੋਂ ਵਿਛੋੜੇ ਸਨ ਤਾਂ ਮੁਹੱਬਤ ਦੀ ਭਾਵਨਾ ਉਸਾਂਗ ਹੋਈ। ਇਸ ਤਰ੍ਹਾਂ ਇਹ ਦੌਨੋਂ ਇਨਸਾਨੀ ਜਜਬੇ ਵਿਚਾਸ ਕਰਦੇ ਰਹੇ ਅਤੇ ਗੁਲਾਮ ਵਰਗ ਵਿਚ ਭਾਈਚਾਰਕ ਸਾਂਝ ਪੇਦਾ ਕਰਨ ਦੇ ਕਾਰਣ ਵੀ ਬਣੇ।

ਅੰਤਰ ਅਤੇ ਮੁੰਦ ਦੇ ਜਿਨਸੀ ਰਿਸਤਿਆਂ ਦੇ ਯਥਾਰਥ ਨੂੰ ਸਮਝਣ ਲਈ ਸਾਨੂੰ ਹਵਸ ਅਤੇ ਪਿਆਰ ਦਾ ਅਲੱਗ ਅਲੱਗ ਦਿਸ਼ਟੀਕੇਣ ਤੋਂ ਜਾਇਜ਼ਾ ਲੇਣਾ ਪਏਗਾ। ਹਵਸ ਤੋਂ ਮਨੁਖੀ ਸਮਾਜ ਦੇ ਯੁਦੂ ਅਹਿਤ ਵਹਿਸਤ ਦੇ ਯੁਗ ਤੋਂ ਹੀ ਮਨੁਖੀ ਸੁਭਾ ਦਾ ਇੜ ਵਿਸ਼ੇਸ਼ ਲੱਛਣ ਸੀ। ਇਹ ਉਹ ਹਾਲਾਤ ਸਨ ਜਦੋਂ ਮਨੁਖ ਜੰਗਤਾਂ ਵਿਚ ਪਸੂ ਪੱਧਰ ਤੋਂ ਹੀ ਜੀ ਰਿਹਾ ਸੀ ਅਤੇ ਉਹ ਅਜੇ ਜਿੰਦਗੀ ਦੀਆਂ ਮੁਢਲੀਆਂ ਲੋੜਾਂ ਰੋਟੀ ਅਤੇ ਸਵੇ ਰੱਖਿਆ ਲਈ ਹੀ ਸੰਘਰਸ਼ ਕਰ ਰਿਹਾ ਸੀ। ਪਿਆਰ ਅਤੇ ਮੁਹੱਬਤ ਮਨੁਖੀ ਸੋਰ ਦਾ ਅੰਗ ਹੋਂਦੇ ਬਣੇ ਸਨ ਜਦੋਂ ਉਹ ਵਹਿਸਤ ਦੇ ਯੁਗ ਵਿਚੋਂ ਨਿਕਲਕੇ ਸਭਿਆਤਾ ਦੇ ਯੁਗ ਵਲ ਨੂੰ ਵਿਚਾਸ ਕਰ ਰਿਹਾ ਸੀ। ਸੰਖੇਪ ਵਿਚ ਇਉਂ ਕਹਿ ਸਕਦੇ ਹਾਂ ਕਿ ਹਵਸ ਦਾ ਅਨੁਭਵ ਵਹਿਸਤ ਦੇ ਯੁਗ ਦਾ ਪ੍ਰਤੀਬ ਹੈ

ਅਤੇ ਪਿਆਰ ਦਾ ਅਨੁਭਵ ਸਭਿਆਤਾ ਦੇ ਯੁਗ ਦਾ। ਹਵਸ ਤਾਂ ਮਨੁਖ ਦੀ ਨਿਰੋਕ ਸਰੀਰਕ ਲੋੜ ਸੀ ਪਰੰਤੁ ਪਿਆਰ ਜਾਂ ਮੁਹੱਬਤ ਕੇਵਲ ਸਰੀਰਕ ਅਨੁਭਵ ਹੀ ਨਹੀਂ ਸਹੋਂ ਮਾਨਸਕ ਵੀ ਹੈ।

ਮਾਰਕਸਵਾਦੀ ਦਿਸ਼ਟੀਕੇਣ ਤੋਂ ਦੇਖਾਏ ਤਾਂ ਇਸ ਸਚਾਈ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਸਮਕਾਲੀ ਮਨੁਖੀ ਸਮਾਜ ਵਿਚ ਪਿਆਰ ਦਾ ਸੰਕਲਪ ਜਿਸ ਅਨੁਸਾਰ ਅੰਤਰ ਅਤੇ ਮਰਦ ਵਿਚ ਜਿਨਸੀ ਖਿਚ ਨੇ ਜੋ ਠੋਸ ਅਤੇ ਵਿਆਪਕ ਰੂਪ ਪਰਿਆ ਹੈ ਅਸਲ ਵਿਚ ਬੁਰਜੂਆ ਸਭਿਆਚਾਰ ਦੀ ਹੀ ਦੇਣ ਹੈ। ਇਹ ਖਿਚ ਅਕਸਰ ਵਿਹੋਂਗੀ ਸੈਕਸਾਂ ਵਿਚਕਾਰ ਇਤਨੀ ਭਾਰੂ ਅਤੇ ਪ੍ਰਭਲ ਹੋ ਜਾਂਦੀ ਹੈ ਕਿ ਮਨੁਖ ਜਿੰਦਗੀ ਦੀਆਂ ਪਦਾਰਥਕ ਲੋੜਾਂ ਨੂੰ ਵੀ ਭੁਲ ਜਾਂਦਾ ਹੈ। ਅਜੀਂ ਭਾਰਤ ਦੇ ਲੋਕ ਅਜੇਹਾ ਵਿਵਹਾਰ ਕਰਦੇ ਸਮੇਂ ਜਿੰਦਗੀ ਦੀਆਂ ਪਦਾਰਥਕ ਲੋੜਾਂ ਦੀ ਠੋਸ ਸਮੱਸਿਆ ਨੂੰ ਅਣਗੋਲਿਆਂ ਹੀ ਕਰ ਜਾਂਦੇ ਹਨ। ਕੀ ਵਧੀਆ ਕਪਤਾਨ ਵਧੀਆ ਰੋਟੀ ਅਤੇ ਵਧੀਆ ਮਤਾਨ ਦਾ ਮਸਲਾ ਜਿੰਦਗੀ ਲਈ ਘਟ ਅਹਿਮ ਹੈ? ਕਈ ਵਾਰ ਸਾਡੇ ਲੋਕ ਫਰਾਇਡਵਾਦ ਦਾ ਸ਼ਿਕਾਰ ਹੋ ਕੇ ਜਿੰਦਗੀ ਦਾ ਫੇਸਲਾ ਇਸਕ (sexual romance) ਦੇ ਚੰਗੇ ਮਾੜੇ ਸਿਟਿਆਂ ਤੇ ਹੀ ਛੱਡ ਦਿੰਦੇ ਹਨ। ਜਿੰਦਗੀ ਵਿਚ ਪਦਾਰਥਕ ਸੂਖਾਂ ਦੀ ਧਾਟ ਅਤੇ ਵਧੀਕੀ ਵਿਚੋਂ ਵੀ ਕਈ ਇਸਕ ਸੰਬੰਧੀ ਬੀਮਾਰ ਰੁਚੀਆਂ ਪੈਦਾ ਹੁੰਦੀਆਂ ਹਨ। ਜਿਸ ਇਨਸਾਨ ਨੇ ਜਿੰਦਗੀ ਵਿਚ ਪਦਾਰਥਕ ਸੂਖਾਂ ਜਾਂ 'ਮੋਹ ਮਾਇਆ' ਨੂੰ ਸੰਤੋਸ਼ ਜਨਨ ਮਾਣਿਆਂ ਹੋਵੇ ਉਸ ਵਿਚ ਪਿਆਰ ਦੀਆਂ ਗੈਰ ਸਿਹਤਮੰਦ ਰੁਚੀਆਂ ਪਲਮ ਜਾਣ੍ਹ ਦੀ ਘਟ ਸੰਤਾਵਸ਼ੁਮਾਰੀ ਹੈ। ਉਸ ਦੀ ਪਿਆਰ-ਭਟਕਣ ਦਾ ਮਸਲਾ ਕਾਫੀ ਹਦ ਤੋਂ ਪਦਾਰਥਕ ਸੂਖਾਂ ਨੂੰ ਮਾਣਣ ਵਿਚ ਹੱਲ ਹੋ ਜਾਂਦਾ ਹੈ। ਅਕਸਰ ਇਹ ਦੇਖਣ ਵਿਚ-ਅਇਆ ਹੈ ਕਿ ਸਾਡੇ ਜਮਾਤੀ ਸਮਾਜ ਵਿਚ ਪਦਾਰਥਕ ਸੂਖਾਂ ਤੋਂ ਉਣੋਂ ਲੋਕਾਂ ਵਿਚ ਮਨੋਰੰਜਨ ਅਤੇ ਦਿਲ ਪ੍ਰਚਾਵੇ ਦਾ ਕੇਂਦਰੀ ਵਿਸਾਂ ਜਿਨਸੀ ਰਿਸਤਿਆਂ ਦਾ ਪਿਆਰ ਹੀ ਰੱਹ ਜਾਂਦਾ ਹੈ। ਮਧ ਸਰੋਣੀ ਵਿਚ ਤਾਂ ਇਹ ਮਾਨਸਕ ਸੰਕਟ ਸੰਘਰਸ਼ ਅਤੇ ਕਸ਼ਮਕਸ ਦਾ ਰੂਪ ਧਾਰਨ ਕਰ ਗਿਆ ਹੈ। ਰੋਜ਼ ਹੀ ਸਾਡੇ ਸਮਾਜ ਵਿਚ ਜਿਨਸੀ ਸੰਬੰਧਾਂ ਦੇ ਪਾਗਲਪਣ ਅਤੇ ਭਟਕਣ ਵਿਚ ਕਿੰਨੀਆਂ ਹੀ ਸਮਾਜ ਵਿਹੋਂਗੀ ਵਾਰਦਾਤਾਂ ਵਾਪਰ ਜਾਂਦੀਆਂ ਹਨ। ਮਧ ਸਰੋਣੀ ਦੇ ਲੋਕ ਪਦਾਰਥਕ ਸੂਖਾਂ ਦੀ ਉਣਤਾਈ ਨੂੰ ਸੈਕਸ ਬਾਰੇ ਬਹਿਸ ਕਰਕੇ ਪੂਰਾ ਕਰਦੇ ਹਨ। ਇਹੀ ਕਿਹਾ ਜਾ ਸਕਦਾ ਹੈ ਕਿ ਅਸਲ ਵਿਚ ਪਦਾਰਥਕ ਸੀਧਾਂ ਦੀ ਅਸਾਵੀਂ ਵੰਡ ਹੀ ਲੋਕਾਂ ਵਿਚ ਸੈਕਸ ਪ੍ਰਤੀ ਗੈਰ ਸਿਹਤਮੰਦ ਰਵਈਆ ਉਤਪਨ ਕਰਨ ਲਈ ਜੁਸੇਵਾਰ ਹੈ। ਗੁਲਸਨ ਨੰਦਾ ਮਾਰਕਾਨਾਵਲ ਫਿਲਮੀ ਪਤਰਕਾਵਾਂ ਅਤੇ ਰੋਜ਼ਾਨਾ ਅਖਬਾਰਾਂ ਦੇ ਸਭਿਆਚਾਰਕ ਅੰਕਾਂ ਵਿਚ ਵੀ ਪਿਆਰ ਦਾ ਖਿਆਲੀ ਸਵਰਗ ਉਸਾਰ, ਕਿਸੇ ਸੁਪਨਮਈ ਦੁਨੀਆਂ ਦਾ ਦਿਸੁ ਪੇਸ਼ ਕਰਕੇ ਭਾਰਤ ਦੇ ਬੁਖ ਨੇਂਗੇ ਲੋਕਾਂ ਵਿਚ ਜਿਨਸੀ ਰਿਸਤਿਆਂ ਸੰਬੰਧੀ ਉਕਸਾਹਟ ਪੈਦਾ ਕਰਕੇ

ਉਨ੍ਹਾਂ ਵਿਚ ਮਨੋਵਿਗਿਆਨਕ ਪ੍ਰੇਸ਼ਨੀਆਂ ਪੈਦਾ ਕਰਨ ਵਿਚ ਕੋਈ ਕਮਰ ਨਹੀਂ ਛੜੇ ਜਾਂਦੀ। ਇਸ ਦਾ ਅਸਰ ਇਹ ਹੁੰਦਾ ਹੈ ਕਿ ਨੇਜਵਾਨ ਲੱਭਕੇ ਲੱਭਕੀਆਂ ਦੇ ਮਾਨਸਕ ਇਕਾਂ ਜਿੰਦਗੀ ਦੀਆਂ ਧਰੋਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਇਸਕ ਦੇ ਕਲਪਨਾ ਮਹਿਲ ਉਸਾਂ ਰਨ ਵਲ ਹੀ ਲਗੇ ਰਹਿੰਦੇ ਹਨ। ਸਮਾਜ ਦੀ ਪਿਛਲੀ ਪੀੜ੍ਹੀ ਜਿਨਸੀ ਰਿਸਤਿਆਂ ਦੀ ਸਮੱਸਿਆ ਦਾ ਹੱਲ ਧਾਰਮਕ ਜਾਂ ਅਧਿਆਤਮਕ ਵਿਸਵਾਸ ਵਿਚੋਂ ਲਭਣ ਦਾ ਉਪਦੇਸ਼ ਦਿੰਦੀ ਹੈ। ਉਹ ਅਜੇਹੀ ਜਿਨਸੀ ਕਸ਼ਮਕਸ (sexual anarchy) ਦੇ ਕਾਰਣ ਸਮਾਜ ਵਿਚ ਪੈਦਾ ਹੋਏ ਧਾਰਮਕ ਨਿਘਾਰ ਅਤੇ ਨਾਸਤਕਤਾ ਸਮਝਦੇ ਹਨ। ਅਜੇਹਾ ਸੇਰਣਾ ਅਣਵਿਗਿਆਨਕ ਹੀ ਨਹੀਂ, ਸਗੋਂ ਅਣਯਥਾਰਥਕ ਵੀ ਹੈ। ਇਸ ਕਰਕੇ ਅਜੇਹੇ ਉਪਦੇਸ਼ ਮਸਲੇ ਦੀ ਜੜ੍ਹੀ ਤਕ ਪੁਸ਼ਕੇ ਕੋਈ ਸਾਰਥਕ ਸੋਧ ਦੇਣ ਦੀ ਬਾਂ ਸਗੋਂ ਇਹਨੂੰ ਹੋਰ ਵੀ ਉਲਛਾ ਰਹੇ ਹਨ। ਅਸਲ ਵਿਚ ਵਿਗਿਆਨਕ ਤੌਰ 'ਤੇ ਸੇਰਣ ਦੀ ਜੁਰਾਤ ਕਰਕੇ ਸਾਨੂੰ ਇਹ ਜਾਨਣ ਦੀ ਬਜਾਏ ਲੋੜ ਹੈ ਕਿ ਕੀ ਅਧਿਆਤਮਕਵਾਦ ਵਰਗ ਕਾਲਪਨਿਕ ਅਤੇ ਮਿਥਿਹਸਕ ਸਿਧਾਂਤ ਅੰਰਤ ਮਰਦ ਦੇ ਸਥਾਪਤ ਰਿਸਤਿਆਂ ਦੀ ਹੋਂਦ ਹਕੀਕਤ ਨੂੰ ਹਥ ਵੀ ਪਾ ਸਕਦਾ ਹੈ ਕਿ ਨਹੀਂ - ਇਹਨੂੰ ਹਲ ਕਰੇਨਾ ਤਾਂ ਇਕ ਪਾਸੇ ਰਿਹਾ। ਅਜ ਤੱਤ ਸਮਾਜ ਦਾ ਹਰ ਨਿਜਾਤਮਕਿਨ੍ਹਾਂ ਰਿਸਤਿਆਂ ਨੂੰ ਸਿਹਤਮੁੰਦਰ ਬਣਾਉਣ ਦੀ ਬਜਾਏ ਹੋਰ ਵੀ ਉਲੜੀਕੇ ਰਖਦਾ ਰਿਹਾ ਹੈ।

ਪੂਜੀਵਾਦੀ ਸਮਾਜ ਹੋਂਦ ਵਿਰਾਸੀਆਂ ਹੋਈਆਂ ਕਦਰਾਂ ਕੀਮਤਾਂ ਦੇ ਦੌਰ ਅੰਦਰ ਪਿਆਰ ਜਾਂ ਸੰਕਸ ਬਰੇ ਸਾਡਾ ਵਿਹਾਰ ਏਨਾ ਨਿਘਾਰ ਵਲ ਚਲਾ ਗਿਆ ਕਿ ਇਸ ਦੀ ਮਿਸਾਲ ਮਿਲਣੀ ਹੀ ਮੁਸਕਲ ਹੈ। ਅਮ ਬਜਾਰਾਂ ਅਤੇ ਪਬਲਿਕ ਨਿਊਜ ਪੋਪਰ ਸਟਾਲਾਂ ਉਤੇ ਸੰਕਸ ਅਤੇ ਜਿਨਸੀ ਸਮਸਿਆਵਾਂ ਬਾਰੇ ਇਤਨੀਆਂ ਪਤਤਕਾਵਾਂ ਲੱਖਾਂ ਦੀ ਗਿਣਤੀ ਵਿਚ ਵਿਕਦੀਆਂ ਹਨ ਕਿ ਇਸ ਅੰਧਾ ਧੰਦ ਕਾਮ ਉਕਸਾਉ ਪ੍ਰਚਾਰ ਨੂੰ ਕੋਈ ਧਾਰਮਕ ਸੰਸਥਾ ਜਾਂ ਮਿਸਨ ਵੀ ਠੱਲ੍ਹੀ ਨਹੀਂ ਪਾ ਸਕੇ। ਇਸ ਤਰ੍ਹਾਂ ਪਿਆਰ ਇਕ ਹਵਸ ਅਤੇ ਭਟਕਣ ਬਣਕੇ ਰਹਿ ਗਿਆ ਜਾਪਦਾ ਹੈ। ਅਜੇਹੇ ਪਿਆਰ ਦੀ ਭਟਕਣ ਵਿਚੋਂ ਕਈ ਮਾਨਸਕ ਬੀਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਹੋ ਰਹੀਆਂ ਰਨ। ਇਹਨੂੰ ਬੇਚੇਨੀ ਅਤੇ ਪਰੋਸਾਨੀ ਵਿਚ ਕਈ ਵਾਰ ਤਾਂ ਅਸੀਂ ਇੰਝ ਵੀ ਸੇਰਣ ਲੱਗ ਪੈਂਦੇ ਹਾਂ ਕਿ ਸਾਨੂੰ ਸਮਾਜਕ ਮਹਿਸੂਸਾਦਾ ਦੇ ਅਜੂਲਾਂ ਦੇ ਨਵੇਂ ਪੇਮਾਨੇ ਮਿਥ ਲੋਣੇ ਚਾਹੀਦੇ ਹਨ। ਇਹ ਸਾਡੀ ਘੱਟ ਬੇਬਮੀ ਅਤੇ ਮਜ਼ਬੂਰੀ ਦੀ ਸਹਿਜੀ ਹੁੰਦੀ ਹੈ। ਸਾਡੇ ਆਲੇ ਦੂਆਲੇ ਅਜਾਹੀਆਂ ਅਨੁਕੂਲੀਂ ਹੀ ਘਟਨਾਵਾਂ ਦੀਆਂ ਮਸਾਲਾਂ ਦੇਖਣ ਸੁਣਨ ਵਿਚ ਆਉਂ ਦੀਆਂ ਹਨ। ਜਦੋਂ ਵਿਅਕਤੀ ਦੇ ਮਨ ਤੇ ਅਜੇਹੀ ਪਿਆਰ ਦੀ ਭਟਕਣ ਸੁਆਰ ਹੋਵੇ ਤਾਂ ਜਿੰਦਗੀ ਅਤੇ ਸਮਾਜ ਲਈ ਕੋਈ ਉਗਾਰੂ ਰੋਲ ਨਹੀਂ ਨਿਭਾ ਸਕਦਾ। ਅਜੇਹੇ ਵਾਤਾਂ ਵਾਤਾਂ ਵਿਚ ਤਾਂ ਸਭ ਨੂੰ ਆਪਣੀ ਹੀ ਆਰਥਕ ਅਤੇ ਜਿਨਸੀ ਹਵਸ ਪੂਰੀ ਕਰਨ ਦੀ ਪਈ ਹੋਈ ਹੁੰਦੀ ਹੈ। ਭਾਰਤ ਵਿਚ ਸੰਕਸ ਦੇ ਪ੍ਰਚਾਰ ਅਤੇ ਪਸਾਰ ਦੇ ਸੰਬੰਧ ਵਿਚ ਅਮਤੀਜਾ ਦੀ ਪ੍ਰਸਿੱਧ

ਨਾਵਲਕਾਰ ਸਵਰਗੀਯ ਪਰਲ ਐਸ ਬੱਕ ਨੇ ਆਪਣੀ ਭਾਰਤ ਫੇਰੀ ਤੇ ਕੁਝ ਟਿਪਣੀਆਂ ਐਵੇਂ ਨਹੀਂ ਦਿੱਤੀਆਂ ਸਨ। ਉਹ ਇਥੇ ਸਾਡੇ ਵੱਡੇ ਨਗਰਾਂ ਵਿਚ ਘੁੰਮੇ ਅਤੇ ਪਬਲਿਕ ਸਥਾਨਾਂ ਤੇ ਵੀ ਗਏ। ਉਹਨਾਂ ਨੇ ਭਿੰਨ ਭਿੰਨ ਬਾਵਾਂ ਤੇ ਯਾਤਰਾ ਕਰਨ ਪਿਛੇ ਕਿਸੇ ਪੱਤਰਕਾਰ ਨਾਲ ਆਪਣੀ ਗੁਫਟਗੁ ਵਿਚ ਕਿਹਾ ਕਿ ਉਸ ਨੇ ਦੇਸ਼ ਭਰ ਵਿਚ ਸਫਰ ਕਰਨ ਪਿਛੇ ਦੇਖਿਆ ਹੈ ਕਿ ਇਥੇ ਆਮ ਪਬਲਿਕ ਸਥਾਨਾਂ ਰੇਲਵੇ ਸਟੇਸ਼ਨਾਂ, ਬਸ ਸਟੇਡਾਂ, ਬਜ਼ਾਰਾਂ ਅਤੇ ਬੁੱਕ ਸਟਾਇਆਂ ਤੇ 80 ਪ੍ਰਤੀਮੇਤ ਕਿਤਾਬਾਂ ਅਤੇ ਰਸਾਲੇ ਸੰਕਸ ਬਾਰੇ, ਸੰਕਸ ਦੀਆਂ ਸਮਸਿਆਵਾਂ ਜਾਂ ਬੀਮਾਰੀਆਂ ਬਾਰੇ ਹੀ ਹਨ, ਜੋ ਗਿਣਤੀ ਵਿਚ ਦੁਨੀਆਂ ਵਿਚ ਸਭ ਤੋਂ ਵਧੇ ਹੈ। ਇਸ ਤਰ੍ਹਾਂ ਏਨੀ ਭਾਗੀ ਗਿਣਤੀ ਵਿਚ ਇਹ ਪੱਤਰਕਾਵਾਂ ਤੇ ਕਿਤਾਬਾਂ ਵਿਕਦੀਆਂ ਵੇਖਕੇ ਉਸ ਨੇ ਕਿਹਾ, "ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਹੈ ਜਿਵੇਂ ਕਿ ਹਿੰਦੇਸਤਾਨ ਦੇ ਲੱਕ ਜਿਨਸੀ ਰਿਸਤਿਆਂ ਬਾਰੇ ਬਹੁਤ ਹੀ ਵਿਕਰਮੰਦ ਹੋਣ।"

ਪਿਆਰ ਦੇ ਵਿਸ਼ੇ ਦੇ ਸੰਬੰਧ ਵਿਚ ਰਵਾਇਤੀ ਦੌਰ ਦੇ ਸਿਧਾਂਤ ਇਸਤਰ ਹਕੀਕੀ ਅਤੇ ਮਜਾਜੀ ਮੰਨੇ ਜਾਂਦੇ ਹਨ। ਇਸਕ ਦੇ ਇਹ ਦੋਵੇਂ ਸਿਧਾਂਤ ਅਸਲ ਵਿਚ ਸੂਫੀ ਕਾਲ ਦੀ ਹੀ ਦੇਣ ਹਨ। ਸੂਫੀ ਸੰਤ ਪ੍ਰੇਮੀ ਜੋਤਿਆਂ ਦੇ ਦੁਖਾਂਤਕ ਅੰਤ ਨੂੰ ਅਗਲੇ ਜਨਮ (ਪੁਨਰ ਜਨਮ) ਦੀ ਕਲਪਨਾ ਵਿਚ ਰਖਕੇ ਸੂਖਾਂਤ ਬਣਾਉਣ ਦਾ ਸਿਧਾਂਤ ਪੇਸ਼ ਕਰਦੇ ਹੋਏ ਹਨ। ਸਰੀਰਕ ਰੂਪ ਵਿਚ ਪਿਆਰ ਦੇ ਮਾਨਣ ਦੇ ਮਤ ਨੂੰ ਉਨ੍ਹਾਂ ਇਸਤਰ ਮਜਾਜੀ ਅਤੇ ਮਾਨਸਕ ਤੌਰ 'ਤੇ ਪਿਆਰ ਨੂੰ ਮਹਿਸੂਸ ਕਰਨ ਦੇ ਮਤ ਨੂੰ ਉਨ੍ਹਾਂ ਇਸਤਰ ਹਕੀਕੀ ਦਾ ਨਾ ਦਿਤਾ। ਪਰ ਯਥਾਰਥ ਵਿਚ ਇਹਨਾਂ ਪਿਆਰ ਦੇ ਦੋਤੀ ਮਤਾਂ ਵਿਕ ਕੋਈ ਖਾਸ ਫਰਕ ਨਹੀਂ ਹੈ। ਇਸਤਰ ਹਕੀਕੀ ਮਨੋਵਿਗਿਆਨਕ ਪੱਧ ਤੋਂ ਇਸਤਰ ਮਜਾਜੀ ਦਾ ਸੋਧਿਆ ਹੋਇਆ ਰੂਪ (Sublimated form) ਹੈ। ਅੰਰਤ ਮਰਦ ਵਿਚਕਾਰ ਕੋਈ ਆਪਸੀ ਰਿਸਤਾ ਸਥਾਪਤ ਹੋਣ ਤੋਂ ਪਹਿਲਾਂ ਜਾਂ ਸੂਰੂ ਵਿਚ ਹਮੇਸ਼ਾ ਪਿਆਰ ਹਕੀਕੀ ਹੁੰਦਾ ਹੈ। ਉਨ੍ਹਾਂ ਦਾ ਅਮਲੀ ਰੂਪ ਵਿਚ ਕੋਈ ਮਿਲਾਪ ਨਾ ਹੋਣ ਕਾਹਣ ਉਹ ਇਕ ਦੂਜੇ ਨਾਲ ਭਾਵਨਾਵਾਂ ਜਾਂ ਜਜ਼ਬਾਤਾਂ ਰਾਹੀਂ ਆਪਸੀ ਸਾਡੇ ਪੈਦਾ ਕਰ ਲੈਂਦੇ ਹਨ। ਜਦੋਂ ਉਨ੍ਹਾਂ ਦੀਆਂ ਆਪਸ ਵਿਚ ਪੈਦਾ ਹੋਈਆਂ ਭਾਵਨਾਵਾਂ ਨੂੰ ਅਮਲੀ ਰੂਪ ਮਿਲਦਾ ਹੈ ਤਾਂ ਇਹ ਇੰਸ਼ਕ ਮਜਾਜੀ ਬਣ ਜਾਂਦਾ ਹੈ। ਇਸਤਰ ਮਜਾਜੀ ਕਿਉਂ ਕਿ ਇਸਤਰ ਹਕੀਕੀ ਦਾ ਅਮਲੀ ਰੂਪ ਹੁੰਦਾ ਹੈ ਇਸ ਲਈ ਇਹ ਪਿਆਰ ਦਾ ਸਿਖਤ (climax) ਹੁੰਦਾ ਹੈ। ਅੰਰਤ ਮਰਦ ਦਾ ਹਰ ਹਕੀਕੀ ਪਿਆਰ ਇਸਤਰ ਮਜਾਜੀ ਤੇ ਆਕੇ ਖਤਮ ਹੋ ਜਾਂਦਾ ਹੈ। ਇਸਤਰ ਹਕੀਕੀ ਨੂੰ ਮਨੋਵਿਗਿਆਨਕ ਹਕੀਕਤ ਵਿਚ ਰੱਹਿਣ ਦੇਣ ਦੀ ਬਜ਼ਾਇ ਸੂਫੀ ਸੰਤਾਂ ਨੇ ਇਸ ਉਤੇ ਧਾਰਮਕ ਆਦਰਜਵਾਦ ਦਾ ਗੁਲੋਫ ਚਾਨ੍ਹ ਦਿਤਾ ਸੀ।

ਪਿਆਰ ਬਾਰੇ ਜੇ ਸਭ ਤੋਂ ਵੱਡਾ ਪਹਿਲੂ ਸਾਡੇ ਸਾਹਮਣੇ ਉਭਰਕੇ ਆਦਾ ਹੈ ਉਹ ਹੈ ਸਮਾਜ ਦੀ ਬਣਤਰ ਦਾ

ਅਧਾਰ। ਅਜ ਤਕ ਸਾਡਾ ਸਮਾਜ—ਆਗਥਕ ਤੌਰ 'ਤੇ ਦੋ ਜਮਾਤਾਂ—ਗਰੀਬਾਂ ਅਤੇ ਅਮੀਰਾਂ ਵਿਚ ਵੰਡਿਆ ਰਿਹਾ ਹੈ। ਜਮਾਤੀ ਸਮਾਜ ਵਿਚ ਜਮਾਤੀ ਪਿਆਰ ਹੀ ਸੰਭਵ ਹੁੰਦਾ ਹੈ। ਗਰੀਬ ਕਿਸੇ ਗਰੀਬ ਨੂੰ, ਆਪਣਾ ਬਣਾ ਕੇ ਜੋ ਤਸੋਲੀ ਅਤੇ ਖੁਸ਼ੀ ਮਹਿਸੂਸ ਕਰਦਾ ਹੈ ਉਹ ਅਜੇਹਾ ਕਿਸੇ ਅਮੀਰ ਨਾਲ ਮਿਲ ਵਰਤ ਕੇ ਨਹੀਂ ਕਰ ਸਕਦਾ। ਏਹੋ ਸੱਭਾ ਅਮੀਰਾਂ ਬਾਰੇ ਵੀ ਇਹੋ ਹੀ ਹੈ। ਪਤ ਅਭਿਆਸ ਅਤੇ ਸਮਾਜੀ ਅਮਲ ਵਿਚ ਇਹ ਦੇਖਣ ਨੂੰ ਆਇਆ ਹੈ ਕਿ ਅਮੀਰ ਲੜਕੇ ਦੀ ਅਮੀਰ ਲੜਕੀ ਨਾਲ ਪ੍ਰੀਤ ਤਾਂ ਨੇਪਰੇ ਚੜ੍ਹੀ ਹੀ ਜਾਂਦੀ ਹੈ ਪਰ ਜੇ ਕੋਈ ਗਰੀਬ ਲੜਕਾ ਜਾਂ ਲੜਕੀ ਸੁਹਿਰਦ ਰਹਿਕੇ ਵੀ ਇੰਡ ਕਰਨ ਤਾਂ ਉਹਨਾਂ ਦਾ ਪਿਆਰ ਸਫਲ ਨਹੀਂ ਹੁੰਦਾ। ਅਸਲ ਵਿਚ ਅਸਾਂਵੀਂ ਆਗਥਕ ਵੰਡ ਨੇ ਗਰੀਬਾਂ ਅਤੇ ਅਮੀਰਾਂ ਦੇ ਸਤਿਆਚਾਰਾਂ ਦੇ ਸੰਗੂਲਨ ਨੂੰ ਵਿਗਾੜ ਦਿਤਾ ਹੈ। ਪੂਜੀ ਪਤੀ ਖਾਨਦਾਨ ਵਿਚੋਂ ਪੜ੍ਹੀਏ ਲਿਖਾਏ ਅਤੇ ਪ੍ਰਚਾਰ ਅਤੇ ਸਤਿਆਚਾਰਕ ਪ੍ਰਕਾਰ ਹੇਠ ਬਹੁਤ ਸਾਰੀਆਂ ਰੂੜੀਗਤ ਗੀਤਾਂ ਅਤੇ ਸੰਸਕਾਰਾਂ ਨੂੰ ਛੱਡ ਚੁਕੇ ਹਨ। ਇਸ ਲਈ ਪੂਜੀ ਪਤੀ ਖਾਨਦਾਨ ਵਿਚਰਕਾਰ ਲੜਕੇ ਲੜਕੀਆਂ ਦੇ ਪ੍ਰੀਤ ਰਿਸਤੇ ਸਹਿਜੇ ਹੀ ਪ੍ਰੀਤ ਵਿਆਹ ਵਿਚ ਬਦਲ ਜਾਂਦੇ ਹਨ। ਪਰ ਜੇ ਕੋਈ ਗਰੀਬ ਲੜਕਾ ਜਾਂ ਲੜਕੀ ਆਪਣੀ ਹੀ ਜਾਤੀ ਜਾਂ ਬਰਾਦਰੀ ਵਿਚ ਇੰਡ ਕਰੇ ਤਾਂ ਸਮਾਜ ਦੀਆਂ ਸਥਾਪਤ ਰਵਾਇਤਿਆਂ ਅਤੇ ਉਨ੍ਹਾਂ ਦੀਆਂ ਆਪਣੀਆਂ ਆਗਥਕ ਮਜ਼ਬੂਰੀਆਂ ਉਹਨਾਂ ਨੂੰ ਲੈ ਢੁਥੰਦੀਆਂ ਹਨ। ਅਜੇਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਗਰੀਬ ਪੈਸੇ ਦੇ ਜੋਰ ਨਾਲ ਸਮਾਜ ਕੋਲੋਂ ਆਪਣੇ ਪਿਆਰ ਦੀ ਪਰਵਾਨਗੀ ਨਹੀਂ ਲੈ ਸਕਦਾ। ਗਰੀਬ ਜਮਾਤ ਆਪ ਹੀ ਆਪਣੀ ਰੂੜੀਗਤ ਬਣਤਰ ਸਦਕਾਂ ਆਪਣੇ ਧੀਆਂ ਪ੍ਰਤੀ ਨੂੰ ਅਜੇਹਾ ਕਰਨ ਲਈ ਇਜਾਜਤ ਦੇਣ ਦੀ ਜੁਰਾਤ ਵੀ ਨਹੀਂ ਕਰਦੀ। ਇਸ ਵਿਚ ਹੀਨਤਾਂ ਦਾ ਅਹਿਸਾਸ ਵੀ ਉਹਨਾਂ ਨੂੰ ਮਾਰ ਜਾਂਦਾ ਹੈ।

ਸਹਿਰੀ ਵਿਚ ਫੇਸਨ ਦੀ ਤੜਤ ਭੜਕ ਅਤੇ ਦਿਖ ਵੇਦੇ ਪ੍ਰਭਾਵ ਹੇਠ ਜਿਨਸੀ ਪਿਆਰ ਦੇ ਪ੍ਰਗਟਾਅ ਅਤੇ ਵਿਸਤਿਆਂ ਵਿਚ ਇਤਨਾ ਬਨਾਵਟੀਪਣ ਆਂ ਗਿਆ ਹੈ ਕਿ ਲਗਦਾ ਹੈ ਜਿਵੇਂ ਅਸੀਂ ਪਿਆਰ ਦੇ ਅਸਲੀ ਮੰਤਵ ਅਤੇ ਆਦਰਸ਼ ਤੋਂ ਬਹੁਤ ਹੀ ਦੂਰ ਆ ਗਏ ਹੋਈਏ।

ਪਰੰਪਰਾਤਮਕ ਪੱਖ ਤੋਂ ਦੇਖਿਆ ਜਾਂਦੇ ਤਾਂ ਹੀਰ ਰਾਂਝੇ ਦੇ ਪਿਆਰ ਨੂੰ ਸਾਡੇ ਸਮਾਜ ਵਿਚ ਆਦਰਸ਼ ਪਿਆਰ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਹ ਹੈ 'ਕਲਾਲਈ ਕਲਾਲ' ਵਾਲੇ ਸਿਧਾਤ ਦੇ ਸਮਰਥਨ ਵਾਂਗ ਪਿਆਰ ਦੀ ਖਾਤਰ ਪਿਆਰ ਦਾ ਸਿਧਾਤ। ਇਹ ਪ੍ਰੀਤ ਕਹਾਣੀ ਇਤਿਹਾਸ ਦੇ ਉਸ ਯੁਗ ਦੀ ਹੀ ਜਦੋਂ ਸਾਡੇ ਸਮਾਜ ਵਿਚ ਜਗੀਰਦਾਰੀ ਅਤੇ ਟਜਵਾੜਾ ਸਾਹੀਂ ਪੂਰੇ ਜੋਬਨ ਤੇ ਸੀ। ਹੀਰ ਰਾਂਝੇ ਦੇ ਪਿਆਰ ਦਾ ਦੁਖਾਤਕ ਅੰਤ ਅਸਲ ਵਿਚ ਉਸ ਸਮੇਂ ਦੇ ਜਗੀਰੂ ਪ੍ਰਬੰਧ ਦੀਆਂ ਗਲਤ ਅਤੇ ਉਲਾਜੂ ਕਦਰਾਂ ਕੀਮਤਾਂ ਦਾ ਹੀ ਨਤੀਜਾ ਹੈ। ਜਿਸ ਪਿਆਰ ਦਾ ਸਮਾਜਕ ਜੀਵਨ ਨਾਲ ਕੋਈ ਲੋਣ ਦੇਣ ਨਹੀਂ ਹੁੰਦਾ ਉਹ ਅਖੀਰ ਨਿਪੁੰਸਕ ਹੋ ਕੇ ਹੀ ਰਹਿ ਜਾਂਦਾ ਹੈ। ਹੀਰ ਅਤੇ

ਰਾਂਝਾ ਆਪਣੇ ਪ੍ਰੀਤ ਅੰਡੇਬਰ ਵਿਚ ਜਿਸ ਤਰ੍ਹਾਂ ਸਮਾਜਕ ਯਥਾਰਥ ਨਾਲੋਂ ਟੁਟਕੇ ਦੁਰ ਚਲੇ ਗਏ ਸਨ ਉਹ ਦੋਨੋਂ ਹੀ ਅਸਲ ਵਿਚ ਮਾਨਸਕ ਉਲਾਰ ਦਾ ਸਿਕਾਰ ਹੋ ਗਏ ਸਨ। ਯਥਾਰਥਕ ਪੱਖ ਤੋਂ ਇਹ ਵੀ ਬੜੀ ਸਕ ਵਲੀ ਗਲ ਹੈ ਕਿ ਹੀਰ ਰਾਂਝੇ ਦਾ ਆਪਸੀ ਪਿਆਰ ਸਤਿਆਂ ਅਠਾਰਾਂ ਸਾਲ ਜਿਰਫ ਮਾਨਸਕ ਅਨੁਭਵ ਹੀ ਰਿਹਾ ਹੋਵੇ ਅਤੇ ਅਖੀਰ ਤਕ ਉਹਨਾਂ ਨੇ ਪਿਆਰ ਦਾ ਸਰੀਰਕ ਅਨੁਭਵ ਹੀ ਨਾ ਕੀਤਾ ਹੋਵੇ। ਪਿਆਰ ਨੂੰ ਆਪਣੀ ਵਿਅਕਤੀਗਤ ਦੁਨੀਆਂ ਤਕ ਸੀਮਤ ਰਖਣਾ ਜਿੰਦਗੀ ਅਤੇ ਸਮਾਜ ਦੇਨਾਂ ਨਾਲ ਧੋਹ ਹੋਵੇਗਾ। ਲੋਤ ਹੈ ਕਿ ਅਸੀਂ ਪਿਆਰ ਨੂੰ ਸਮਾਜਕ ਜੀਵਨ ਦੇ ਦਰਪਨ ਵਿਚੋਂ ਦੇਖੀਏ। ਅਜ ਪੂਜੀਵਾਦੀ ਸਮਾਜਕ ਪ੍ਰਬੰਧ ਵਿਚ ਰਾਂਝਾ ਆਪਣੀ ਆਗਥਕ ਸਮਰੱਥਾ ਦਾ ਨਜ਼ਾਇਜ਼ ਫਾਇਦਾ ਉਠਾਕੇ ਰੋਜ਼ ਹੀ ਨਵੀਆਂ ਹੀਰਾਂ ਭਾਲਦਾ ਹੈ ਅਤੇ ਹੀਰ ਰੋਜ਼ ਹੀ ਨਵੇਂ ਰਾਂਝੇ, ਪੇਸੇ ਦੀ ਹਵਸ ਨੇ ਮਨੁੱਖ ਕੋਲੋਂ ਮਨੁੱਖ ਨਾਲ ਪਿਆਰ ਕਰਨ ਦੇ ਜਜਬੇ ਨੂੰ ਖੋਲ੍ਹਿਆਂ ਜਿਵੇਂ ਪੇਸੇ ਦੀ ਹਵਸ ਨੇ ਇਨਸਾਨ ਨੂੰ ਹਵਾਨ ਬਣਾ ਦਿਤਾ ਹੈ ਇਸਤਰ੍ਹਾਂ ਪਿਆਰ ਵੀ ਮਨੁੱਖੀ ਸੁਭਾਲ ਦੀ ਹਵਸ ਬਣਕੇ ਰਹਿ ਗਿਆ ਹੈ। ਪਿਆਰ ਨੇ ਜਿੰਦਗੀ ਦੀ ਬਿਹਤਰੀ ਲਈ ਸਮਾਜ ਦੀ ਉਸਾਂਗੀ ਲਈ ਰੋਲ ਅਦਾ ਕਰਨਾ ਹੈ। ਚੀਨ ਅਤੇ ਰੂਸ ਵਰਗੇ ਸਮਾਜਵਾਦੀ ਸਮਾਜਾਂ ਚੌਂਗੇ ਮਰਦ ਦੇ ਸਿਹਤਮੰਦ ਰਿਸਤਿਆਂ ਵਿਚਰਕਾਰ ਪਿਆਰ ਦਾ ਨਵ ਲੋਕ ਵਾਦੀ ਸੰਕਲਪ ਉਸਾਰ ਕੇ—ਸਮਾਜ ਅਤੇ ਸਮਾਜਕ ਜੀਵਨ ਦੀ ਰੂਪ-ਰੇਖਾ ਹੀ ਬਦਲ ਦਿੱਤੀ ਹੈ। ਪਿਆਰ ਦਾ ਜਿੰਝਾਂ ਸੰਕਲਪ ਜਿੰਦਗੀ ਲਈ ਘਾਤਕ ਸਿਧ ਹੋ ਰਿਹਾ ਹੋਵੇ ਤਾਂ ਹੀ ਬਦਲਿਆ ਜਾਂ ਸਕਦਾ ਹੈ ਜੇ ਅਸੀਂ ਅਜ ਦੀ ਸਥਾਪਤ ਸਮਾਜ-ਬਣਤਰ ਨੂੰ ਦੁਹ ਕੇ—ਸਮਾਜ ਦੇ ਸਮੁੱਚੇ ਆਗਥਕ ਰਿਸਤਿਆਂ ਦੇ ਤੈਣੇ ਬਾਣੇ ਨੂੰ ਬੁਨਿਆਦੀ ਤੌਰ ਤੇ ਬਦਲ ਦੇਈਏ।

ਮਹਾਨ ਦੇ ਜਲਜ ਦੇ ਇਨ੍ਹਾਂ ਸ਼ਬਦਾਂ ਨਾਲ ਇਹ ਨਿਰੰਧ ਸਮਾਪਤ ਕੀਤਾ ਜਾਂਦਾ ਹੈ : "ਪੂਜੀਵਾਦੀ ਪੇਦਾਵਾਵੀ ਪ੍ਰਬੰਧ ਦੇ ਮਿਟ ਜਾਣ ਮਗਰੋਂ ਜਿਨਸੀ ਸਬੰਧਾਂ ਦਾ ਕੀ ਰੂਪ ਹੋਵੇਗਾ। ਇਸ ਥਾਰੇ ਅਜ ਅਸੀਂ ਜੋ ਅਨੁਮਾਨ ਲਾ ਸਕਦੇ ਹਾਂ ਨਾਕਾਵੀ ਹੋਵੇਗਾ, ਅਰਥਾਤ ਵਧੋਂ ਉਹ ਅਨਮਾਨ ਕੰਵਲ ਇਨ ਹਦ ਤਕ ਹੈ ਕਿ ਕਿਹੜੀਆਂ ਚੀਜ਼ਾਂ ਮਿਟ ਜਾਣਗੀਆਂ ਪਰ ਕਿਹੜੀਆਂ ਨਵੀਆਂ ਖਸੂਜੀਅਤਾਂ ਹਨ ਜਿਨ੍ਹਾਂ ਵਿਚ ਵਾਧਾ ਹੋਵੇਗਾ। ਇਸ ਦਾ ਫੈਸਲਾ ਉਸ ਸਮੇਂ ਹੋਵੇਗਾ ਜਦ ਇਕ ਨਵੀਂ ਨਸਲ ਪਰਵਾਨ ਚੜ੍ਹ ਚੂਕੀ ਹੋਵੇਗੀ, ਉਹ ਅਜੇਹੇ ਮਰਦਾਂ ਦੀ ਨਸਲ ਹੋਵੇਗੀ ਜਿਨ੍ਹਾਂ ਨੂੰ ਆਪਣੇ ਜੀਵਨ ਵਿਚ ਕਿਸੇ ਅੰਤ ਦਾ ਸੱਤ ਚਾਂਦੀ ਦੇ ਕੁਝ ਸਿਕਿਆਂ ਦੇ ਬਦਲੇ ਨਹੀਂ ਖਰੋਦਿਆਂ ਹੋਵੇਗਾ ਅਤੇ ਨਾ ਇਸ ਨੂੰ ਪ੍ਰਾਪਤ ਕਰਨ ਲਈ ਕਿਸੇ ਹੋਰ ਤਰ੍ਹਾਂ ਦੇ ਸਮਾਜੀ ਅਧਿਕਾਰ ਤੋਂ ਕੇਨ ਲਿਆ ਹੋਵੇਗਾ। ਉਹ ਅਜੇਹੀਆਂ ਅੰਤਰਾਂ ਦੀ ਨਸਲ ਹੋਵੇਗੀ ਜਿਹੜੀ ਸੱਚੇ ਪਿਆਰ ਤੋਂ ਬਿਨਾਂ ਹੋਰ ਕਿਸੇ ਕਾਰਣ ਆਪਣੇ ਆਪ ਨੂੰ ਕਿਸੇ ਮਰਦ ਦੇ ਹਵਾਲੇ ਕਰਨ ਤੇ ਮਜ਼ਬਰ ਨਹੀਂ ਹੋਵੇਗੀ ਅਤੇ ਨਾ ਇਹਨਾਂ ਨੂੰ ਆਗਥਕ ਸਜ਼ਬੂਰੀਆਂ ਦੇ ਡਰ ਤੋਂ ਆਪਣੇ ਪ੍ਰੇਮੀ ਨਾਲ ਵਿਆਹ ਦਾ ਵਿਚਰਕਾਰ ਛੱਡਣਾ



## ਤਿੰਨ ਕੋਣ

ਲੇਖਕ: ਇਕਥਾਜ਼, ਸੰਪਾਦਕ ਧੀਜਲ,

ਤੇ ਮੁਖਿਦਾ

ਪ੍ਰਕਾਸ਼ਕ: ਟਿੰਨ ਕੋਣ ਪਚਿਆਵਨਾਲੜ, ਹੈਨਰੂਡ  
ਫਾਲਕ: ਟਿੰਨ ਕੋਣ ਪਚਿਆਵਨਾਲੜ, ਹੈਨਰੂਡ  
ਕੀਤੇ: ਟਿੰਨ ਕੋਣ

“ਤਿੰਨ ਕੋਣ” ਪੜ੍ਹਾਈ ਕੋਇਤਾ ਦੀ ਤਰ੍ਹਾਂ ਪੁਸਤਕ ਹੈ। ਲੱਖਕ ਕੈਨੋਕਾ ਵਿਚ ਗੈਗੇ ਟਿੰਨ ਕਵੀਇਕਾਜ਼ ਆਮੁਦਾਕੀਆ, ਸੁਭਿਤਰ ਯੰਜ਼ਾ, ਅਤੇ ਸੁਖਿਦਾਰ ਵਲ — ਤਿੰਨ ਕੋਣ ਬਣਾਵੇ ਕਿਉਂ ਵਲ ਅਤੇ ਅੱਜ ਬਣ੍ਹੁ ਵਿਚ ਤਿੰਨ ਕੁਝੀਵਰਾਇਆਂ ਵਿਚ ਉਚੇਰੀ ਵਿਦਿਆ ਦੇ ਵਿਖਿਆਓਕੀ ਵਲ। “ਤਿੰਨ ਕੋਣ” ਕਈਆਂ ਗੱਲ ਵਿਚੋਂ ਪੜ੍ਹਾਈ ਵਿਚ ਇਕ ਸਵੇਰਾਈ ਪੁਸਤਕ ਹੈ। ਇਸ ਦੇ ਲੇਖਕ ਪ੍ਰਕਾਸ਼ਕ ਅਤੇ ਛਪਕ ਜੋ ਕੇਤੇਡੀਆਨ ਪੜ੍ਹਾਈ ਹਨ। ਸਾਰੀ ਪੁਸਤਕ ਤੁਹਿਦਿਤ ਪੰਜਾਬ ਦੀ ਖੁਚਸ਼ੇਵ ਗੱਲ-ਖੱਤਮ ਵਿਚ ਕੰਪੋਜ਼ ਕੀਤੀ ਹੈ ਜਿਸ ਵਿਚੋਂ ਇਹ ਪੁਸਤਕ ਆਮ ਪੁਸਤਕਾਂ ਨਾਲੋਂ ਵਧੇਰੇ ਕਲਾਮਾਈ ਲਗਦੀ ਹੈ — ਇਸ ਦਾ ਜੰਮਾ ਸਾਈਜ਼ ( $5\frac{1}{2} \times 10$ ”), ਮੋਹ ਕਾਗਜ਼, ਚਿਤਰਾਂ ਦੀ ਫਾਈ ਦੀ ਲੁਕਾਈ (ਟਿੱਸਟਰ ਨਾਸ) ਪੁਰਖਤੀ ਵੀ ਇਸ ਨੂੰ ਤੋਂ ਪੜ੍ਹਾਈ ਪੁਸਤਕਾਂ ਨਾਲੋਂ ਵਖ਼ਿਆਉਂਦੇ ਵਲ। ਇਨ੍ਹਾਂ ਕਾਫ਼ੀ ਸਦਵਾ ਇਸ ਪੁਸਤਕ ਦਾ ਕੈਨੋਕਾ ਵਿਚ ਛਪਾਂ ਵਾਸ਼ੀਆਂ ਪੜ੍ਹਾਈ ਪੁਸਤਕਾਂ ਵਿਚ ਇਕ ਵਿਸ਼ੇਸ਼ ਸ਼ਹਾਨ ਹੋਗਾ।

ਪੁਸਤਕ ਵਿਚ ਸ਼ਾਮਲ ਇਕਥਾਜ਼ ਦੀਆਂ ਚੱਕ ਕੋਇਆਂ ਦੇ ਵਿਚੋਂ ਅਤੇ ਸ਼ਹਾਨ ਇਕਦਮ ਸਥਾਨ  
ਵਲ — ਇਕਥਾਜ਼ ਸਮਾਜ ਦਾ ਆਕਸ਼ਾਨੀ ਵਿਸ਼ਲੇਸ਼ਣ ਕਰਦਾ ਹੈ। ਆਪਣੀਆਂ ਕੋਇਆਂ ਵਾਡੀਆਂ ਆਵਾਜ਼ਾਂ ਪੱਧੋਂ ਸ਼ਹਿਰ ਤੋਂ ਪੇਕਾਂ ਵਾਸੀਂ  
ਕੋਈ ਕਾਲ ਇਕਾਂਕ ਹੁੰਦਾ ਹੈ; ਦੇਖੋ ਕੁਚਲੇ ਜੋਕਾਂ ਦੀਆਂ ਅਜਾਇਗੀਆਂ, ਉਨ੍ਹਾਂ ਕਾਲ ਤੋਂ ਏਕੀਆਂ ਬੇਹਿਤਸ਼ਾਈਆਂ ਅਤੇ ਜਾਗਰ ਕੋਈ ਦੇ  
ਅਤਿਆਕਾਰ ਉਤੇ ਦੀਆਂ ਜਾਗੀਆਂ ਕੋਇਆਂ ਵਿਚਾਰਾਂ ਵਿਚ ਇਕ ਵਿਕਾਸ ਕੁਝੀਕਾਰੀ ਪੜ੍ਹਾਈ ਦੀਆਂ ਦੀਓਕਾਨਾਵਾਂ  
ਵਿਚੋਂ ਹੈ ਜੋ ਕਾਨੂੰ ਵਿਚ ਨਿਸ਼ਾਨੀ ਲੱਗਦੀ ਹੈ ਉਤਪਾਤ ਹੋਣ ਲਾਲ ਕੋਇਆ ਦੇ ਪ੍ਰਿਯ ਵਿਚ ਆਓਂ। ਇਨ੍ਹਾਂ ਕਵੀਆਂ ਦੇ ਜਿਥੇ ਸਮਾਜਹਾਈ  
ਕੁਝੀਂ ਦੀ ਆਵਸ਼ਕਤਾ ਨੂੰ ਇਕਦਮ ਤਿਥੇਕੇ ਕੀਤਾ ਉਥੇ ਆਪਣੀ ਕੋਇਆ ਵਾਡੀ ਨਵੇਂ ਕਵੇਂ ‘ਕੋਈ’ ਤੋਂ ‘ਕੋਈ’ ਤੋਂ ਸ਼ਵਰ ਤੇ ਆਸ਼ਕਾਰ  
ਵੀ ਨਿਭੇਂ। ਇਕਥਾਜ਼ ਦੀ ਕੋਇਆ ਵਿਚ ਆਸ਼ਕਾਰਾਂ ਦੀ ਤਰੀਕਾਰ ਹੈ। ਉਨ੍ਹਾਂ ਅੜੀਕਾਰ ਤੇ ਤਕਾਵੀਆਂ ਵਿਚ ਉਸਾਰਦੀ ਤੇ  
ਵਿਚੋਂ ਉਨ੍ਹਾਂ ਕੋਇਆ ਵਿਚੋਂ ਹੈ :

ਧੀਹੀ ਦੇ ਨੰਕਾਂ ਦੇ ਜੰਮਿਆ ਟੱਕੇਰਾਵਾਂ  
ਅਜੇ ਤੀਕ ਤੋਂ ਅਰੇ ਪਿਤੂ ਦੀ ਸੋਚਕੀ ਨੂੰ ਵੀ ਵਾਹੁੰਦਾ ਹੈ  
ਤੇ ਰਤਨੀ ਦੇ ਘੁੱਟਾਂ ਤੇ ਰਸਲਾ ਹੈ  
ਚੌਰ ਉਤੇ ਚੀਕੀਆ ਕਲਾਹੀ ਵਿਚਿਣਾ  
ਖੇਤਾਂ ਦੇ ਖਿਲ੍ਹਾਂ ਤੋਥੀਆ ਤੇ ਧਾਹੂ ਵਿਚ ਵੱਡਾ  
ਗਿਣਤੀਆਂ ਅਿਣਤੀਆਂ ਦੇ ਜਾਇਆਂ ਦੇ ਤਿਵਿਹਿਣਾਂ ਹੈਂ  
ਤੇ ਬਾਤ ਨੂੰ ਜੋੜੇ ਦੀਆਂ ਪੰਡੀਆਂ ਦੇ ਸੁੰਕੜ ਜਾਂਦਾ ਹੈ।

ਉਚ੍ਚੇਕਤ ਸਤਾਂ ‘ਜਿਖਤੁਆ’ ਕੋਇਆ ਦਾ ਨਿੱਜਾ ਵਲ — ਵਾਡਾ ਜਾਂ ਨਿੱਜਾ ਵਿਚ ਨਵਾਂ ਤੇ ਸਰਤੀਸ਼ਾਲੀ ਆਸ਼ਕਾਰ ਹੈ। ਇਸ ਤਾਂ ਵਿਚ ਕੋਇਆ ਵਿਚੋਂ :

ਜਾਗੀਆਂ ਤਾਂ ਜੇਹਾਂ ਵੀ ਧਾਰਾਗ ਦੇ ਤੁਹੇ ਵਿਚ  
ਫ਼ਰੀਆਮ ਜੇਸੀਲ ਹੋਈਆਂ  
ਤੇ ਸਾਡੇ ਵੀ ਭਾਵਾਂ ਦੇ ਗੱਲਾਂ ਤੇ ਰਸੀਆਂ ਛੁਗੀਆਂ  
ਜਾਗੀਆਂ ਵੀ ਖੱਲਾਂ ਕਾਲ ਪੂੰਜੀਆਂ ਗਈਆਂ।

ਪਾ ਜਿਥੇ ਇਹ ਆਜੈਕਾਰ ਤੇ ਅੜੀਕਾਰ ਉਨ੍ਹੀਂ  
ਕੋਇਆ ਨੂੰ ਨਿਵੇਦਨ ਕੀਤਾ ਉਥੇ ਉਥੋਂ ਵੀ ਧਾਰਾਗ ਉਜਦੀ ਜੇਹਾਂ ਦਾ ਐਗਹ ਵੀ ਚਣ ਜਾਂਦੀ ਹੈ — ਇਕਥਾਜ਼ ਵਿਚੋਂ ਜੇ  
ਕੋਇਆ ਵਿਚੋਂ ਆਸ਼ਕਾਰ ਪੈਕ ਕਰ ਰਿਹਾ ਹੈ ਕਿ ਕੋਇਆ ਵਿਚੋਂ ਗੱਤੀਆਂ, ਉਦਾਹੀ, ਹੋ ਨੂੰ ਆਭਾ ਪੱਤ ਨਿੱਟ ਸਾਲ ਅਠਸ਼  
ਕਰਦਾ ਹੈ ਤੇ ਆਸ਼ਕਾਰਾਂ ਵਿਚ ਉਜ਼ਕੀਆ ਗੱਤੀਆ ਹੈ। ਜਾਪਦਾ ਹੈ, ਕਵੀ ਕੁਚਲੁ ਕਰਦੇ ਸ਼ਬਦੇ ਵਰਤਾ ਦੇ ਮੂਲ ਤੱਤ ਉਤੇ ਬੇਧੀਓਂ ਹੋਣੀ  
ਵਾਂ ਹੋ ਰਿਹਾ ਹੈ ਅਤੇ ਆਸ਼ਕਾਰ ਸੱਭਾਂ ਦੇ ਜਾਤਰ ਵਿਚ ਫੜ ਜਾਂਦਾ ਹੈ।

ਇਕਥਾਜ਼ ਆਪਣੀ ਕੋਇਆ ਵਿਚ ਇਕ ਖਿਆਲ ਤੋਂ ਢੂਜੇ ਖਿਆਲ ਤੱਕ ਜਾਣ ਸ਼ਹੀ ਸ਼ਵਰ  
(‘ਤੇ’) ਵੀ ਦੁਤ ਵੱਡੇ ਕਰਦਾ ਹੈ :

ਅਸੀਂ ਵੱਟੇ ਸੁਖਦਿਆਂ ਤੂੰ  
ਕੁਝ ਜੋ ਕੋੜ੍ਹ ਦੇ ਬਤਾਂ ਤੇ ਚੌਫਰੇ ਏ  
ਤੇ ਆਪਣੇ ਜੀ ਅੰਮਰਿਆਂ ਦੇ ਛੋਡ  
ਅਸੀਂ ਕਿਵੇਂ ਕਾ ਸੁਹਿਆ ... ... ...  
ਤੇ ਉਹ ਇਕਥਾਜ ਕਰਨਾ ਲਾਜ਼ਮੀ ਹੈ।

‘ਤੇ’ ਦੀ ਲਿਆਦ ਵੱਡੇ ਸਿਖੇ ਬੇਦਿਆਦਿਚ

ਤੀਕਰਤਾ ਦੱਧ ਜਾਂਦੀ ਹੈ ਕੁਝ ਪੱਤ ਤੱਕ ਕੁਝਾਈ ਘੱਟ ਜਾਂਦੀ ਹੈ। ਇਕਥਾਜ ਦੀ ਕਿਵੇਂ ਬੇਦਿਆਦ ਵੱਡੇ ਜੇ ਕਾਫੀ ਸਾਰੇ ‘ਤੇ’ ਜਾਂਦੇ ਹਨ ਤੋਂ ਅੜ੍ਹੀਂ ਤੋਂ ਬੇਦਿਆਦ ਵਖਰੇ ਭੂਪ ਵਿਚ (ਗੇਂਡੀ ਖਿਆਲ) ਦੀ ਵਧੀਆ ਪੇਸ਼ ਹੁੰਦੀ ਹੈ। ਇਕਥਾਜ ਵਿਚ ਵਧੀਆ ਬੇਦਿਆ ਹਿਆਹ ਦੀ ਪ੍ਰੇਰਣਾ ਹੈ। ਜੇਖਣੀ ਵੱਡੇ ਉਸਦਾ ਤਜ਼ੀਬੀਆ ਪੁਸਤਕ ਵਿਚ ਸਿਖੇ ਸੁਖਿਦਿਓ ਫੌਰੇ ਪ੍ਰੀਰਨ ਤੇ ਚਪੜਾਂ ਤੇ ਜਾਂਦਾ ਹੈ:

“ ਅਸੀਂ ਤਜ਼ੇ ਕਾ ਚਰਕਾ ਇਕ ਪ੍ਰੇਜ਼ੇਂਸ ਹੁੰਦੀ ਹੈ — ਜੇ ਪ੍ਰੇਜ਼ੇਂਸ ਕਿਸੀ ਉਕ ਚਰਕਾ ਨਹੀਂ। ਕਿਵੇਂ ਅਨੁਭਵ ਤੂੰ ਵਿਹੜਾਵਣ ਜੇਤੇ ਦੀਨ ਰਾਤ ਪੇਕ ਕਰਨਾ ਜੀ ਚਰਕਾਤਮਕ ਕਰਨਾ ਹੈ। ”

ਇਕਥਾਜ ਵਿਚ ਚਰਕਾਤਮਕ ਜੰਗਾਵਲਾਂ ਵਹਤ ਹਨ। ਅੰਤ ਖਿਆਲ ਵਿਚ ਜੇ ਉਕ ਅਕਲੀਆਂ ਦੀ ਸਜਿਮ ਰਾਤ ਵੱਡੇ ਕਰੋ, ਇਥੋਂ ਦੀ ਜਾਣੀ ਤੂੰ ਪੈ ਕਿਉਂਤ ਸਾਜ ਅਠਿਜੂਸ ਕਰੋ ਅਤੇ ਜ਼ਗਾਵਾਰ ਸਿਖੇ ਤੋਂ ਕੋਈ ਪ੍ਰਾਤਿ ਉਸਦਾ ਸੰਦੇਖ ਲਿਆਦ ਜੁਤੀਜ਼ਾਲੀ ਚਣ ਕੇ ਉਤੇਗਾ। ਇਕਥਾਜ ਦੇ ਉਹ ਤੱਕ “ ਸੁਲਘਦੇ ਅਠਿਜੂਸ ” ਅਤੇ “ ਇਕਥਾਜ ” ਵੇਂ ਕਾਹਿੰ-ਬੰਗੂਰਿ ਫਪ ਚੁਕੇ ਹਨ।

ਗੁਰੂਦੁਖ ਪੰਜਿਸ ਨੇ ਵੀ ਇਕਥਾਜ ਵਾਂਗ ਕੰਡਾ ਵਿਚ ਇਕਥਕਲਾਵੀ ਕਵੀ ਦੇ ਤੱਤੇ ਪ੍ਰਵੇਸ਼ ਕੀਤਾ। ਉਸੇਂਦਾ ਪਾਂਡਾ ਕਾਹਿੰ-ਕੰਗੂਰਿ “ ਜੂਹੜੇ ਦੇ ਅਨੁਸਥ ” 1972 ਵਿਚ ਪ੍ਰਕਾਸ਼ਤ ਉਦਿਆ। ਉਜੇ ਸਮੇਂ ਵੇਖਾਰ ਉਜਈਆਂ ਬੇਦਿਆਂ ਵਿਚ ਜੋ ਕੋਈ ਜੀ, ਜ਼ਹਿਦਾ ਜੀ ਪਰ ਕਲਾ ਦੇ ਪੱਖੋਂ ਗੜੀ ਕੱਚੀਆਂ ਕੱਚੀਆਂ ਜ਼ਗਰੀਆਂ ਸਨ। ਕਿਵਿਆਂ ਦਾ ਮਾਤ ਪ੍ਰੇਤਗਾ ਸ੍ਰੋਤ ਲੜਨਾਲਕਾਵੀ ਲੰਗ੍ਰ ਦਾ ਰੜਾ ਜੀ। ਸੁਗਿਰਿ 1973 ਵਿਚ ਕੌਰੇਤਾ ਆਉਣ ਸਾਜ ਉਸ ਪ੍ਰੇਤਗਾ ਸ੍ਰੋਤ ਤੇ ਵੂੰਹੋਂ ਗਿਆ। ਇਥੇ ਸਹੂਲ ਉਜੇ ਦੀਵਾਂਦਾਂ ਪਹਤ ਘੱਟ ਘੱਟ ਸਿਖੀਆਂ।

“ ਤੰਡੀ ਬੋਹੁ ” ਜੰਗੀਂ ਵਿਚ ਸਾਮਿਲ ਸੁਖਿਦਿਓ ਵੀਆਂ ਬੇਦਿਆਂ ਵਿਚ ਉਜਈਆਂ ਪਾਠਿਜ਼ਿਆਂ ਬੇਦਿਆਂ ਕਾਨੋਂ ਲਿਆਦ ਗੜੀਗਾਂਦੇ ਅਤੇ ਜੀਸੀ ਵੀ ਵਖੜੀ ਹੈ। ‘ ਚਿਗਾਗ ’ ਬੇਦਿਆ ਆਪਣੀ ਜੀ ਕਿਸਿਮ ਦੀ ਇਕ ਅਤਿ ਨਫਸ ਕੰਡਾ ਹੈ:

ਗੱਲ ਅਸੇਲ ਤੇ ਅਲਾਵੀਨ ਦਾ ਚਿਗਾਗ ਪੱਥੰਦ ਤੇ ਚੱਕੀ ਜੀ  
ਚਿਗਾਗ: ਲਿਸ ਵਿਚ ਨਵਜੀਮੇ ਘੱਚੇ ਤੇ ਕੈਂਬੇ  
ਚਥਾਂ ਉਡੀਕਰੇ ਚੁੜ੍ਹਗ ਤੱਕ ਦੀਆਂ ਆਂਧੀਆਂ ਦਾ ਚਾਕੜ ਘੰਟੇ ਜੀ  
ਤੇ ਘੰਟੇ ਹੈ ਆਜੇ ਵੀ।  
... ... ... ...

ਤੇ ਗੁੰਡੀ ਦੇ ਚਿਗਾਗ:

ਕਿ ਉਛੁੰ ਤਾਂ ਐਲਾਹਿ-ਜੰਗੀਂ ਤੇ ਧਾਅਰ  
ਐਲਾਹਿ-ਜੰਗੀਂ ਵਿਚ ਅਗ ਜਾਣ ਕੀ ਸੂਗਮ ਗੜੀ ਦੀ ਸਿਖਗ ਹੁੰਦੀ ਹੈ  
ਅਗ ਐਲਾਹਿ-ਜੰਗੀਂ ਕੋਈ ਪਾਇਆ ਵਾਂ ਸਿਖਾਗੀ  
ਧੁਜ਼ਦਿਲ ਕਗੋਂਕਾ ਜੀ ਹੁੰਦੀ ... ...

ਉਜੇ ਸੁਖਿਦਿਓ ਥੀ ਧੂਡੀ ਕੰਡਾ ਵਿਚ ਅਗੇ ਸਤਾਹੀਪਾਰ ਹੈ — ਕਾਂ ਜਾਂ ਸੰਕੋਚਨ ਸੂਰ ਥੀ ਵੱਡੇ ਕੀਤੀ ਗਈ ਹੈ ਲਿਸ ਵਿਚ “ ਗੁੰਡੀ ” ਕੌਂਝ ਨਾਲੋਂ ਲਿਆਦ ਉਤੇਗੀ ਹੈ:

ਤੇ ਗੁੰਡੀ: ਗੁੰਡੀ ਕੁਝ ਜਾਣਾ ਗਈ  
ਅਹੁਜਿਸੇ ਖੁਤ ਦੀ ਵਾਲੇ ਅਠਿਮ ਅਤੇ ਹੁੰਦੇ ਹਨ  
ਤੂੰ ਅੰਤ ਦੀ ਉਡੀਕ ਕਰੀ

(ਅੰਤੇ ਤੂੰ ਗੁੰਡੀ ਖੁਤ ਕਾ ਸਿਖੀ)

ਸਤ ਕੁਝ ਜਾਣੀ ਜਾਣ ਹੈ ਦਾ ਦਾਅਦਾ ਕਥਨ ਵਾਜੇ ਵਹਾਂਤੇ !

ਇਨ੍ਹਾਂ ਕਥਾਂ ਦਾ ਨਾਮ ਸਿਖਿਦਿਲ ਕਥਾ

ਤੇ ਤਾਤ ਕੀ ਸੂਗਮ ਤੇ ਜਕਦਾ ਹੈ।

(ਕਥਾਂ ਦਾ ਕੋਈ ਨਾ ਕੰਢੀ ਹੈ)

ਤੇ ਬਣੀ ਦੇ ਸੁਖਿਦਿਓ ਸਿਵਾਂ ਸ਼ਹਿਰਚਲੀ ਦੇ ਤਕੋਂ ਵਿਚ ਕੀ ਥੀ ਜਾਣੇ ਹੈ:

‘ ਕਥਾਕਾਗ ਕਿ ਬਲੰਕੀ-ਕਥਾ-ਕਪੁੱਤਾ ?

ਪਿੰਡਾਮ ਚਿੰਨ੍ਹ ਦੀ ਵੇਂਤੇ ਵੀ ਉਂ ਲੋੜ ਤੋਂ ਵੱਧ ਬਣਦਾ ਹੈ, ਆਰਜ਼ਾ ਚੋੜੜੀ :  
 ਅਸਿਉਫ਼ਟ ਬੋਲ ਛੱਡ ਕੁਝ ਕਾਲੇ ਵੀ ਇਹ ਕਿਹਾ :  
 "ਪਿੰਡ ਤੇ ਮੈਂ ਪਥਰ ਦੀ ਕੋਖਿਲ ਵੀ ਬਣਗੇ  
 ਤੇ ਕਿਹਾ ਛੱਡ ਲੀ ਵੀ"  
 'ਤੇਜ਼ੀ' ਤੇ 'ਭੇਦੀ' ਤੇ ਸ਼ਟਕਵਰੀ  
 ਉਸੂਂ ਦੀ ਕੋਖਿਲ ਜਾਗੀ ਤੇ ਹੋਰੇ ਤੀਬ

ਸੁਖਿਦਿਵ ਕਿਉਂ "ਦੇਤੇ ਦੂਰ" ਦਾ ਸੰਪਾਦਕ ਜੀ ਤਾਂ "ਦੇਤੇ ਦੂਰ" ਵੀ ਆਰਜ਼ਾ ਘੁਤ ਗੀਂਦ ਕਾਨੇ  
 ਤਿਆਰ ਬਣਦਾ ਜੀ। ਵਾਲੀ ਵਿਚ ਕੋਈ ਇਕੋਵੇਖੀ ਬਣ ਦੀ ਕੋਖਿਲ ਬਣਦਾ ਜੀ। ਇੜੀ ਤਾਂ ਸਟੋਨ ਉਤੇ ਵੀ ਉਂਚਾ  
 ਤਾਨ ਜਾਂਦਾ ਹੈ ਕੇਵਿਤਾ ਘੋਲਣ ਵਿਚ ਜਦੋਂ ਜਦੋਂ ਪ੍ਰਾਣ ਪੌਲ ਬਣ ਦੀ ਕੋਖਿਲ ਬਣਦੀ ਹੈ। ਅਗ ਉਨ੍ਹਾਂ ਦੀ ਕਾਹੀ ਵਿਚ ਆਜੇ  
 ਇਕੋਵੇਖੀ ਜਾਂ ਜਦੋਂ ਪ੍ਰਾਣੇ ਬਣ ਦੀ ਇਹ ਵੀਂ ਸੀ ਆਖੀ। ਇਸ ਦਾ ਇਕ ਕਾਹੀ ਤਾਂ ਇਹ ਪ੍ਰਾਪਦਾ ਵੀ ਕਿ ਸੁਖਿਦਿਵ ਪਾਠਕਾਂ ਵੱਡੇ  
 ਉਹਿਓ ਅਤੇ ਪ੍ਰਕਿਨੀ ਪ੍ਰਾਤਿ ਆਮ ਲੋਖਕਾਂ ਨਾਲੋਂ ਕਿਆਦਾ ਸੁਚੇਤ ਕੋਖਿਲ ਆਧਿਅਭ ਰਾਗੀ ਇਹ ਤੁਰੀ ਗਜ਼ਜ਼ ਤੇ ਸ਼ਬਦ ਉਂਚ  
 ਦੀ ਜ਼ਰੂਰਤਮੁਲ ਸ਼ਬਦੀ ਉਪਰ ਵੀ ਥੱਡੀ ਤੂੰਹੀ ਹੈ — ਕੋਇਤਾ ਵੀ ਤ੍ਰਿਆਵਾ ਆਰਜ਼ਾ ਸ਼ਾਹਿਰ ਹਿਖਦੇ ਕੋਣ ਰਾਜ਼ ਤੇ ਸ਼ਾਹੀ  
 ਜੀਵਿਜੇ ਚੰਮਿਲਕਾ ਹੈ। ਜੇ ਉਂਹਾਂ ਕੇਵਿਤਾ ਪ੍ਰਾਤਿ ਕੇ ਕਿਖਦਾ ਰਿਵਾ ਤਾਂ ਉਂਹਾਂ ਛੱਡੀ ਵੀ ਆਪਦਾ ਜਲ੍ਹਾ ਸੁਤ ਸ਼ਕਾਪਤ ਵਿਚ ਲਵੇਗਾ।  
 ਸੁਖਿਦਿਵ ਦੀਆਂ ਕੇਵਿਤਾਵਾਂ ਵਿਚੋਂ ਕੁਝ ਪ੍ਰਾਚੁਕੁਤ ਸਤਾਂ ਪੇਂਦੇ ਹਨ :

ਜੇ ਕੋਈ ਉਦਾਸ ਜਾਮ ਪੜ੍ਹ ਗਈ ਪ੍ਰਾਂਤੇ ਅਨਤਰ ਦੇ ਕੇ  
 ਕਿਵੇਂ ਜਾਗਾਂਗੇ ਜੀਵੇਂ ਤੇ ਜ਼ਖ਼ਮ

ਜੰਗਲ ਦੇ ਅਭਿਵੰਦੇ ਪੱਕੀਆਂ ਤੂੰ ਪ੍ਰਹੁੰਦੇ  
 ਪੁਸੀ ਵਹਾਂ ਤੇ ਤਾਰੀਆਂ ਕਾਉਣ ਦੀ ਆਮਿਨਾ  
 ਕੋਈ ਜਾਹਿਰ ਸੀ ਤੂੰਹੀ

"ਤੰਤੇ ਕੇਣ" ਦਾ ਤੀਜਾ ਕਥੀ ਸੁਖਿਦਿਵ ਹੈ ਜਿਸ ਦੀਆਂ ਕੇਵਿਤਾਵਾਂ ਵਿਕਥਾਲ ਅਤੇ  
 ਸੁਖਿਦਿਵ ਗਾਲੇ ਘੁਤ ਦੁਖੀ ਵਿਸਤ ਦੀਆਂ ਹਨ। ਉਂਹਾਂ ਕਿਵੇਂ ਕਿਆਨੀ ਜਾਂਗ ਪ੍ਰਤਿਧੱਥ ਕੀਤੇ ਹਨ ਜੀ ਕੋਈ ਤੋਂ  
 ਜਾਹਿਰ ਲੀਂਗ ਜਾਂਗਾ ਤੇਂਤੇ ਤੇ ਉਨ੍ਹਾਂ ਦੀ ਬੀਤਾ ਦਾ ਪ੍ਰਾਣ ਕ੍ਰੂਤ ਜਾਪਦੀ ਹੈ। ਉਨ੍ਹਾਂ ਦੀ ਕੇਵਿਤਾ ਵੀ ਪ੍ਰੱਤੀਕੁਵੀ ਆਜ਼ੇਵੀ ਅਤੁਖੀ  
 ਸੀਤੁੱਤਾ ਹੈ ਕੇ ਉਸਦੂ ਚਾਵਲੁਕ ਜਾਗੀ ਪ੍ਰਗਤੀ ਦੇ ਜੰਗਲ ਦੇ ਕਾਨੂੰਨ ਆਨੁਸਾਰ ਵਿਚਲੇ ਜਾਪਦੀ ਹੈ। ਪ੍ਰਾਵਿਦਵ ਜੀਵੇਂ ਵਿਕਾ  
 ਵਿਕ ਅਖੋਏ ਤੇ ਪ੍ਰਾਵਲੁਗੀ ਵੀ ਉਸਦੂ ਘਰ ਵਾਂਗ ਲਗਦਾ ਹੈ। ਸੁਖਿਦਿਵ ਦੀਆਂ ਕੇਵਿਤਾਵਾਂ ਵਿਚ ਮੁੜ ਸੁੜ ਆਇਦਾਸੀ, ਜੰਗਲ, ਘਰ  
 ਜ਼ਧਲਾਂ ਦੀ ਵੇਂਤੇ ਮਿਲਦੀ ਹੈ। 'ਆਇਦਾਸੀ' ਕੇਵਿਤਾ ਅਤੇ ਤੂੰਹੀ ਹੈ :

ਜੇ ਜਗਨਾ ਨਾਲ ਅਸਾਂ  
 ਰੱਖ ਤੂੰ ਵਿਦਿਆ ਜੀ ਕੀਤਾ  
 ਅੱਜ ਆਪਦੇ ਮੇਲਿਆਂ ਤੇ  
 ਆਪਦੀ ਗੀ ਜਾਨ ਤੈ  
 ਪੂਰਥ ਜਾਨ ਤੋਂ ਜਾ ਪੱਧੇ ਰੁਧੀਆ  
 ਘੰਟੇ ਬਅਰੇ ਚ ਪੱਖੀ ਅਜੇ ਵੀ ਤੱਤੀਲਾ ਤੇ  
 ਜ਼ਜ਼ਰੀ ਧੋਹ ਦਾ ਘੁੱਲੋ  
 ਅੱਗੇ ਘਰੇਂ ਤੂੰ ਢੂਹ ਗਿਆ ਹੈ ...

... ਆਮੀਰ

ਸੁਖਿਦਿਵ ਆਨੁਸਾਰ ਅਤੁਖੇ ਸ੍ਰੱਵਿਗੜੀ ਅਖੋਵੀ ਜੀਉਂਤਾ ਦੇ ਕਾਨੂੰਨ ਵਿਚ ਭਜ ਗਿਆ ਹੈ, ਇਸ ਗੱਲ ਦਾ ਅਤੁਖੇ ਤੂੰ ਉਂਤੇ ਜੀ  
 ਆਇਦਾਸੀ ਤੁੰਦਾ ਹੈ ਜੇਦੇ ਕਰੇ ਉਂਹਾਂ ਆਪਦੇ 'ਖੂਸ' ਨਾਲ ਵਿਚ ਅਿਕ ਤੁੰਦਾ ਹੈ

ਅੜ ਅੜ ਅੱਜ ਜੇ ਘਰ ਤੂੰ ਪਾਂਤਿਆ ਹਾਂ  
 ਅੱਜ ਢੂਹ ਤੂੰ ਆਦਾਜ਼ ਆਗੀ ਹੈ  
 ਅੱਖੀ ਕਾਜੇ ਜੀਅੁਲਹ ਦੀ ਜੜਾ ਕਰ ਪਤਾ ਵੇਛੀਗੀ  
 ਅੱਖੀ ਸੋਹਾਟ ਕਰ ਪਤਥਰ ਦੀ ਯਾਤਰਾ ਤੂੰ ਅੜ ਰੱਖੀ

ਸੁਖਿਦਿਵ ਵਿਚੋਂ ਜਾਂ ਸੀਵਿਤੀ ਤੂੰ ਚਾਹੀਂ ਆਪਦੇ ਅਤੁਖੇ ਅਮੂੰਤ ਕੂਪ ਵਿਚ ਜਾਂਦਾ ਹੈ — ਜੇਦੇ ਕੇਵਿਤਾ ਜਥੀ ਕੋਈ ਕੂਪ ਬੇਖਾ  
 ਉਤੇ ਆਉਂਦੀ ਹੈ ਤਾਂ ਉਦੇਂ ਰਿੰਗ੍ਰੇਡੇ ਵੇਖਿਤਾ ਦੀ ਬਣਨ ਬਣਦਾ ਹੈ ਜਿਵੇਂ ਆਇਦਾਸੀ, ਸਾਹਿਤ, ਘਰ, ਜੰਗਲ ਆਇਦਾਸੀ  
 ਜ਼ਧਲਾਂ ਤੂੰਹੀ ਜ਼ਰੂਰਤਮੁਲ ਕੂਪ ਵਿਚ ਰਿੰਗ੍ਰੇਡੇ ਕਿਆ ਹੈ। ਇਸ ਤੋਂ ਉਨ੍ਹਾਂ ਦੀ ਕੇਵਿਤਾ ਵਿਚ ਖਾਨ ਵਾਜ ਉਪਰ ਤੇ ਜਾਰੇ ਕੀਂਹੇ  
 ਪਾਠਕ ਤੂੰ ਗੇਜ਼ਾ ਕੇਵਿਤਾ ਵਿਚੋਂ ਕੁਝ ਗੁਝ ਚੇਕਣ ਜਥੀ ਪ੍ਰਹੇਦਾ ਹੈ। ਪ੍ਰਾਵਿਦਵੀ ਦਾ ਵੱਤ ਉਨ੍ਹਾਂ ਕਾਨੂੰਨ ਟੁੱਥੀ ਹੈ :

ਇਹ ਵਿਕਾਰੀ ਤੇ ਇਹ ਲੱਗ ਐ ਤੈਂਡੀ ਸੰਪਰੀ ਅ  
ਤੇ ਤੱਕ, ਉਠ ਪਥਥੱਦ ਥੀ ਰਾਈ ਇਹ  
ਐ। ਇਹ ਪਥਰ ਤੇਰੀ ਜੋਕਾਰ ਰਾਈ ਵੀ ਕਾਨੂੰਨਾ ਹੈ

ਪਰ ਕੇਵਿਤਾਵਾਂ ਪ੍ਰਚਲਾ ਇਹ ਵੱਡੇ ਕੇਵਿਤਾ ਜ਼ਖੀ ਰਥੀ ਦਾਰ ਰੋਹ ਵੀ ਘਹ ਜਾਂਦਾ ਹੈ। ਕੇਵਿਤਾ ਨੂੰ ਸਮਝਣ ਲਈ ਅੜ੍ਹ ਨੂੰ ਪੜ੍ਹਨ  
ਪੈਸਾ ਹੈ। ਸਾਪਾਵਹ ਪ੍ਰਾਤੇ ਜ਼ਖੀ ਘੁੜੀਆਂ ਕੇਵਿਤਾਵਾਂ ਆਹਿਤਾਂ ਵੱਡੇ। ਜੇ ੧੦੦ ਮਾਮੂਲਿਆ ਜਾਹੇ ਕਿ ਜ਼ਗੜੀ ਜੱਗੀ ਕੇਵਿਤਾਵਹਿ  
ਹੈ, ਯਿਨ੍ਹਾਂ ਸਮਝਣ ਤੋਂ ਵੀ ਕੇਵਿਤਾ ਆਹੀ ਜਾ ਜਕੜੀ ਹੈ, ਤਾਂ ਜੁੰਬੀਓ ਨੂੰ ਆਪਾਵਹੀ ਟੋਂਕੀ ਤੋਂ ਰਿਖਾਵਹੀ ਪਵੇਗੀ, ਰਵੇਂ ਆਜ਼ਕਿਆਂ  
ਗਾਲ ਕਿਖਾਵਹੀ ਪਵੇਗੀ—ਇਹ ਇੰਜਾਂ, ਜਗਦਾ ਹੈ ਜਿਵੇਂ ਜਾਰੀਆਂ, ਕੇਵਿਤਾਵਾਂ ਇਹੋ ਕਿਥੀਆਂ ਚੁਟੀਆਂ ਵਾਲੇ ਸੂਟ ਪਾਰੀ ਅਤੇ  
ਘੁੜੀਆਂ ਵਾਲੀਆਂ ਢੂਕੀਆਂ ਦੇ ਅੰਤ ਵੱਡੀ ਆਖੀ ਗੱਡੀ ਜੰਖਾਂ ਜਾਣ। ਰਥੀਆਂ ਕੇਵਿਤਾਵਾਂ ਦੇ ਸੁਭਾ ਵੀ ਇਹ ਢੂਕੀ  
ਤੋਂ ਅਤੇ ਮਿਠਾਤ ਲੀਂਦੀਆਂ ਹਨ:

ਜੰਗਲ 'ਤੇ ਬਿਸ ਟੂੰਡਿਆਕ ਹੈ  
 ਪਲ ਰੁਵਣ ਦੀ  
 ਬਿਸਟੂੰਨ ਆਪਣੇ ਸਾਰੇ ਦਾ ਜ਼ਰੀਨ  
 ਢੂਟਿਤ ਪਾਣੀ ਜਥੀ ਸਤ੍ਤਾ ਸਹਿਬਦੇ

— ଅଧିକାରୀ, ଫଳେ

ਚਾਗ ਤਾਂ ਵੱਡ ਪਲ ਵਰਗੇ ਕੁਲਦੀ ਹੈ  
ਕਿ ਪਿੱਠੋਖ ਦਾ ਇਕ ਵੀ ਪੱਤਾ ਨ ਧਾਰੀ ਅਤੇ  
ਖੁਲ੍ਹੇ ਪੌਣ ਦੇ ਅੜ ਵਿਚ  
ਵੱਡੇ ਕੋਈ ਗੁਣ ਆਇਆ ਹੈ

(ପ୍ରେସ ପତ୍ରମ ପିଲାଙ୍କ)

ਉਨ੍ਹਾਂ ਸ਼ੁਬਿੰਦਰ ਵੀ ਕੋਈ ਮਿਤ ਕੋਈ ਘੜਾ ਨਹੀਂ ਹੈ, ਕੇਵਲ ਜਥੂ ਆਖਿਏ ਹੋ, ਹੋ ਹੈ - ਪਿਛੇ ਲਈ ਉਸਟੀ ਰਾਹਿਂ ਪੜ੍ਹੇ ਨੂੰ ਜੀ ਕਰਦਾ ਹੈ।

ਪਿੰਡ ਵਾਲ, ਜੁ ਹਿੰਦੇ ਪੰਜਾਬ ਆਤੇ ਸੁਖਿੰਦਰ ਦੀਆਂ ਕੋਈਆਂ ਉਤੇ ਪਿੰਡਿਆਂ ਵਾਡ ਮਾਲਿਆਂ ਵਿੱਚ ਪਿੰਡ ਅਤੇ ਪ੍ਰਕਾਡ ਉਤੇ ਵਾਂਗ ਹੈ : ਪਿੰਡ ਦੀ ਕੋਈ ਵਿਚੋਂ 'ਗੈ' ਮਾਨਿ ਹੈ ਤੇ ਉਥੋਂ ਸਮਾਜਿਕ ਸੰਸਾਧਿਆ ਤੋਂ ਜਾਂਧੀਵਤ ਹੈ — ਉਸਦੀ ਕੋਇ 'ਸੰਚਿਧਨ' ਵਿਚ ਵੀ 'ਐ' ਕਿਥੋਂ ਨਾਹਿੰ ਚਹੁੰ ਹੈ ਕਿਉਂ ਪੜ੍ਹੋ ? ਸੁਖਿੰਦਰ ਦੀ ਕੋਇ ਜਿਵੀ ਸਮਾਜਿਕ ਸੰਸਾਧਿਆਵਾਂ ਨਾਲ ਵੀ ਭੀਲ ਬਣੀ ਹੈ ਤੇ ਉਸਦੀ 'ਐ' ਤੂੰ ਵੀ ਪੜ੍ਹੋ ਕਿਥੋਂ ਹੈ ? ਸੁਖਿੰਦਰ ਦੀ 'ਐ' ਕੁਝੀ ਦੇ ਨਾਹਿੰ ਹੈ ਉਪ ਵਿਚ ਪੜ੍ਹੋ ਕੁਝੀ ਹੈ ? ਸੁਖਿੰਦਰ ਦੀ ਕੋਇ ਆਕਰਨ 'ਐ' ਦੁਆਜੇ ਜੀ ਘੁੰਮਦੀ ਹੈ — ਪਰ ਉਸਦੀ 'ਐ' ਸਭਿਆਚਾਰ ਦੇ ਕਠੋ ਬਾਹੋਂ ਵਿਚ ਗੁਜੋ ਅਨੁਭ ਦੀ ਪੜ੍ਹੀ ਹੈ ਜੋ ਕਿ ਕਿਵੇਂ ਬਚਸ ਤੋਂ ਪੜ੍ਹੋ ਕੁਝੀ ਹੈ ਤੇ ਕਿਵੇਂ ਕਿਵੇਂ ਧਾਰਾਤ ਵੀ ਕਹਾ ਹੈ ? ਪਿੰਡ ਅਤੇ ਪ੍ਰਕਾਡ ਵਿੱਚੋਂ ਕਿਵੇਂ ਕਿਵੇਂ ਸਾਡੀਆਂ ਦੀਆਂ ਕੋਈਆਂ ਦੀਆਂ ਆਪਣਾ ਆਪਣਾ ਰੰਗ ਹੈ ਤੇ ਪ੍ਰਸ਼ੰਸਕ ਸਤਾਈ ਉਤੇ ਤਿੰਹਾਂ ਕੋਣਾਂ 'ਤੇ ਵਾਡ ਪਛਾਉਂਦੀ ਹੈ।

ਪੁਸਤਕ ਵਿਚ ਪੈਂਨਜ਼ਿਸ਼-ਚਿੱਤਰ ਸ਼੍ਰਦਿਹਿ ਪੜ੍ਹੇ ਨੇ ਚਾਣੇ ਵੱਡੇ ਕੇ ਪੁਸਤਕ ਵੀਅੰਖ  
ਢਾਉਂਦੇ ਹਨ। ਸੁਖਪਿੰਡ ਅਤੇ ਇਕਥਾਲ ਵੀਆਂ ਕੋਇਆਂ ਵਾਲੇ ਚਿੱਤਰ ਵਿਨੋਦ ਕਰੇ ਮੁਘਲੂਵਾਂ ਹਨ। ਪੁਸਤਕ ਦੇ  
ਟਾਈਟਲ ਵਾਲਾ ਚਿੱਤਰ ਕਲਾ ਪੱਧੇ ਘਰ ਪੜਾਵਹਾਸੀ ਹੈ। “ਤ੍ਰੈਕੋਨ” ਵਿਚ ਸ਼੍ਰਦਿਹਿ, ਗਾਧੂ ਅਤੇ ਇਕਥਾਲ ਵੇਖਣਿ  
ਸ਼ੇਖਰ-ਫੀਰੇਲ ਵੀ ਦਿੱਤੇ ਗਏ ਹਨ।

ਸਮੁੱਚੇ ਤੌਰ 'ਤੇ ਪਿਛੇ ਪ੍ਰਕਾਸ਼ ਵੀ ਛਾਪਣ ਦਾ ਜਤ੍ਰ ਸ਼ਾਮਲ ਹੈ; ਪਿਛੇ ਦੇ ਕਥਕ  
ਅਤੇ ਛਾਪਣ ਸਾਡੀ ਵਧਾਈ ਦੇ ਪਤਾ ਹੈ। ਉਨ੍ਹਾਂ ਦੇ ਪਿਛੇ ਪ੍ਰਕਾਸ਼ ਵੀ ਰੋਕਾ ਪਿਛੇ ਦੇ ਕਥਕ ਦੇ ਨਾਲ ਜੋ ਲੋਕਾਂ ਨੂੰ ਵੀ  
ਛਾਪਣ ਦੀ ਯੂਠਾਂ ਦੇਂਗੇ।

ਪ੍ਰਸ਼ 32 - ਪ੍ਰਦਾਨੀ ੧੩

ਲੇਖਕ - ਰਵਾਹਿਕ ਸਿੰਘ ਪਿੱਲਾ

ਹੁਖਰ - ਕਠਲ ਸਿੰਘ ਨਾਨਾ  
ਪੂਰਾਸਰ - ਦੀਪਰ ਪ੍ਰਥਮਿਸਰ ਨਾਨਾ

ମୁଦ୍ରଣ - 10 ଟଙ୍କା

ਪਹਿਲਾਂ ਉਸੇ ਪਹਾੜ, ਤੁਮੈਕੀ, ਸਰ੍ਹੀ ਦਾ ਤਾਜ਼ਾ ਲਾਡ ਪ੍ਰਾਪਤ ਕਰ ਚੁਕਾ ਗਏ ਹਨ।

ਇਸ ਨੂੰ ਕਾਰਨ ਉਗ ਆਪਣੇ ਵੱਡੇ ਹੋਏ ਹੈ ਕਿਉਂਕਿ ਕਿਸੇ ਉਸ ਦੇ ਪਹਿਲੇ ਲਾਈਂਗ ਕਾਲੋਂ ਰੱਖੀ ਰਹੀ ਹੈ।

ਅੰਤ ਆਪਣੇ ਵਿੱਤੇ ਦੀ 'ਕੁਝਾਂ ਹੋਏ ਬੈਗ ਸਾਡਾ ਪ੍ਰਭਾਵ' ਵਿੱਚ, ਇਸ ਲਾਲ ਵਿੱਚ ਪ੍ਰਥਮ 27

ਉਸ ਵੀ ਲਾਈਕ ਨਹੀਂ ਪੇਖ ਗਵੀਂ ਪਿਆਂ ਦੀ ਸਮਝਲਾਈ, ਜੁਭੈ,  
ਮੁਟਿਆਰ ਹੀ ਹੈ, ਜਿਸ ਦਾ ਥਕਪਨ ਕਾਫੇ ਪੰਡ ਗੁਜਰਾ ਹੈ, ਛੁਪਰ, ਵਰਿਤਾਰੀ ਦੀਆਂ ਆਮ  
ਉਤਸੂਲਾਂ ਵੱਡੇ ਲੁਧਿਆਰੀ ਨਾਲ ਚਿਤਰਾ ਹੈ, ਉਸ ਦੇ ਇਸ ਕਾਫਲ ਵਿਚ ਉਮਾਸ, ਢਾਂਤ, ਉਤਸੂਲ

“ମୁଁ କାହିଁ କାହିଁ ଖୁଲ୍ବ ଆ, ମୁଁ ‘ରେ’”, ତାଙ୍କ କେ କାହିଁ ଦିଲ୍ଲିଟିକୁ ଆପି କିମ୍ବା କିମ୍ବା  
“ମୁଁ କାହିଁ କାହିଁ ରଥ ଦୀ ଆ।” କାହିଁ ତାଙ୍କ କେ କାହିଁ ଲାଜ ଗାଏ । (ପେନ ୫୩-୫୪)

ਪੈਂਕ ਪੇਂਡਾ 'ਸ਼ਾਹੀ-ਪੁਰਖ' ਪੰਡੀ ਦੀਆਂ ਵਿਕਾਸ ਵਿਖੇ ਵਿਚਾਰ ਕੇ ਅਤੇ ਸ਼ਾਹੀ ਦੀ ਮੁਲਕ ਦੀ ਸੱਭਾਗੀ ਵੱਖਟ ਪੈਂਦਾ  
ਪੈਂਕ ਵਰਦਾ ਹੈ। ਪਰ ਨਾਭਾਮਧਾਰ ਗਵਿੰਦਾ ਹੈ। ਉਕਾਗ ਦੇਣ ਵੇਂਦੇ ਹੋ ਅਫਸੋਸ ਦੀ ਚਪੜਾਵੀ ਦੀ ਅਖੀਝੀ ਆਉਣਾ  
ਹੈ। ਕਾਨੂੰਨ ਵਿਖੇ ਲਈ ਪੇਂਡਾ ਤੁਹਾਨੂੰ ਦੀ ਬੇਕਾਮ ਹੋ ਜਾਵੇ।

"हे वी वे गो के जूं अं घें खेंडे ते जं १९३ . . . . ।" लु

"ਜਾਂ ਫਿਰ ਕੀ ?" ਅਵਣ ਸਤ ਭੇਂ ਅਮਨੀ ਝਲੀ ਵੀ ਹੈਂਕੀ ਕੀ  
ਦੇਖੀ ਥੱਖੀ ਥੀ।

"ਕਾਂ ਫਿਰ ਆਉਣ ਦੀ ਕਥੀ ਜਾਂਦੇ ਮਿਸ ਆਹੁ", ਚੱਪੜਾਮੀ ਨੇ ਗੋਬਿੰਦ ਵਿੱਤੀ ੨੩ ਵੰਡੀ। (ਪੰਨਾ ੧੧੨)

ਕੰਮੀਂ ਲਾਜ਼ ਹਿਸ ਵੇਂ ਤੋਂ ਆਉਂਦੇ ਹਨ, ਜੋ ਪ੍ਰਤੀ ਸੰਗਰੀ ਤੋਂ ਫੌਜ ਦੀ ਸ਼ਹਿਰ ਵੱਡੀ ਹੈ।

ਇਸੀ ਤੋਂ ਅਧਿਆਪਕਾਂ ਦੇ ਅੰਕੜਨ ਦੇ ਹਾਂਡੇ ਬਣਿਆਂ ਦੀ ਵਰਤੋਂ ਕੀਤੀ ਗਈ।

"କୁଳିରେ କଣାଇ ହେଉ ।" "ପିଲାଟ ମେହି ଗାସାର ହେଉ ।" ତାଙ୍କ ପଦ୍ମ

"ଆଜି ଶୁଣି ଗାଁର କୁଳ କିମ୍ବା "ଆଜି  
"ଆଜି ହେଉ - ହେଉ ହେଉ ।" ( ପେଣ୍ଡା 132-133 )

ਉਹ ਸੋਗ ਪੈਂਦੀ ਹੈ, ਜਦੋਂ ਕੁਝਥੋਂ ਲਾਜ ਮੌਜੂਦੀ ਵੀਤੇਰਾਂ ਅਨੀਆਂ ਦੇ ਸੰਘਰਸ਼ਾਂ ਵਿਚ ਵਿੱਖਾ  
ਆਪ ਸੀਵਿਅਂ ਕੁਣਾ ਹੱਟਕੇ ਹਨ ਤਾਂ ਪ੍ਰਭ ਵਿਚ ਉਹ ਸਾਡਾ ਅਤੇ ਕਾਇਆਂ ਜਦੋਂ ਇਹ ਕੂੰਜੇ ਹੈਂ ਆਪਣੀਆਂ  
ਵਿਚ ਜੇਹਾ ਪਥਰ ਰਾਂਦੀ ਹੈ। ਆਪਣੀ ਵੀਅਂ ਕੁਣਾ ਅਤੇ ਪ੍ਰਭ ਵਿਚ ਉਹ ਸੁਭੇ ਹੈ ਜਾਣੀ ਲਾਜ ਦੁਮੇਲ  
ਵਰਾਂ ਹੈ ਤਾਂ ਅਥਵਾ ਜੇਹਾ ਵੀਅਂ ਕੁਣਾ ਅਤੇ ਪ੍ਰਭ ਵਿਚ ਉਹ ਕੁਣਾ ਹੈ ਤਾਂ ਅਥਵਾ ਜੇਹਾ ਵੀਅਂ ਕੁਣਾ ਹੈ।

ਉਸ ਦੀ ਵਾਰ ਮਿਥੇ ਕਾਹ ਤੋਂ ਪੱਧਰ ਵਿਚਲੈ ਰਹੀ ਸੁਖੀ ਸੀ। ਉਸ ਦੀ ਵਾਰ ਮਿਥੇ ਕਾਹ ਤੋਂ ਪੱਧਰ ਵਿਚਲੈ ਰਹੀ ਸੁਖੀ ਸੀ। ਉਸ ਦੀ ਵਾਰ ਮਿਥੇ ਕਾਹ ਤੋਂ ਪੱਧਰ ਵਿਚਲੈ ਰਹੀ ਸੁਖੀ ਸੀ।

ଶାନ୍ତି ମଂଜୁର

ਅਰਜੇਂਦ ਟੈਕੀ ਨੇ ਪੰਜਾਬੀ ਸਿਟੋਂਗੀ ਐਸੇਨੀਟੋਨ ਵਿਖੇ ਛਪਾਈ ਜਾ ਵਿਖੇ ਉਪਰ ਤੱਤੀਂ ਪ੍ਰਤੀਕਾ ਦੀ ਪੰਜਾਬੀ 'ਕਵਿਤਾ' ਤੋਂ ਦਾ ਮੁੱਲ ਤੋਂ ਤੇ ਜਾਰੀ ਕੀਤੀ ਅਤੇ ਹੋਰ ਭਾਵਾਵ ਐਥਾਂ ਵੀ

ખામ તે કિંદિનાં એકીને માર્ગ કી દેસ વીઠિન હેઠળ જામજ પૈછ લઈ આવ  
નાપણ રોજાને દાંત આડે હેઠળ કું એની, એકીને માર્ગ બેંસુ અથાં પરિદાન  
ને તરફદે વીજા એની, ઉંઘાં જાપણ હું દેસ અને ઉંઘાં ઉપર પુસ્તક  
( ૧૧૩ ) દેશ ૨૨ વર્ષાં વીજાં એકીને હોયાંનીં હોયાંનીં હોયાંનીં હોયાંનીં હોયાંનીં

IPANA ରେ କେଅର ମେଲି ଏଣ୍ ଯିଜାରୀ ହିଟପୋରୀ ନୀଳେଖିଟେଇନ ଆଗ ଫୈନ୍ଡେଇ ରୀମାନ ଅଂଶ  
କ୍ଷେତ୍ର ଦ୍ୱାରୀଙ୍କ ହିଟପୋରୀଙ୍କ କୌ ହେବାର ହିଟ ମୁହଁର ଥିଲା ।

ମାର୍ଗିତା ମାତ୍ର କାହିଁ ପ୍ରଦାନ କରିବାକୁ ଅନୁରୋଧ କରିଛନ୍ତି ।

ੴ ਸਾਹਿਬੀ ਲਈ ਛੁਕ ਕਰੋ : ਸਭਸ਼ੇਖ ਤੁੱਟੀ : 876 - 8281

( અમદર્વીજ શાહ પુસ્તક )

## ਗ੍ਰੰਥਕਾਰੀ ਮਸਲੇ

— ਉੱਜਲ ਵੇਸ਼ਾ

ਮੱਧ ਵਰਗ ਦੇ ਕੁਝੀ-ਕੀਵੀ, ਜੋ ਵਿਸੇ ਤੱਥੀ ਰਾਮਲਿੰਗਟੀ 'ਚ ਉੱਕੜੀ ਦੇ ਅਗ ਤੇ ਬਹੁਤ ਖੇਤਰਾਂ ਵਿਚ ਆਪਣੀ ਅਭਾਵਾਈ ਕੀਤੇ ਹਨ ਅਤੇ ਸ਼ਬਦ ਦੇ ਕਾਫ਼ਲ ਹੁੰਦੇ ਹਨ, ਕਾਨੀ ਰਾਮਲਿੰਗਟੀ ਵਿਚ ਉਹ "ਮੱਧ-ਵਰਗੀ" ਇੰਡੀਗੈਂਟ ਸੀਹਿਨੀਅਤ (MENTALITY) ਦਾ ਕ੍ਰਿਆਰ ਨਹੀਂ ਸ਼ਹਾਵੇਂ ਹਨ।

ਉਮੰਨੀ ਹੈਂਦੀ ਕੌਰ ਕੌਰ ਜੇ ਤੁਸੀਂ ਉਹਕਾਂ ਅਪੇ ਵਰਗੀ ਵਿਆਵਤੀਆਂ ਲਾਈ ਜਿਹੜੇ ਕੋਈ-  
ਜਾਣਾ ਚਾਹੇ ਹੈਂਦੇ ਹਨ ਕਿ "ਅਕੀ ਕੇ ਸੱਭਾਵੀ ਹਨ, ਪ੍ਰਥ ਕਵੇਂ ਨਹੀਂ, ਗੱਲ ਕਰੇ ਤਾਂ ਉਹ,  
ਜੇ ਗੱਲ ਕਰੇ ਤਾਂ ਕਿਵੇਂ ਕਰਦਾ ਇਸ ਕਾਰੇ ਸਾਡਾ ਤੋਂ ਵੱਖੇ ਕਰਨ ਵੀ ਕੀਤਾ ਹੋਵੇਗਾ ਨਹੀਂ, ਅਗੂਜ਼ਾ  
ਅਤੇ ਦੀਹਕਾਂ ਹੀ ਅਪੇ ਵਰਗੀ ਵਿਆਵਤੀਆਂ ਨੂੰ ਵੱਖੇ ਤਿੱਟੇ ਮੁਲਖੀਆਂ ਕਾਢੇ ਵੀ "ਹਿੱਟਾ"  
ਮਹੂਰ ਆਡੀ ਹੈਂਦਾਂ ਲਾਈ ਕਰਦੇ ਹਨ। ਸਤ ਤੋਂ ਉੱਤੇ ਪਹਿਲਾਂ ਤਾਂ ਉਹ ਆਪਣੇ ਵਿਸ਼ੇ  
ਜੀ ਵਿਆਵਤੀ ਲਾਈ ਆਪਣੀ ਮਿਸ਼ਨਵੱਤੇ ਨਹੀਂ ਰੱਖਦੇ। ਉਸਾ ਉੱਤੇ ਆਪਣੇ ਵਿਕਾਸ  
ਕੁੱਝ ਆਪਣੇ ਤਾਤੀ ਹੈਂਦਾਂ ਕੈਂਡਾਂ ਤੋਂ ਕੂਰੇ ਕਾਰੇ ਰੱਖਦੇ। ਕੇਵਿਂ ਵਿਹਾਂ ਜੀ ਖੁਦ ਆਪਣੇ ਹੈਂਦਾਂ  
ਜਿਹੜੇ ਹੈਂਦੇ ਹਨ ਕਾਰੇ ਨਹੀਂ ਗਿਆ ਸਕਦੇ ਉਹ ਨੇਂਕੇ ਗੱਲ ਕਰਿਏ ਵਿਹਾਂ ਜੀ ਸੁਣੇ ਵੱਖੇ ਹਨ।

1. ਪੈਕਿਲੇ ਸਾਡ ਤੋਂ ਵੱਡੇ ਬੈਂਦੀਅਨ ਇਥੇ ਆਏ  
 ਕੇ ਕੋਈ ਲਾਹਿਰੀ ਨੂੰ ਆਪਣਾ ਸਾਡ ਜੀਵਨ ਆਪਣੀ ਭੋਜ ਮਾਤਰਾ ਵਿੱਚ ਸੁਭਾਵ  
 ਮੌਜੂਦ ਹਾਲ ਗੱਲ ਕਰਦੀਆਂ ਹਿੱਤ ਰਣ ਕਿਉਂਕਿ ਕਿਉਂਕਿ ਆਪਣੀ ਭੋਜ ਮਾਤਰਾ ਵਿੱਚ  
 ਸਾਡ ਅਣਾਕ ਕੀਤਾ। ਉਗਨਾਂ ਪੁੱਛਿਆ ਕਿਵੇਂ "ਜਾਹੈ ਮੈਂ ਕੈਂਡਾ ਕੀਂ ਉਗਨਾ ਆਪਣੀ ਭੋਜ  
 ਕੀਤੇ ਉਗਾਵਦੀਆਂ ਕੇ ਉਦਿਆਨ ਹੋਇਆ ਕੀ ਆਪਣੀ ਪ੍ਰਾਂਤ ਅਸੀਂ ਬੇਤੇ  
 ਹਣੀ ਕੀ - ਸੂਬੇ ਨੂੰ ਪੱਧਰ ਤੇ। ਤੁਸੀਂ ਜੋ ਬੱਦਲ ਉਲ੍ਲੇਖ ਦੀ ਰੂੰਹ ਰੱਖੋਗੇ ਤੇ, ਜਮਾ  
 ਤਾਂ ਕਿਸੇ ਪਾਸੇ ਕੀ - ਕਰਮਿਊਨਿਟੀ ਕੇ ਤੁਝ ਤੇ ਤੁਝ ਨਹੀਂ ਕਿਹਾ ਜਾਂਦਾ ਹੈ - ਕਿਉਂ? ਪਸੀਂ ਤੁਗਡੀ  
 ਬੈਂਦੀਅਨ ਹੋਣਾਂ ਦਾ ਸਾਡ ਜਾਇਜ਼ ਅਸੀਂ ਹੈ। ਉਸ ਦੀ ਜਹਾਂ ਅਸੀਂ ਮਾਡ ਕੀ ਆਪਣੇ  
 ਆਪਣੇ ਤਰੀਕੇ ਹਾਲ ਕੇ ਸਕਦੇ ਹਾਂ। ਪਰ ਉਗ ਦੀ ਕੁਝੀ ਕੁਝੀ ਜਿਹੜੇ ਸਾਡ ਕੰਮਾਂ ਵਿੱਚ  
 ਮਾਡ ਆਮ ਅਜ਼ਿਕੂਰ ਤਗਨੀਆਂ ਦਾ ਜਹਾਂ ਕੀ ਹੋਵੇਗੀ? ਅਤੇ ਆਪਣੀ ਵਿਸਥ ਦਾ ਹੋਰ  
 ਯਾ ਬਰੇਂ ਹਨ ਉਗਨਾਂ ਦਾ ਜਹਾਂ ਕੀ ਹੋਵੇਗੀ? ਇਹ ਅੰਦਰਾਂ ਤਾਂ ਆਸਾਨੀ ਹਾਲ  
 ਨੀ ਲਾਹਿਰੀ ਦਾ ਅਕੇਗਾ। ਆਮ ਹੋਣਾਂ ਕਾਂ ਉਸ ਤੱਥ ਤੱਥ ਕਿਹੜਾ ਹੈ ਅਕੇਗਾ।

ਜਣਾਵ ਕੌਰਦਾ ਚਾਗੀਵਾ ਪਰ ਆਮ ਹੈਂਕਾਂ ਨੂੰ ਵੀ ਪੈਂਡੀਅਨ ਹੋਣ ਕੇ ਸਹਾਇ ਦਾ  
ਤਾਂ ਅਥੰ ਜੱਗੇ ਲਗੇ ਹੈਂ ਅਤੇ ਸਕਾਂਗੇ। ਕਿਸੇ ਕੰਮਿਊਨਿਟੀ ਦੀ ਅਸ਼ਫ਼ੀ ਤੱਤੀ ਦਾ ਅੰਦਰਾਂ  
ਉਥੁ ਦੀ ਅਮੀਰੀ, ਘਰੀ ਰੀ ਬਿਨਾਂਹੀ, ਤੇ ਕਾਂਗ ਕੇ ਸਾਈਕਾਂ ਤੋਂ ਨਹੀਂ ਲਾਇਆ ਕੰਢਾ।  
ਅਸ਼ਫ਼ੀ ਤੱਤੀ ਦਾ ਅੰਦਰਾਂ ਕਾਂਗਿਆਂ ਕਾਂਗਾ ਕੁ — ਜਾਤੇ ਸਮਾਜਿਕ, ਸੱਭਿਆਚਾਰੇ  
ਅਗਰੀਵ ਅਤੇ ਮਿਆਮੀ ਕੰਗਾਂ ਨੂੰ ਧਿਆਨ ਕੀਤੇ ਹੋਏ ਹੋਏ ਹੋਏ ਕੇ ਅਸੀਂ ਇਹੋ ਕੇ  
ਅਮਾਰ ਕੇ ਮਸਿਕਾਂ ਨੂੰ ਅਪਣਾ ਕੇ ਧਿਆਨ ਕੇ ਹੱਲ ਸ਼ੇ਷ਦੇ ਹਿਤ ਆਪਣਾ  
ਹੋਣਾ ਆਮ ਹੈਂ ਅਤੇ ਅਤੇ ਹੁੰਕੇ ਆਉਂਦੀ ਅਤੇ ਹੋਣੀ ਚੀਜ਼ ਅਤੇ ਅਤੇ ਸਮਝੀਆ  
ਪਾਹੂੰਦੇ ਤਾਂ ਸਾਰੇ ਇਹ ਕਾਮਾਂਹੀਂ ਕੰਮਿਊਨਿਟੀ ਨਹੀਂ ਅਮਿਊਨਿਟੀ ਦਾ ਕਾਰਨ।

ਇਹ ਆਪਣੀ ਯੋਗਦਾਨ ਕੇ ਆਪਣੀ ਹੀ ਰਿਹਾ - ਅਤੇ ਆਜੀਂ ਵੱਖਰੇ ਵੱਖਰੇ ਬੜਿਆਂ  
 ਮਿਸ਼ਨ ਨੂੰ ਹੈਂਗ ? ਆਮ ਹੈਂਗਾ ਕਾ ਪਾ ਕਰੋ ਤਾਂ ਇਥੇ ਕਾਗਾਮਘਾਰੀ ਦਾ ਸਿਹਾ ਰਿਸਟ  
 ਪਾਣੀ ਜਾ ਅਕਦੀ ਕਿਵੀਂ ਕਿਵੀਂ ਉਠ ਲੈ ਇਸ ਅਕਾਮਘਾਰੀ ਦੀ ਹੋਰੀਂ ਨਾਲ ਨਹੀਂ  
 ਸਭਾਕ ਹੈ ਦੇਖੋ - ਹੁਣੀ - ਸੀਵੀਆਂ ਨੀ ਜਾਂਦੇ ਹਨ ਕੇ ਇਸ ਕਾਗਾਮਘਾਰੀ ਦਾ ਸਿਹਾ  
 ਮਧੁ - ਹੋਰੀਂ ਕੁਝੀ - ਸੀਵੀਆਂ ਹੈ ਇਥੇ ਨੀ ਸਾਰੇਗਾ - ਜੇ ਉਚੇ ਇਸ ਤੋਂ ਆਪਣੀਆਂ  
 ਹੋਰੀਂ ਅਵਸਰੇ ਹੋ,

1977 ਦੀਆਂ 'ਕੇਵਲ' ਦੀਆਪੁਸ਼ਟ ਸਾਡੀ ਵੱਡਾ ਗਈ ਕੁਵੱਤ ਪਿੰਡ  
ਵਿੰਨ ਵਿਚ ਵੱਡੇ ਹੋਏ ਹੈ, ਪਿੰਡ ਆਤਮਿ ਵਿਆਸਤ ਵਿਚ ਵਿਚ ਸਿਆਸੀ ਰੇਖੀ ਦੇ ਉਪ ਵਿਚ  
ਵਿੰਨ ਅਮਝੀ ਪੈਂਤੇ ਦੀਆਂ ਸਨ ਕਿ ਕੇਵਲ ਵਿਗਾੜੇ ਤੱਥ ਪਾਣੇ ਵਿਖੇ ਦਰਮਾਂਦੀ ਵਰਗ ਦੇ ਹੋਰ  
ਵਾਰੀ ਵਿਚ ਅਮਝੀ ਪੈਂਤੇ ਦੀਆਂ ਮੌਜੂਦ ਪਾਰਦੀਆਂ ਵਿਚ ਆਪਣੀ ਕਿਸ਼ਾਣਾ ਰੱਖੀ ਆਂਦੀ  
ਵਿੰਨ ਅੰਤ ਵਿੰਨ ਵੱਡੀ ਵਰੀਆਂ ਪ੍ਰਾਪਤ ਕਰ ਅਵਗੀਣੀ। ਪਾਂ ਆਵਥਕ ਸੰਕਰ 'ਕੇਵਲ' ਪਿੰਡ  
ਵਿੰਨ ਕੇ ਆਂਦੇ ਤੋਂ ਗਰੀਬੀ ਲੋਕਾਂ ਨੇ ਆਪਣੀ ਵਿਸਤ੍ਰਿਤ ਅਜਮਾਉਂ ਲਈ ਅਖੀਂ ਹੋਈ

ਕੇਵ ਆਪਣੀ ਮਰੀ ਲਾਈ ਕੈਲੀ ਤੋਂ ਜਗਾਵਾ ਹੈ ਕਿ ਕੋਈ ਹੈ। ਅਮੁੰਦੇ ਤੇ ਚੋਖੇ  
ਸੈਂਡ- ਵਿਡੀ ਸੱਭਾਰ ਕੁਝ ਸ਼ਬਦ ਹਨ। ਪਰ ਅਮਲੀਅਤ ਇਹ ਹੈ ਕਿ ਅੰਗ੍ਰੇਜ਼ਾਂ  
ਜਗੀਓਵਾਂ ਅਤੇ ਅਗਰ ਰਾਤਾਂ ਦੀਆਂ ਪਾਸੀਕਾਂ ਤੇਵੇਂ ਹੋਣਾ ਮੌਜ਼ ਆਉਂਦੇ ਹਨ,  
ਪਰ ਆਪਣੀ ਫਾਲ ਫੱਪੜੀ ਲਿਵਾਰ ਬਣਾ ਪਾਈ ਵਾਲੀ ਫੱਪੜੀ ਇਹ ਹੈ ਕਿ ਕੋਈ  
ਅੰਦਰੋਂ ਵਸ ਸੈਂਡੀ ਦੀ ਛੁਨ ਕੁਝ ਕੁਝ ਹੈਂਦੇ ਹਨ ਜਾਂ ਵਾਲੀਆਂ ਹਨ। ਮਿਸਾਈ ਕੇ ਤੇ  
ਤੇ ਅਗੇਵੀ ਰਿਆਮਾਂ ਵੀ ਹੈਂਦੀਆਂ ਹਨ। ਪਰ ਅਗੇਵੀ ਪਿਛੇ ਵੀਂ ਵਿਡੀ ਮਾਲ ਕੇ ਤੇ  
ਅਤ ਇਹ ਵਸ ਲਿਵਾਰ ਕੁਝ ਹੈਂਦੇ ਹਨ ਜਾਂ ਵਾਲੀਆਂ ਹਨ। ਮਿਸਾਈ ਕੇ ਤੇ  
ਅਤ ਅਗੇਵੀ ਰਿਆਮਾਂ ਵੀ ਹੈਂਦੀਆਂ ਹਨ। ਪਰ ਅਗੇਵੀ ਪਿਛੇ ਵੀਂ ਵਿਡੀ ਮਾਲ ਕੇ ਤੇ  
ਪਾਏ ਲਾਈ ਇਹ ਜਾਗਰੂਕ ਹੈਂਦੇ ਹਨ ਜਾਂ ਵਾਲੀਆਂ ਹਨ। ਅਗੇਵੀ ਵੀਂ ਵਿਡੀ ਕੇ ਤੇ  
ਇਹ ਸੈਂਡ ਰਿਡ ਕੁਝ ਰਿਗਾਂ, ਹੈਂਡਾ ਕੁਝ ਗੇ ਇਹ ਅਗੇਵੀ ਵੀਂ ਵਿਡੀ ਕੇ ਤੇ  
ਲਾਈ ਦੀਆਂ ਸਾਂਸਾਂ, ਤੁਹਾਡੀ ਪ੍ਰੈਂਸ ਦੀਆਂ ਅਕਾਹਾਂ ਵੀਂ ਵਿਡੀ ਕੇ ਤੇ  
ਹੈਂਦੀਆਂ ਹੈਂਦੀਆਂ ਵੀਂ ਵਿਡੀ ਕੇ ਤੇ ਪੈਥਲਾਕ ਉਂਡੇ ਤੱਤੇ ਇਹ ਵਰਦਾ ਵਰਦਾ  
ਹੈਂਦੀਆਂ ਵੀਂ ਵਿਡੀ ਕੇ ਤੇ ਪੈਥਲਾਕ ਉਂਡੇ ਤੱਤੇ ਇਹ ਵਰਦਾ ਵਰਦਾ  
ਹੈਂਦੀਆਂ ਵੀਂ ਵਿਡੀ ਕੇ ਤੇ ਪੈਥਲਾਕ ਉਂਡੇ ਤੱਤੇ ਇਹ ਵਰਦਾ ਵਰਦਾ  
ਹੈਂਦੀਆਂ ਵੀਂ ਵਿਡੀ ਕੇ ਤੇ ਪੈਥਲਾਕ ਉਂਡੇ ਤੱਤੇ ਇਹ ਵਰਦਾ ਵਰਦਾ

- ਅਣੀ 19 ਵੀ ਘਾਰੀ

— ਪੰਜਾਬ ਦੀਆਂ ਵਾਡੀਆਂ ਅਤੇ ਬਾਹਰੀਆਂ ਵਿਚੋਂ ਆਪਣੀ ਮੁਸਲਿਮ ਸੱਭਾ ਮੁਖ ਦੀ ਗਈ ਹੈ। ਜਿਥੋਂ ਕਿਸੇ ਵੀ ਸੱਭਾ ਨੂੰ ਆਪਣੀ ਮੁਸਲਿਮ ਸੱਭਾ ਮੁਖ ਦੀ ਗਈ ਹੈ।

ਕਵੀ ਸਾਜ਼ਾਂ ਬਾਬੁਦ ਮੈਂ ਉਨ੍ਹਾਂ ਪੁਸ਼ਟੇ ਗਤੀਆਂ ਵਿਚੋਂ  
ਅਵਿਦੀਂ ਛੱਗ ਪਈ ਮਾਮੂਲੇ ਜੀ, ਮਾਮੂਲੇ ਜੀ, ਜੀ,  
ਧੀਰੇ ਰੋਕ ਰਿਹਾ, ਹੀਂ ਸੁੱਕੇ ਛੁੱਟ ਮਾਹੂਦੇ ਰਿਗ ਦਾ  
ਮੌਜੂਦ ਸੁਖ ਗਾ ਰਿਹਾ, ਸੁਖ ਦੀ ਰੀਤੀ ਰੀਤੀ ਰੀਤੀ ਰੀਤੀ

करें, तो वे वृत्ति के लिया है? अब कृष्णी का भाष्य है, उद्दा-

ਕੁੱਝ ਕਾਠ ਦੇਖ, ਗੱਲ ਤੁਫ਼ਤਾ ਜਿਹੜੀ ਪੂਰੀ ਹੈ ਗਈ ਸੋ ਮਿਰਾ ਤੇ ਪੈਂਚਵੀਂ ਪੱਧੇ,  
ਤੇਜ਼ ਫੇਟਿਆਂ ਵਾਲੀ ਆਵਾਜ਼ ਤੇ ਪੂਰੀ ਕਾਈ ਤੁਸਮ ਦੀ ਜੌਕੀ ਦੇਖ ਕੇ ਰੈਗਨ ਤੈਤਾ ਰਿਹਾ।  
ਛੱਡਗੀਆਂ ਹੱਲ ਦੇਖ ਕੇ "ਉਛਵਿਤ ਬੱਚੇਗੀਆਂ ਚਾਰਚਾ ਹੈ?" ਅਤੇ ਉਹਨੂੰ ਲਾਗੇ ਤੁਗੱਡੀਆਂ

ਮਰੂਝੇ ਕੱਚ ਦਿੱਤਾ ਗੀ ਤੇ "ਹਾਂ ਜੀ, ਉਹਾਂ ਪਿਛੇ ਪੀਰ ਮਾਮਰ ਨੇ ਸ਼ੱਖ੍ਹੇ ਕੁੱਟ ਕੇ  
ਕਰੰਗਾਂ ਵੇਲੇ। ਆਉ ਜੀ, ਬੱਕਣੇ ਦਾ ਸ਼ੁਭਕਲੋਕ ਰਨੀ ਵੱਡਿਆ।" ਉਹ ਮੈਰੇ ਕੁੱਕੜੇ ਕਾਸੀ  
ਆਪਣੇ ਅੰਗ ਦੌਰਾ ਕੌਰੂ ਕਰੇ ਗਈ। ਅਥਵਾ ਰਾਹ ਵੱਧ ਪੀ ਕੇ ਜਾਇਓ।" ਉਹ ਉਹਨੇ ਏਥੇ ਗੱਠ  
ਜਾਪ ਉਹ ਕੁਲਾ ਦੌਰਾ ਹੈਂਦੇ ਕੇ ਬੱਕਣੇ ਵੱਡੇ ਚਲਾ ਗਿਆ, ਅਤੇ ਉਹਨੂੰ ਇਹ ਆਪਣੇ ਕੰਡੇ  
ਕਰੰਗੇ ਦਾ ਉਹ ਉਧੂ ਅੰਤੇ ਸੁਆਰ ਰਨੀ ਸ਼ਗਦਾ, ਉਹਦਾ ਵਿਲੋਹ ਵੀ ਫਰੀ ਜੀ ਤੇਜ਼ਾ  
ਚਾਹੀਦਾ। ਉਹ ਅਹੁ ਤੇ ਕੁੱਝ ਵਿਲੋਹ ਦੇ ਯਾਹਾ-ਧੰਮ ਕੱਕਣੇ ਵੱਡੀ ਜਾ ਰਿਹਾ ਜੀ।



Your Neighbourhood Agent

# GIFFIN INSURANCE AGENCIES LTD.

# 28th & FRASER

#205-4381 FRASER  
PHONE

SPECIALIST  
GENERAL INSURANCE  
HOME OWNER - BUSINESS

- \* AUTO INSURANCE & LICENCE
- \* FIRE, THEFT & LIABILITY
- \* NO DEDUCTIBLE GLASS COVERAGE
- \*

**Autoplan**

Authorised agent

24 hrs. service

call 522-3907 (Pager 307)

Leave your phone No.

Res 584-1596      Office: 874-4241

12961 92A Ave - Surrey

ਤੇਜਾ ਸਿੰਘ ਧਾਲਿਵਾਲ



T.S. DHALIWAL

OFFICE: 874-4241

RES: 584-1596

## VICON MEDIC PHARMACY

ਵਿਕੋਨ ਮੈਡੀਕ ਫਾਰਮੇਸੀ ਟ੍ਰਾਂਕੀ ਅਗੂਲਾਂ ਲਈ  
6407 MAIN ST. ਤੇ ਚੁੱਕ ਗਿਆ ਹੈ। ਇਥੋਂ  
ਤੁਹਾਂ ਦਾ ਪ੍ਰਾਪਤ ਕਰੋ ਸੈਫ਼ੀਲਡ ਸਾਨੂੰ ਵੱਡੀ  
ਗੀ ਅਮੀਆਂ ਵੀਅਤਾਂ ਤੇ ਖੜ੍ਹੇ ਬਕਰੇ ਹੋਏ  
ਅਤੇ ਆਉ ਤੇ ਆਉ ਕੇ ਰਹੋ।

TEL: 324-3177

KENNY K. H. NG B.Sc. (PHARM.)  
R.P.E.B.C.

PAUL C. Y. FU B.Sc. (PHARM.)  
R.P.E.B.C.

6407 MAIN ST.  
VANCOUVER, B.C. V5W 2V5

YOUR LOCAL REALTOR  
BUYING, SELLING OR TRADING  
YOUR PROPERTY — ALWAYS  
REMEMBER YOUR LOCAL  
REALTOR!

Gurpiar Romana

Bus.: 859-7636

Res.: 853-8783

ਹਾਂ ਤਣਾਂ ਦੀ ਕਾਇਦਾਵਾਦ  
ਅਗੀਵੇਂ ਜਾਂ ਨਵੇਂ ਛੇਤ੍ਰ  
ਲਈ

ਗੁਰਪਿੰਧਰ ਰੇਮਾਨ  
ਹੈ ਸਿਖ ਦਾ ਮੈਕਾਨਿਕ।



wall  
& redekop  
realty

105/33119 South Fraserway, Abbotsford V2S 2B1

**"ONE-STOP" GROCERY CENTRE**


# **MAIN FOOD CENTRE**

**6681 Main St. [at 51st. Ave.]**

**PHONE: 324-4185**

## **FIGURE ON SAVINGS**

**WHEN YOU FOOD SHOP HERE**



# **FRESH**

*Vegetables from Fiji  
Every Week*

**SPECIAL SHIPMENT  
JUST ARRIVED**

**LARGE VARIETY OF  
RECORDS & 8-TRACKS**

**CLEANLINESS  
LOWEST PRICES — PURE & FRESH  
QUALITY GROCERY ITEMS**

**SPECIAL OFFER:**

**ALL SIZES  
HEAVY-  
BOTTOM  
PATILAS**

ਹਰ ਸਾਈਜ਼ ਦੇ ਭਾਰੋਂ ਬੱਲੇ  
ਵਾਲੇ ਪਤਿਲੇ ਦੀ ਸੇਠ

**6681 MAIN STREET, VANCOUVER**



ਪੰਜਾਬੀ ਦਾ ਸਾਰਿੰਡਾ ਤੇ ਸੱਭਿਆਚਾਰ ਮਸ਼-ਪੱਤੇ

**WATNO DUR**

P.O. BOX 67681 STN. "O"

VANCOUVER, B.C. V5W 3V2

Second class mail Reg. No. 3233

# FRONTIER CLOTH HOUSE LTD.

6695 MAIN STREET VANCOUVER, B.C.


THE KING OF SAREE

Tel.: 325-4424

**FRONTIER**

THE  
HOUSE  
OF  
  
FASHION  
FABRICS

*Frontier –  
the  
Fair  
Deal  
Store*



Tel.: 325-3515

**FRONTIER**

THE  
HOUSE  
OF  
  
BEAUTIFUL  
SAREES

*Frontier –  
the  
First  
In  
Fashion*

**THINK OF US AS BIGGEST  
SAREE STORE IN CANADA**

WATNO DUR (Far from the Motherland) is a literary and cultural monthly of PANJABI language — the mother-tongue of East Panjab (India) and West Panjab (Pakistan) — published by WATNO DUR PUBLICATIONS (Reg'd). WATNO DUR has been serving Canadian readers since July, 1973. The contributors include well-known Panjabi writers from Canada, India, Pakistan and England.

**WATNO DUR**  
P.O. BOX 67681 STN. "O"  
VANCOUVER, B.C.  
V5W 3V2